

ਪਾਲਣ ਪੇਸ਼ਣ ਇੱਕ ਸੇਵਕਾਈ ਦੀ ਲੜੀ ਹੈ

ਪਿਆਰ ਭਰਿਆ ਸੰਚਾਰ

ਵਰਕਬੁੱਕ

ਵਾਲੀਅਮ 4 ਵਿੱਚੋਂ 2

ਇਸ ਲਈ ਤੁਸੀਂ ਜਾ ਕੇ ਸਾਰੀਆਂ ਕੋਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। (ਮੱਤੀ 28:19-20)

Craig Caster

FDM
● **WORLD**

ਚੇਲਾਪਨ
ਵਿਅਕਤੀਗਤ ਅਧਿਐਨ
ਛੋਟੇ ਸਮੂਹ

PARENTING IS A MINISTRY SERIES, VOLUME 2 OF 4
LOVING COMMUNICATION IN PUNJABI

ਪਿਆਰ ਭਰਿਆ ਸੰਚਾਰ ਵਾਲੀਅਮ 2 ਹੈ
ਪਾਲਣ-ਪੋਸ਼ਣ ਵਿੱਚ ਇੱਕ ਸੇਵਕਾਈ ਦੀ ਲੜੀ ਹੈ।

ਪਾਲਣ-ਪੋਸ਼ਣ ਵਿੱਚ ਹੋਰ ਸਿਰਲੇਖ ਇੱਕ ਸੇਵਕਾਈ ਦੀ ਲੜੀ ਹੈ

ਪਰਿਵਰਤਨਸ਼ੀਲ ਪਾਲਣ-ਪੋਸ਼ਣ (ਵਾਲੀਅਮ1)
ਆਪਣੇ ਬੱਚਿਆਂ ਨੂੰ ਸਿਖਲਾਈ ਦਿਓ (ਵਾਲੀਅਮ3)
ਬਾਈਬਲ ਸੰਬੰਧੀ ਅਨੁਸ਼ਾਸਨ (ਵਾਲੀਅਮ 4)
ਲੀਡਰ ਦੀ ਗਾਈਡ

FDM.world ਦੁਆਰਾ ਹੋਰ ਵਰਕਬੁੱਕ

ਕ੍ਰਿਸਚੀਅਨ ਫਾਊਂਡੇਸ਼ਨਲ ਟਰੂਥਸ: ਕ੍ਰੈਗ ਕੈਸਟਰ ਦੁਆਰਾ ਇੱਕ ਚੇਲੇ ਲਈ ਇੱਕ ਮਜ਼ਬੂਤ ਬੁਨਿਆਦ
ਕ੍ਰੈਗ ਕਾਸਟਰ ਦੁਆਰਾ ਚੇਲੇਪਨ ਦ੍ਰਿਸ਼ਟੀ ਅਤੇ ਰਣਨੀਤੀ ਲੈਂਦਾ ਹੈ
ਕਰੈਗ ਕੈਸਟਰ ਦੁਆਰਾ ਮਾਫੀ ਅਤੇ ਸੁਲ੍ਹਾ
ਮੈਰਿਜ ਕ੍ਰੈਗ ਕਾਸਟਰ ਦੁਆਰਾ ਇੱਕ ਮੰਤਰਾਲੇ ਦੀ ਲੜੀ ਹੈ
ਕ੍ਰੈਗ ਕਾਸਟਰ ਦੁਆਰਾ ਕਿਸ਼ੋਰਾਂ ਨੂੰ ਸਮਝਣਾ

ਸਾਰੀਆਂ FDM.world ਵਰਕਬੁੱਕਾਂ ਦੀ ਸਿਫਾਰਸ਼ ਵਿਅਕਤੀਗਤ ਅਧਿਐਨ ਲਈ, ਛੋਟੇ ਸਮੂਹਾਂ ਲਈ, ਚੇਲੇ ਬਣਨ ਦੇ ਸਾਧਨਾਂ ਵਜੋਂ, ਅਤੇ ਸਲਾਹ-ਮਸ਼ਵਰੇ ਲਈ ਕੀਤੀ ਜਾਂਦੀ ਹੈ।

ਪਿਆਰ ਭਰਿਆ ਸੰਚਾਰ

ਪਾਲਣ-ਪੋਸ਼ਣ ਇੱਕ ਸੇਵਕਾਈ ਦੀ ਲੜੀ ਹੈ

ਵਾਲੀਅਮ 2

ਪਰੰਪਰਾਗਤ, ਮਿਸ਼ਰਤ, ਅਤੇ ਸਿੰਗਲ-ਪੇਰੈਂਟ ਪਰਿਵਾਰਾਂ ਲਈ

ਕਰੇਗ ਕਾਸਟਰ

ਇਸ ਲਈ ਤੁਸੀਂ ਜਾ ਕੇ ਸਾਰੀਆਂ ਕੋਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। (ਮੱਤੀ 28:19-20)

FAMILY DISCIPLESHIP MINISTRIES

ਫੋਨ: (619) 590-1901

ਈਮੇਲ: info@FDM.world

ਵੈੱਬਸਾਈਟਾਂ: www.FDM.world

ਲਵਿੰਗ ਕਮਿਊਨੀਕੇਸ਼ਨ, ਪੇਰੋਟਿੰਗ ਇਜ਼ ਏ ਮਿਨਿਸਟਰੀ ਸੀਰੀਜ਼, ਖੰਡ 2, ਕਰੇਗ ਕੈਸਟਰ ਦੁਆਰਾ

ISBN 978-1-7331045-7-9

ਕ੍ਰੇਗ ਕਾਸਟਰ ਦੁਆਰਾ ਪ੍ਰਿੰਟ ਅਤੇ ਇਲੈਕਟ੍ਰਾਨਿਕ ਸੰਸਕਰਣ ਕਾਪੀਰਾਈਟ © 2020। ਸਾਰੇ ਹੱਕ ਰਾਖਵੇਂ ਹਨ।

01052024 ਸੰਸ਼ੋਧਨ

ਜਦੋਂ ਤੱਕ ਹੋਰ ਨੋਟ ਨਹੀਂ ਕੀਤਾ ਜਾਂਦਾ, ਸਾਰੇ ਸ਼ਾਸਤਰ ਦੇ ਹਵਾਲੇ ਨਿਊ ਕਿੰਗ ਜੇਮਜ਼ ਵਰਜ਼ਨ® ਤੋਂ ਲਏ ਗਏ ਹਨ। ਕਾਪੀਰਾਈਟ

© 1982 ਥਾਮਸ ਨੈਲਸਨ ਦੁਆਰਾ। ਦੀ ਇਜਾਜ਼ਤ ਨਾਲ ਵਰਤਿਆ ਗਿਆ ਹੈ। ਸਾਰੇ ਹੱਕ ਰਾਖਵੇਂ ਹਨ।

ਅਨੁਵਾਦਕ: ਏਲਿਸ਼ਾ ਡਿਗਾਲ

Email ID: elishadigal1@gmail.com

Whatsapp No:6283244990

ਵਿਸ਼ਾ - ਸੂਚੀ

ਜਾਣ ਪਛਾਣ.....	7
ਪਾਠ 1: ਪਿਆਰ ਦਾ ਇਸ ਨਾਲ ਕੀ ਲੈਣਾ ਦੇਣਾ ਹੈ?.....	9
ਪਾਠ 2: ਸਾਡੇ ਬੱਚਿਆਂ ਦੀ ਵਿਲੱਖਣਤਾ.....	12
ਪਾਠ 3: ਪ੍ਰਤੀਕਿਰਿਆ ਬਨਾਮ ਜਵਾਬ ਦੇਣਾ.....	17
ਪਾਠ 4: ਪਿਆਰ ਧੀਰਜਵੰਤ ਹੈ	22
ਪਾਠ 5: ਪਿਆਰ ਦਿਆਲੂ ਹੈ.....	25
ਪਾਠ 6: ਪਿਆਰ ਸੁਆਰਥੀ ਨਹੀਂ ਹੁੰਦਾ.....	28
ਪਾਠ 7: ਪਿਆਰ ਵਿਹਾਰ ਕਰਦਾ ਹੈ	33
ਪਾਠ 8: ਪਿਆਰ ਨਹੀਂ ਕਰਦਾ.....	40
ਪਾਠ 9: ਪਿਆਰ ਅਨੰਦ ਕਰਦਾ ਹੈ.....	44
ਪਾਠ 10: ਪਿਆਰ ਸਹਿਣ ਕਰਦਾ ਹੈ	49
ਪਾਠ 11: ਸੰਚਾਰ ਜ਼ਰੂਰੀ ਹੈ.....	53
ਪਾਠ 12: ਪਿਆਰ ਦਾ ਦਿਲ.....	56
ਪਾਠ 13: ਪਿਆਰ ਕਰਨ ਵਿੱਚ ਅਸਫਲ	61
ਪਾਠ 14: ਆਤਮਿਕ ਯੁੱਧ.....	68
ਪਾਠ 15: ਅਤਿਆਚਾਰ ਅਤੇ ਸੁਆਰਥ.....	73
ਅੰਤਿਕਾ ਸਰੋਤ	78
ਲੇਖਕ ਬਾਰੇ	109
ਪਰਿਵਾਰਕ ਅਨੁਸ਼ਾਸਨ ਮੰਤਰਾਲਿਆਂ ਬਾਰੇ.....	110

ਮੁਖਬੰਧ

ਜ਼ਿਆਦਾਤਰ ਮਾਪੇ ਘੱਟੋ-ਘੱਟ ਦੋ ਗੱਲਾਂ 'ਤੇ ਸਹਿਮਤ ਹੋਣਗੇ: ਬੱਚਿਆਂ ਦਾ ਪਾਲਣ ਪੋਸ਼ਣ ਸ਼ਾਨਦਾਰ ਅਤੇ ਮੁਸ਼ਕਲ ਹੋ ਸਕਦਾ ਹੈ। ਹਰੇਕ ਸ਼ਖਸੀਅਤ ਦੀ ਵਿਲੱਖਣਤਾ ਲਈ ਸਮਾਯੋਜਨ ਕੀਤੇ ਜਾਣੇ ਚਾਹੀਦੇ ਹਨ, ਅਤੇ ਬੱਚਿਆਂ ਦਾ ਮਨੋਰੰਜਨ ਕਰਨਾ ਇੱਕ ਚੁਣੌਤੀ ਹੋ ਸਕਦਾ ਹੈ। ਪਰ ਅਸਲ ਬੱਗਰ ਅਨੁਸ਼ਾਸਨ ਹੈ। ਜੋੜਿਆਂ ਨੂੰ ਇੱਕ ਟੀਮ ਦੇ ਤੌਰ 'ਤੇ ਕੰਮ ਕਰਨਾ ਚਾਹੀਦਾ ਹੈ, ਇਕੱਲੇ ਮਾਪੇ ਬਿਨਾਂ ਬੈਕਅੱਪ ਦੇ ਕੰਮ ਕਰ ਰਹੇ ਹਨ, ਅਤੇ ਹਰੇਕ ਮਾਤਾ-ਪਿਤਾ ਨੂੰ ਜਨਮ ਤੋਂ ਬਾਲਗ ਹੋਣ ਤੱਕ ਹਰੇਕ ਬੱਚੇ ਦੀ ਸੁਰੱਖਿਆ ਅਤੇ ਸਿਖਲਾਈ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੱਚੇ, ਕਿੱਥੇ, ਕਿਵੇਂ, ਕਿੰਨਾ, ਕਿੰਨੀ ਵਾਰ, ਕਿੰਨੀ ਦੇਰ, ਅਤੇ ਕੀ ਇਹ ਅਸਲ ਵਿੱਚ ਕੰਮ ਕਰ ਰਿਹਾ ਹੈ, ਇੱਕ ਕੀਮਤੀ, ਅਣਆਗਿਆਕਾਰ ਬੱਚੇ ਦੇ ਚਿਹਰੇ ਵੱਲ ਦੇਖ ਰਹੇ ਮਾਪਿਆਂ ਦੇ ਵਿਚਾਰਾਂ ਨੂੰ ਭੀੜ ਕਰਦੇ ਹੋਏ ਕੁਝ ਸਵਾਲ ਹਨ। ਸੱਚਾਈ ਇਹ ਹੈ ਕਿ, ਅੱਜ ਜ਼ਿਆਦਾਤਰ ਮਾਪੇ ਇਹ ਯਕੀਨੀ ਨਹੀਂ ਹਨ ਕਿ ਕਿੱਥੇ ਮੁੜਨਾ ਹੈ, ਵਿਸ਼ਵਾਸ ਹੈ ਕਿ ਉਨ੍ਹਾਂ ਦੇ ਆਪਣੇ ਮਾਪਿਆਂ ਨੇ ਇੱਕ ਵਧੀਆ ਕੰਮ ਕੀਤਾ ਹੈ, ਅਤੇ ਆਪਣੇ ਆਪ ਨੂੰ ਮਾੜਾ ਮਹਿਸੂਸ ਕਰਦੇ ਹਨ।

ਪਰ ਉਨ੍ਹਾਂ ਲਈ ਮਦਦ ਹੈ ਜੋ ਸੁਣਨਗੇ। ਹਰ ਚੀਜ਼ ਦੇ ਸਿਰਜਣਹਾਰ ਪਰਮੇਸ਼ੁਰ ਨੇ ਸਾਨੂੰ ਸੇਧ ਤੋਂ ਬਿਨਾਂ ਨਹੀਂ ਛੱਡਿਆ ਹੈ। ਉਹ ਸੰਸਥਾ ਦਾ ਸਿਰਜਣਹਾਰ ਹੈ ਜਿਸ ਨੂੰ ਅਸੀਂ ਪਰਿਵਾਰ ਕਹਿੰਦੇ ਹਾਂ ਅਤੇ ਸਾਨੂੰ ਆਪਣੇ ਬਚਨ ਵਿੱਚ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਕਿਵੇਂ ਸਫਲ ਹੋਣਾ ਹੈ। ਸਾਨੂੰ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕਿਉਂਕਿ ਸਾਡਾ ਦੁਸ਼ਮਣ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਸ਼ੈਤਾਨ, ਸ਼ੈਤਾਨ, ਸਾਡੇ ਵਿਰੁੱਧ ਕੰਮ ਕਰ ਰਿਹਾ ਹੈ ਅਤੇ ਪਰਿਵਾਰ ਦੀ ਤਾਕਤ ਨੂੰ ਤੋੜਨਾ ਪਸੰਦ ਕਰੇਗਾ, ਜੋ ਕਿ ਕਲੀਸਿਯਾ, ਸਮਾਜ, ਅਤੇ ਗੁਆਚੇ ਹੋਏ ਸੰਸਾਰ ਦੇ ਸਾਡੇ ਮਸੀਹੀ ਗਵਾਹ ਦੇ ਵਿਰੁੱਧ ਵੀ ਹਮਲਾ ਹੈ। ਪਰ ਪਰਮੇਸ਼ੁਰ, ਸਾਡੀਆਂ ਸਾਰੀਆਂ ਲੋੜਾਂ ਨੂੰ ਜਾਣਦਾ ਹੋਇਆ, ਸਾਨੂੰ ਆਪਣਾ ਬਚਨ ਅਤੇ ਪਵਿੱਤਰ ਆਤਮਾ ਦੇਵੇਂ ਦਿੰਦਾ ਹੈ, ਜੋ ਕਿਸੇ ਵੀ ਲੜਾਈ ਨੂੰ ਜਿੱਤਣ ਲਈ ਕਾਫ਼ੀ ਹੈ।

ਅਫ਼ਸੋਸ ਦੀ ਗੱਲ ਹੈ ਕਿ ਜ਼ਿਆਦਾਤਰ ਮਸੀਹੀ ਇਹ ਨਹੀਂ ਜਾਣਦੇ ਹਨ ਕਿ ਬਾਈਬਲ ਬੱਚਿਆਂ ਦੀ ਪਰਵਰਿਸ਼ ਲਈ ਢੁਕਵੀਂ ਹੈ, ਇਸ ਲਈ ਉਹ ਮਦਦ ਲਈ ਪੁਰਾਣੇ ਅਨੁਭਵ ਜਾਂ ਦੁਨਿਆਵੀ ਫਲਸਫੇ ਵੱਲ ਮੁੜਦੇ ਹਨ। ਪਰ ਹੁਣ ਸਾਡੇ ਪਰਿਵਾਰਾਂ ਨੂੰ ਮਜ਼ਬੂਤ ਕਰਨ ਲਈ ਪਰਮੇਸ਼ੁਰ ਦੀ ਬੁੱਧੀ ਅਤੇ ਮਾਰਗਦਰਸ਼ਨ ਨੂੰ ਸੁਣਨ ਅਤੇ ਭਾਲਣ ਦਾ ਸਮਾਂ ਹੈ। ਜੇ ਅਸੀਂ ਆਪਣੇ ਸਿਰਜਣਹਾਰ ਦੇ ਅਧੀਨ ਹੋਣ ਲਈ ਤਿਆਰ ਨਹੀਂ ਹਾਂ, ਤਾਂ ਅਸੀਂ ਭਵਿੱਖ ਲਈ ਕੀ ਉਮੀਦ ਕਰ ਸਕਦੇ ਹਾਂ? ਜਦੋਂ ਅਸੀਂ ਪਰਮੇਸ਼ੁਰ ਦੀ ਇੱਛਾ ਤੋਂ ਬਾਹਰ ਕੰਮ ਕਰਦੇ ਹਾਂ, ਤਾਂ ਨਤੀਜਾ ਹਰਫੜਾ-ਦਫੜੀ ਅਤੇ ਤਬਾਹੀ ਹੁੰਦਾ ਹੈ। ਇਹ ਹੌਲੀ-ਹੌਲੀ ਆ ਸਕਦਾ ਹੈ, ਇਸ ਲਈ ਅਸੀਂ ਸ਼ਾਇਦ ਹੀ ਧਿਆਨ ਦਿਓ, ਪਰ ਅੰਤ ਦਰਦ ਹੈ।

ਪੇਰੈਂਟਿੰਗ ਇਜ਼ ਏ ਮਿਨਿਸਟਰੀ ਸੀਰੀਜ਼ ਬੱਚਿਆਂ ਦੇ ਪਾਲਣ-ਪੋਸ਼ਣ ਲਈ ਪਰਮੇਸ਼ੁਰ ਦੀ ਯੋਜਨਾ ਨੂੰ ਸਿੱਖਣ ਵਿੱਚ ਤੁਹਾਡੀ ਮਦਦ ਕਰੇਗੀ। ਭਾਵੇਂ ਤੁਸੀਂ ਇੱਕ ਪਰੰਪਰਾਗਤ ਪਰਿਵਾਰ, ਮਿਸ਼ਰਤ ਪਰਿਵਾਰ, ਇਕੱਲੇ-ਮਾਪੇ ਪਰਿਵਾਰ, ਜਾਂ ਪੇਤੇ-ਪੇਤੀਆਂ ਦੀ ਪਰਵਰਿਸ਼ ਕਰਨ ਵਾਲੇ ਦਾਦਾ-ਦਾਦੀ ਵਜੋਂ ਕੰਮ ਕਰਦੇ ਹੋ, ਪਰਮੇਸ਼ੁਰ ਦੇ ਪਾਲਣ-ਪੋਸ਼ਣ ਦੇ ਸਿਧਾਂਤ ਪ੍ਰਭਾਵਸ਼ਾਲੀ ਅਤੇ ਨਿਰਣਾਇਕ ਹਨ। ਅਸੀਂ ਸਾਰੇ ਪਰਮੇਸ਼ੁਰ ਦੇ ਬੱਚੇ, ਮਾਤਾ-ਪਿਤਾ ਅਤੇ ਬੱਚੇ ਇੱਕੋ ਜਿਹੇ ਹਾਂ, ਅਤੇ ਉਹ ਸਾਨੂੰ ਖੁਸ਼ੀ ਨਾਲ ਭਰੇ, ਸਫਲ ਜੀਵਨ ਦੀ ਸੰਭਾਵਨਾ ਤੋਂ ਬਿਨਾਂ ਕਦੇ ਨਹੀਂ ਛੱਡੇਗਾ।

ਪਰਮੇਸ਼ੁਰ ਤੁਹਾਨੂੰ ਉਸਦੇ ਸ਼ਾਨਦਾਰ, ਜੀਵਨ-ਬਦਲਣ ਵਾਲੇ ਸਿਧਾਂਤਾਂ ਦੁਆਰਾ ਅਸੀਸ ਦੇਵੇ ਅਤੇ ਤੁਹਾਡੇ ਪਰਿਵਾਰ ਨੂੰ ਅਸੀਸ ਦੇਵੇ ਕਿਉਂਕਿ ਤੁਸੀਂ ਉਸਨੂੰ ਤੁਹਾਡੇ ਮਾਤਾ-ਪਿਤਾ ਵਿੱਚ ਬਦਲਣ ਦੀ ਇਜਾਜ਼ਤ ਦਿੰਦੇ ਹੋ ਜੋ ਉਹ ਤੁਹਾਨੂੰ ਬਣਨਾ ਚਾਹੁੰਦਾ ਹੈ।

ਇਸ ਪ੍ਰਾਰਥਨਾ ਨੂੰ ਇਕੱਠੇ ਪ੍ਰਾਰਥਨਾ ਕਰੋ।

ਪਿਆਰੇ ਪ੍ਰਭੂ ਯਿਸੂ, ਅਸੀਂ ਤੁਹਾਡੇ ਮਾਤਾ-ਪਿਤਾ ਬਣਨ ਲਈ ਤੁਹਾਡੀ ਮਦਦ ਅਤੇ ਬੁੱਧੀ ਦੀ ਮੰਗ ਕਰ ਰਹੇ ਹਾਂ ਜੋ ਤੁਹਾਡਾ ਆਦਰ ਅਤੇ ਵਡਿਆਈ ਕਰਦੇ ਹਨ। ਕਿਰਪਾ ਕਰਕੇ ਸਾਨੂੰ ਤੁਹਾਡੇ 'ਤੇ ਭਰੋਸਾ ਕਰਨ ਲਈ ਵਿਸ਼ਵਾਸ ਅਤੇ ਉਨ੍ਹਾਂ ਚੀਜ਼ਾਂ ਨੂੰ ਬਦਲਣ ਦੀ ਕਿਰਪਾ ਦਿਓ ਜੋ ਅਸੀਂ ਗਲਤ ਕਰ ਰਹੇ ਹਾਂ। ਤੁਹਾਡੀ ਇੱਛਾ ਪੂਰੀ ਕਰਨ ਵਿੱਚ ਸਾਡੀ ਮਦਦ ਕਰੋ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਾਂ ਅਤੇ ਸਿਖਲਾਈ ਦਿੰਦੇ ਹਾਂ। ਆਮੀਨ।

ਜਾਣ ਪਛਾਣ

ਇਹ ਵਰਕਬੁੱਕ ਤੁਹਾਨੂੰ ਚੇਲੇ ਬਣਨ ਦੇ ਰਾਹ 'ਤੇ ਲਿਆਉਣ ਲਈ ਤਿਆਰ ਕੀਤੀ ਗਈ ਹੈ, ਜਿਸਦਾ ਮਤਲਬ ਹੈ ਪਰਮੇਸੁਰ ਦੇ ਸਿਧਾਂਤਾਂ 'ਤੇ ਚੱਲਣਾ। ਜਦੋਂ ਅਸੀਂ ਸੈਰ ਵਰਗੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਤਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਇਹਨਾਂ ਸਿਧਾਂਤਾਂ ਵਿੱਚ ਰਹਿਣਾ ਉਨਾ ਹੀ ਬੁਨਿਆਦੀ ਹੈ ਜਿੰਨਾ ਕਿ ਤੁਰਨਾ ਸਿੱਖਣਾ।

ਸਾਡੀ ਵਰਕਬੁੱਕ ਦੇ ਟੀਚੇ ਹਨ:

1. ਤੁਹਾਨੂੰ ਇਹ ਦਿਖਾਉਣ ਲਈ ਕਿ ਰੱਬ ਪਾਲਣ ਪੋਸ਼ਣ ਲਈ ਸਿਧਾਂਤ ਪ੍ਰਦਾਨ ਕਰਦਾ ਹੈ,
2. ਇਹਨਾਂ ਸਿਧਾਂਤਾਂ ਨੂੰ ਲਾਗੂ ਕਰਨ ਲਈ ਤੁਹਾਨੂੰ ਔਜ਼ਾਰਾਂ ਅਤੇ ਐਪਲੀਕੇਸ਼ਨਾਂ ਨਾਲ ਲੈਸ ਕਰਨ ਲਈ, ਅਤੇ
3. ਤੁਹਾਡੇ ਪਰਿਵਾਰ ਨੂੰ ਮਾਫੀ, ਇਲਾਜ ਅਤੇ ਏਕਤਾ ਲਈ ਮਾਰਗਦਰਸ਼ਨ ਕਰਨ ਲਈ ਜੇ ਰੱਬ ਦੀ ਆਗਿਆਕਾਰੀ ਦੁਆਰਾ ਮਿਲਦੀ ਹੈ।

ਮਹੱਤਵਪੂਰਣ ਖੇਤਰਾਂ ਵਿੱਚ ਮਸੀਹ ਦੇ ਸਰੀਰ ਨੂੰ ਸਿੱਖਿਅਤ ਕਰਨ ਵਿੱਚ ਮਦਦ ਕਰਨ ਲਈ ਪਰਿਵਾਰਕ ਅਨੁਸ਼ਾਸਨ ਮੰਤਰਾਲੇ ਮੌਜੂਦ ਹਨ। ਚੇਲੇ ਬਣਨ ਵਿੱਚ ਅਸਫਲਤਾ ਦਾ ਸਿੱਧਾ ਸਬੰਧ ਪਾਲਣ ਪੋਸ਼ਣ ਵਿੱਚ ਅਸਫਲਤਾ ਨਾਲ ਹੈ। ਅਤੇ ਅਸੀਂ ਇਹ ਕਿਵੇਂ ਜਾਣਦੇ ਹਾਂ? ਅੱਜ ਅਸੀਂ ਜੋ ਕੁਝ ਦੇਖਿਆ, ਅਨੁਭਵ ਕੀਤਾ ਅਤੇ ਸਾਬਤ ਹੋਏ ਅੰਕੜਿਆਂ ਵਿੱਚ ਪਾਇਆ ਹੈ।

ਪ੍ਰਕਿਰਿਆ

ਅਧਿਐਨ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ। ਵਾਲੀਅਮ 1 ਨਾਲ ਸ਼ੁਰੂ ਕਰੋ ਅਤੇ ਕ੍ਰਮ ਵਿੱਚ ਹਰੇਕ ਵਾਲੀਅਮ ਦੁਆਰਾ ਜਾਰੀ ਰੱਖੋ। ਕਿਸੇ ਵੈਲਯੂਮ ਜਾਂ ਸੈਕਸ਼ਨ 'ਤੇ ਜਾਣਾ ਜੋ ਤੁਹਾਡੀ ਦਿਲਚਸਪੀ ਨੂੰ ਜਗਾਉਂਦਾ ਹੈ, ਲੁਭਾਉਣ ਵਾਲਾ ਹੈ ਪਰ ਸਲਾਹ ਨਹੀਂ ਦਿੱਤੀ ਜਾਂਦੀ, ਕਿਉਂਕਿ ਹਰੇਕ ਖੰਡ ਅਤੇ ਪਾਠ ਇੱਕ ਦੂਜੇ 'ਤੇ ਬਣਦੇ ਹਨ। ਉਦਾਹਰਨ ਲਈ, ਤੁਸੀਂ ਅਸਲ ਵਿੱਚ ਆਪਣੇ ਬੱਚੇ ਨੂੰ ਅਨੁਸ਼ਾਸਨ ਦੇਣ ਵਿੱਚ ਮੁਹਾਰਤ ਹਾਸਲ ਕਰਨਾ ਚਾਹੁੰਦੇ ਹੋ ਤਾਂ ਜੋ ਤੁਸੀਂ ਉਸ ਅਧਿਐਨ ਲਈ ਅੱਗੇ ਵਧੋ, ਪਰ ਇੱਥੇ ਬਾਈਬਲ ਦੇ ਸਿਧਾਂਤ ਹਨ ਜੋ ਤੁਹਾਨੂੰ ਪਰਮੇਸੁਰੀ ਤਰੀਕੇ ਨਾਲ ਅਨੁਸ਼ਾਸਨ ਦੇਣ ਤੋਂ ਪਹਿਲਾਂ ਸਿੱਖਣੇ ਚਾਹੀਦੇ ਹਨ। ਪੰਜ ਦਿਨਾਂ ਲਈ ਹਰ ਰੋਜ਼ ਇੱਕ ਪਾਠ ਪੂਰਾ ਕਰਨ ਲਈ ਕੰਮ ਕਰੋ। ਇਕਸਾਰਤਾ ਨਾਲ ਰੋਜ਼ਾਨਾ ਅਧਿਐਨ ਕਰਨਾ ਅਧਿਆਤਮਿਕ ਸਫਲਤਾ ਦੀ ਕੁੰਜੀ ਹੈ।

ਇਹਨਾਂ ਸਿਧਾਂਤਾਂ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸਫਲ ਸਾਬਤ ਹੋਈ ਹੈ। ਮੈਂ ਇਸਨੂੰ ਆਪਣੇ ਜੀਵਨ ਵਿੱਚ, ਆਪਣੇ ਪਰਿਵਾਰ ਵਿੱਚ, ਅਤੇ ਕਾਉਂਸਲਿੰਗ ਅਤੇ ਪਾਲਣ-ਪੋਸ਼ਣ ਦੀਆਂ ਕਲਾਸਾਂ ਵਿੱਚ ਅਣਗਿਣਤ ਲੋਕਾਂ ਦੇ ਜੀਵਨ ਵਿੱਚ ਅਨੁਭਵ ਕੀਤਾ ਹੈ। ਕਿਰਪਾ ਕਰਕੇ ਸਮਝੋ, ਇਹ "ਪਾਲਣ-ਪੋਸ਼ਣ ਲਈ ਪੰਜ ਆਸ਼ਾਨ ਕਦਮ" ਮੈਨੂਅਲ ਨਹੀਂ ਹੈ। ਬਾਈਬਲ ਦੇ ਅਨੁਯਾਈ ਬਣਨਾ ਇੱਕ ਚੁਣੌਤੀਪੂਰਨ ਕੰਮ ਹੈ ਅਤੇ ਤੁਹਾਨੂੰ ਆਪਣੇ ਕੁਝ ਰਵੱਈਏ ਅਤੇ ਵਿਵਹਾਰ ਨੂੰ ਬਦਲਣ ਦੀ ਲੋੜ ਹੋਵੇਗੀ। ਸਿਧਾਂਤਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਪ੍ਰਕਿਰਿਆ ਨੂੰ ਵਚਨਬੱਧਤਾ ਅਤੇ ਕੁਰਬਾਨੀ ਦੀ ਲੋੜ ਹੋਵੇਗੀ।

ਹਰ ਦਿਨ ਦੀ ਸ਼ੁਰੂਆਤ

- ਹਰ ਰੋਜ਼ ਦੇ ਅਧਿਐਨ ਨੂੰ ਆਪਣੇ ਪਰਮੇਸੁਰ ਨਾਲ ਬਿਤਾਏ ਸਮੇਂ ਦੇ ਰੂਪ ਵਿੱਚ ਦੇਖੋ, ਅਤੇ ਉਮੀਦ ਕਰੋ ਕਿ ਉਹ ਉਸਦੇ ਬਚਨ ਦੁਆਰਾ ਤੁਹਾਡੇ ਨਾਲ ਗੱਲ ਕਰੇਗਾ।
- ਹਰ ਦਿਨ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਕਰੋ, ਪਰਮੇਸੁਰ ਨੂੰ ਇਹ ਦੱਸਣ ਲਈ ਕਹੋ ਕਿ ਤੁਹਾਨੂੰ ਕਿੱਥੇ ਬਦਲਣ ਦੀ ਜ਼ਰੂਰਤ ਹੈ ਅਤੇ ਜੇ ਤੁਸੀਂ ਸਿੱਖ ਰਹੇ ਹੋ ਉਸ ਨੂੰ ਲਾਗੂ ਕਰਨ ਲਈ ਤੁਹਾਨੂੰ ਸ਼ਕਤੀ ਪ੍ਰਦਾਨ ਕਰੋ।
- ਪ੍ਰਤੀਬਿੰਬਤ ਮਾਨਸਿਕਤਾ ਰੱਖੋ। ਸਿਰਫ਼ ਇਹ ਕਹਿਣ ਲਈ ਕਿ ਤੁਸੀਂ ਇਸਨੂੰ ਪੂਰਾ ਕਰ ਲਿਆ ਹੈ, ਸਮੱਗਰੀ ਵਿੱਚ ਕਾਹਲੀ ਨਾ ਕਰੋ। ਪਰਮੇਸੁਰ ਨੂੰ ਤੁਹਾਡੇ ਨਾਲ ਗੱਲ ਕਰਨ ਲਈ ਸਮਾਂ ਦਿਓ, ਅਤੇ ਜੇ ਤੁਸੀਂ ਸਿੱਖਦੇ ਹੋ ਉਸ ਉੱਤੇ ਮਨਨ ਕਰੋ।

ਨੋਟ ਕਰਨ ਵਾਲੀਆਂ ਗੱਲਾਂ

- ਇਹ ਕੰਮ ਇੱਕ ਨਵੀਂ ਤਰਜੀਹ ਹੈ ਅਤੇ ਇਸ ਲਈ ਸਮਰਪਿਤ ਸਮੇਂ ਦੀ ਲੋੜ ਹੋਵੇਗੀ। ਪਾਠ ਰੋਜ਼ਾਨਾ ਕੀਤੇ ਜਾਣੇ ਹਨ। ਜੇ ਤੁਸੀਂ ਕੋਈ ਦਿਨ ਖੁੰਝਾਉਂਦੇ ਹੋ, ਤਾਂ ਇਸਨੂੰ ਨਾ ਛੱਡੋ, ਪਰ ਕ੍ਰਮ ਵਿੱਚ ਸਾਰੇ ਪਾਠਾਂ ਨੂੰ ਪੂਰਾ ਕਰਨ ਲਈ ਕੰਮ ਕਰੋ।

ਪਿਆਰ ਭਰਿਆ ਸੰਚਾਰ

- ਕਈ ਵਾਰ ਅਸੀਂ ਪ੍ਰੋਜੈਕਟ ਸ਼ੁਰੂ ਕਰਦੇ ਹਾਂ ਅਤੇ ਪੂਰਾ ਨਹੀਂ ਕਰਦੇ। ਆਪਣੀ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਦੇ ਮਹੱਤਵ 'ਤੇ ਗੌਰ ਕਰੋ ਅਤੇ ਵਫ਼ਾਦਾਰੀ ਨਾਲ ਇਸ ਅਧਿਐਨ ਨੂੰ ਪੂਰਾ ਕਰਨ ਦਾ ਫੈਸਲਾ ਕਰੋ। ਆਪਣੀਆਂ ਤਰਜੀਹਾਂ ਅਤੇ ਇਸ ਵਚਨਬੱਧਤਾ ਤੋਂ ਪਹਿਲਾਂ ਤੁਸੀਂ ਕੀ ਰੱਖ ਰਹੇ ਹੋ ਬਾਰੇ ਪ੍ਰਾਰਥਨਾ ਕਰੋ। ਪ੍ਰਾਰਥਨਾ ਲਈ ਜਵਾਬਦੇਹੀ ਸਾਥੀ ਦੀ ਮਦਦ ਲਓ ਅਤੇ ਜੇ ਲੋੜ ਹੋਵੇ ਤਾਂ ਅਧਿਐਨ ਕਰੋ।
- ਜੇਕਰ ਸ਼ਾਦੀਸ਼ੁਦਾ ਹੈ, ਤਾਂ ਤੁਹਾਡਾ ਜੀਵਨ ਸਾਥੀ ਇਸ ਕੇਸਿਸ ਵਿੱਚ ਇੱਕ ਜ਼ਰੂਰੀ ਸਾਥੀ ਹੈ। ਇਕੱਠੇ ਜਾਂ ਵੱਖਰੇ ਤੌਰ 'ਤੇ ਅਧਿਐਨ ਕਰੋ, ਪਰ ਹਮੇਸ਼ਾ ਚਰਚਾ ਕਰੋ ਕਿ ਤੁਸੀਂ ਕੀ ਸਿੱਖਿਆ ਹੈ ਕਿਉਂਕਿ ਇਹ ਵਿਆਹੁਤਾ ਅਤੇ ਪਾਲਣ-ਪੋਸ਼ਣ ਸੰਬੰਧੀ ਮੁੱਦਿਆਂ ਅਤੇ ਤਬਦੀਲੀਆਂ ਨਾਲ ਸਬੰਧਤ ਹੈ।
- ਪੇਸ਼ ਕੀਤੀ ਜਾਣਕਾਰੀ ਦੀ ਮਾਤਰਾ ਵਿੱਚ ਸਬਕ ਵੱਖ-ਵੱਖ ਹੋ ਸਕਦੇ ਹਨ। ਹਰ ਇੱਕ ਨੂੰ ਪੂਰਾ ਕਰਨ ਤੋਂ ਬਾਅਦ, ਪਰਮੇਸ਼ੁਰ ਦੇ ਨਾਲ ਆਪਣੇ ਸਮੇਂ ਦੀ ਯੋਜਨਾ ਬਣਾਉਣ ਅਤੇ ਇਸਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਗਲੇ ਪਾਠ ਦੀ ਉਡੀਕ ਕਰੋ।
- ਸਵਾਲਾਂ ਦੇ ਜਵਾਬ ਦੇਣ ਅਤੇ ਤੁਹਾਡੇ ਵਿਚਾਰਾਂ ਅਤੇ ਪ੍ਰਾਰਥਨਾਵਾਂ ਨੂੰ ਰਿਕਾਰਡ ਕਰਨ ਲਈ ਥਾਂ ਪ੍ਰਦਾਨ ਕੀਤੀ ਜਾਂਦੀ ਹੈ। ਜੇਕਰ ਤੁਸੀਂ ਇਸ ਵਰਕਬੁੱਕ ਨੂੰ ਡਾਊਨਲੋਡ ਅਤੇ ਪ੍ਰਿੰਟ ਕੀਤਾ ਹੈ, ਤਾਂ ਅਸੀਂ ਸੁਝਾਅ ਦਿੰਦੇ ਹਾਂ ਕਿ ਤੁਸੀਂ ਇਸਨੂੰ ਤਿੰਨ-ਚਾਰ ਬਾਈਂਡਰ ਵਿੱਚ ਰੱਖੋ ਅਤੇ ਨਿੱਜੀ ਜਰਨਲਿੰਗ ਅਤੇ ਨੋਟਸ ਲਈ ਵਾਧੂ ਕਾਗਜ਼ ਸ਼ਾਮਲ ਕਰੋ।

ਡੂੰਘੀ ਖੋਦੋ

ਇਹ ਭਾਗ ਸ਼ਾਸਤਰ ਨੂੰ ਪੜ੍ਹਨ ਅਤੇ ਪੇਸ਼ ਕੀਤੇ ਜਾ ਰਹੇ ਵਿਸ਼ੇ ਨਾਲ ਇਸ ਨੂੰ ਜੋੜਨ ਦਾ ਮੌਕਾ ਦਿੰਦਾ ਹੈ। ਇਸ ਚੇਲੇ ਬਣਨ ਦੀ ਪ੍ਰਕਿਰਿਆ ਦੇ ਦੌਰਾਨ, ਤੁਸੀਂ ਬਾਈਬਲ, ਪਾਲਣ-ਪੋਸ਼ਣ ਦੇ ਬਾਈਬਲੀ ਸਿਧਾਂਤਾਂ, ਅਤੇ ਮਾਤਾ-ਪਿਤਾ ਦੇ ਤੌਰ 'ਤੇ ਪਰਮੇਸ਼ੁਰ ਤੁਹਾਡੇ ਤੋਂ ਕੀ ਉਮੀਦ ਰੱਖਦਾ ਹੈ, ਬਾਰੇ ਹੋਰ ਜਾਣੂ ਹੋਵੋਗੇ।

ਸਵੈ-ਜਾਂਚ

ਜਦੋਂ ਤੁਸੀਂ ਬਾਈਬਲ ਦੇ ਸਿਧਾਂਤਾਂ ਦਾ ਅਧਿਐਨ ਕਰਦੇ ਹੋ, ਇਹ ਭਾਗ ਸਵੈ-ਪੜਚੋਲ ਕਰਨ, ਉਹਨਾਂ ਖੇਤਰਾਂ ਨੂੰ ਲੱਭਣ ਲਈ ਸਮਾਂ ਪ੍ਰਦਾਨ ਕਰਦਾ ਹੈ ਜਿੱਥੇ ਨਿੱਜੀ ਸੁਧਾਰ ਦੀ ਲੋੜ ਹੈ। ਉਹਨਾਂ ਤਬਦੀਲੀਆਂ ਨੂੰ ਕਰਨ ਲਈ ਸੂਝ, ਇਕਬਾਲ, ਅਤੇ ਤਾਕਤ ਅਤੇ ਬੁੱਧੀ ਲਈ ਪ੍ਰਾਰਥਨਾਵਾਂ ਨੂੰ ਸੂਚੀਬੱਧ ਕਰਨ ਲਈ ਥਾਂ ਪ੍ਰਦਾਨ ਕੀਤੀ ਗਈ ਹੈ। ਚੇਲੇ ਬਣਨ ਦੀ ਪ੍ਰਕਿਰਿਆ ਦਾ ਇੱਕ ਪਹਿਲੂ ਨਿੱਜੀ ਜਵਾਬਦੇਹੀ ਹੈ। ਜੇ ਰੱਬ ਇਹ ਦੱਸਦਾ ਹੈ ਕਿ ਤੁਸੀਂ ਆਪਣੇ ਜੀਵਨ ਸਾਥੀ ਜਾਂ ਬੱਚਿਆਂ ਦੇ ਵਿਰੁੱਧ ਪਾਪ ਕੀਤਾ ਹੈ, ਤਾਂ ਉਨ੍ਹਾਂ ਨੂੰ ਆਪਣੇ ਪਾਪ ਦਾ ਇਕਰਾਰ ਕਰੋ ਅਤੇ ਮਾਫ਼ੀ ਮੰਗੋ। ਇਸ ਦਾ ਨਿਯਮਿਤ ਤੌਰ 'ਤੇ ਅਭਿਆਸ ਕਰੋ ਭਾਵੇਂ ਅਜਿਹਾ ਕਰਨ ਲਈ ਨੋਟ ਨਾ ਕੀਤਾ ਗਿਆ ਹੋਵੇ।

ਕਾਰਜ ਯੋਜਨਾ

ਤੁਹਾਡੇ ਦੁਆਰਾ ਬਾਈਬਲ ਦੇ ਸਿਧਾਂਤਾਂ ਦਾ ਅਧਿਐਨ ਕਰਨ ਤੋਂ ਬਾਅਦ, ਇਹ ਭਾਗ ਤੁਹਾਨੂੰ ਕਾਰਵਾਈ ਕਰਨ ਅਤੇ ਤੁਹਾਡੇ ਦੁਆਰਾ ਸਿੱਖੀਆਂ ਗਈਆਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਚੁਣੌਤੀ ਦਿੰਦਾ ਹੈ। ਸੱਚੇ ਚੇਲੇ ਬਣਨ ਲਈ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਰਮੇਸ਼ੁਰ ਨਾ ਸਿਰਫ਼ ਇਹ ਚਾਹੁੰਦਾ ਹੈ ਕਿ ਅਸੀਂ ਗਿਆਨ ਵਿੱਚ ਵਧੀਏ, ਪਰ ਉਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਇਸ ਨੂੰ ਪੂਰਾ ਕਰੀਏ।

ਅੰਤਿਕਾ ਸਰੋਤ

ਕਿਰਪਾ ਕਰਕੇ ਵਰਕਬੁੱਕ ਦੇ ਅੰਤ ਵਿੱਚ ਦਿੱਤੇ ਅੰਤਿਕਾ ਦਾ ਲਾਭ ਉਠਾਓ। ਉਹ ਤੁਹਾਡੇ ਵਿਕਾਸ ਲਈ ਮੌਜੂਦ ਹਨ, ਅਤੇ ਅਸੀਂ ਉਹਨਾਂ ਨੂੰ ਪੂਰੀ ਵਰਕਬੁੱਕ ਵਿੱਚ ਹਵਾਲਾ ਦਿੰਦੇ ਹਾਂ। ਇਸ ਸ਼ਾਨਦਾਰ ਯਾਤਰਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਅੰਤਿਕਾ A ਨੂੰ ਭਰੋ: ਮਾਤਾ-ਪਿਤਾ ਪ੍ਰਤੀਬੱਧਤਾ ਪੱਤਰ (ਖੰਡ 1)।

ਲੀਡਰ ਦੀ ਗਾਈਡ

ਇੱਕ ਨੇਤਾ ਦੀ ਗਾਈਡ FDM.world 'ਤੇ ਮੁਫਤ ਮੰਤਰਾਲੇ ਡਾਊਨਲੋਡਸ ਦੇ ਤਹਿਤ ਉਪਲਬਧ ਹੈ। ਸਾਡੀ ਵੈਬਸਾਈਟ 'ਤੇ ਸਾਰੀਆਂ ਸਮੱਗਰੀਆਂ ਚੇਲੇ ਬਣਨ 'ਤੇ ਕੇਂਦਰਿਤ ਹਨ ਅਤੇ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਤੱਥ ਫਾਈਲ

ਇਸ ਤਰ੍ਹਾਂ ਦੇ ਡੱਬੇ ਬਾਈਬਲ ਵਿੱਚੋਂ ਸ਼ਬਦਾਂ ਜਾਂ ਵਾਕਾਂਸ਼ਾਂ ਦੀਆਂ ਪਰਿਭਾਸ਼ਾਵਾਂ ਪ੍ਰਦਾਨ ਕਰਦੇ ਹਨ। ਅਸੀਂ ਸਪੱਸ਼ਟਤਾ ਲਈ ਮਸ਼ਹੂਰ, ਧਰਮ ਸ਼ਾਸਤਰੀ ਤੌਰ 'ਤੇ ਸਹੀ ਬਾਈਬਲ ਡਿਕਸ਼ਨਰੀਆਂ ਅਤੇ ਟਿੱਪਣੀਆਂ ਦੀ ਵਰਤੋਂ ਕਰਨ ਲਈ ਬਹੁਤ ਧਿਆਨ ਰੱਖਿਆ ਹੈ, ਜਦੋਂ ਸੰਭਵ ਹੋਵੇ ਹਵਾਲਾ ਦਿੱਤਾ ਗਿਆ ਹੈ। ਇਹਨਾਂ ਵਿੱਚੋਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਅੰਤਿਕਾ ਟੀ: ਸ਼ਬਦਾਵਲੀ ਵਿੱਚ ਦਿਖਾਈ ਦਿੰਦੀਆਂ ਹਨ।

ਪਾਠ 1

ਪਿਆਰ ਦਾ ਇਸ ਨਾਲ ਕੀ ਲੈਣਾ ਦੇਣਾ ਹੈ?

ਇੱਕ ਪਰਿਵਾਰਕ ਸਲਾਹਕਾਰ ਵਜੋਂ, ਮੈਂ ਬਹੁਤ ਸਾਰੇ ਬੱਚਿਆਂ ਨੂੰ ਇਹ ਕਹਿੰਦੇ ਸੁਣਦਾ ਹਾਂ, "ਮੈਨੂੰ ਲੱਗਦਾ ਹੈ ਕਿ ਮੇਰੇ ਮਾਪੇ ਮੈਨੂੰ ਪਿਆਰ ਨਹੀਂ ਕਰਦੇ।" ਫਿਰ ਵੀ ਅਸਲ ਵਿੱਚ ਕੋਈ ਵੀ ਮਾਤਾ-ਪਿਤਾ ਜੋ ਸਵਾਲ ਪੁੱਛਦਾ ਹੈ ਉਹ ਜ਼ੋਰ ਦੇ ਕੇ ਦੱਸਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ। ਸਮੱਸਿਆ ਇਹ ਹੈ ਕਿ ਮਾਪੇ ਕਦੇ-ਕਦੇ ਪਿਆਰ ਤੋਂ ਬਿਨਾਂ ਕੰਮ ਕਰਦੇ ਹਨ। ਪਾਲਣ-ਪੋਸ਼ਣ ਦੀਆਂ ਨਿਰਾਸ਼ਾ ਅਤੇ ਮੁਸ਼ਕਲਾਂ ਸਾਡੇ ਵਿੱਚ ਸਭ ਤੋਂ ਭੈੜੀਆਂ ਚੀਜ਼ਾਂ ਲਿਆ ਸਕਦੀਆਂ ਹਨ। ਅਸੀਂ ਉਹ ਗੱਲਾਂ ਕਰਦੇ ਅਤੇ ਕਹਿੰਦੇ ਹਾਂ ਜੋ ਪਿਆਰ ਦੇ ਉਲਟ ਹਨ। ਸਮੇਂ ਦੇ ਨਾਲ, ਜੇ ਮਾਪੇ ਜ਼ਿੰਮੇਵਾਰੀ ਨਹੀਂ ਲੈਂਦੇ ਅਤੇ ਮਾਫ਼ੀ ਮੰਗਦੇ ਹਨ, ਤਾਂ ਬੱਚਾ ਪਿਆਰ ਮਹਿਸੂਸ ਨਹੀਂ ਕਰੇਗਾ।

ਜਿਵੇਂ ਕਿ ਅਸੀਂ ਬਾਈਬਲ ਦੇ ਪਿਆਰ ਨੂੰ ਦੇਖਦੇ ਹਾਂ, ਯਿਸੂ ਸਾਨੂੰ ਸਮਝ ਦਿੰਦਾ ਹੈ ਕਿ ਉਹ ਆਪਣੇ ਚੇਲਿਆਂ ਤੋਂ ਕੀ ਉਮੀਦ ਕਰਦਾ ਸੀ, ਜੋ ਅੱਜ ਵੀ ਸਾਡੇ 'ਤੇ ਲਾਗੂ ਹੁੰਦਾ ਹੈ। ਧਿਆਨ ਦਿਓ ਕਿ ਯਿਸੂ ਨੇ ਕੋਈ ਸੁਝਾਅ ਨਹੀਂ, ਸਗੋਂ ਹੁਕਮ ਦਿੱਤਾ ਸੀ।

ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੇ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।(ਯੂਹੰਨਾ 13:34-35)

ਸਵੈ-ਜਾਂਚ

ਆਇਤ 35 ਦੇ ਅਨੁਸਾਰ, ਇਸ ਹੁਕਮ ਦੀ ਪੂਰਤੀ ਦਾ ਮਸੀਹ ਅਤੇ ਦੂਜਿਆਂ, ਖਾਸ ਕਰਕੇ ਤੁਹਾਡੇ ਬੱਚਿਆਂ ਨਾਲ ਤੁਹਾਡੇ ਰਿਸ਼ਤੇ ਨਾਲ ਕੀ ਸੰਬੰਧ ਹੈ?

ਪਰਮੇਸ਼ੁਰ ਸਾਨੂੰ ਦੱਸਦਾ ਹੈ ਕਿ ਅਸੀਂ ਉਸਦੀ ਮਦਦ ਤੋਂ ਬਿਨਾਂ ਇਸ ਪਿਆਰ ਦਾ ਪ੍ਰਗਟਾਵਾ ਨਹੀਂ ਕਰ ਸਕਦੇ। ਸਾਡੇ ਜੀਵਨ ਵਿੱਚ ਪਰਮੇਸ਼ੁਰ ਦੇ ਬਚਨ ਅਤੇ ਪਵਿੱਤਰ ਆਤਮਾ ਦੇ ਕੰਮ ਵਿਚਕਾਰ ਸਬੰਧ ਨੂੰ ਧਿਆਨ ਦਿਓ।

ਤੁਸੀਂ ਜੋ ਸਤ ਦੇ ਅਧੀਨ ਹੋ ਕੇ ਆਪਣੀਆਂ ਜਾਨਾਂ ਨੂੰ ਭਰੋਪਣ ਦੇ ਨਿਸ਼ਕਪਟ ਪ੍ਰੇਮ ਲਈ ਪਵਿੱਤਰ ਕੀਤਾ ਹੈ ਤਾਂ ਤਨੋ ਮਨੋ ਹੋ ਕੇ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ। ਕਿਉਂ ਜੋ ਤੁਸੀਂ ਨਾਸਵਾਨ ਤੁਖਮ ਤੋਂ ਨਹੀਂ ਸਗੋਂ ਅਵਨਾਸੀ ਤੋਂ ਪਰਮੇਸ਼ੁਰ ਦੇ ਬਚਨ ਰਾਹੀਂ ਜਿਹੜਾ ਜੀਉਂਦਾ ਅਤੇ ਇਸਥਿਰ ਹੈ ਨਵੇਂ ਸਿਰਿਓਂ ਜਨਮੇ ਹੋ।(1 ਪਤਰਸ 1:22-23)

ਇਮਾਨਦਾਰ ਸ਼ਬਦ ਦਾ ਅਰਥ ਹੈ ਪਾਖੰਡ ਤੋਂ ਰਹਿਤ। ਇਹ ਸੱਚਾ ਪਿਆਰ ਕੇਵਲ ਮਸੀਹ ਵਿੱਚ ਰਹਿਣ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ ਸੱਚ ਦੀ ਪਾਲਣਾ ਕਰਨ ਦੁਆਰਾ ਸੰਭਵ ਹੋਇਆ ਹੈ, ਜੋ ਹਰ ਵਿਸ਼ਵਾਸੀ ਵਿੱਚ ਵੱਸਦਾ ਹੈ। ਪਿਛਲੇ ਅਧਿਆਇ ਵਿੱਚ ਅਸੀਂ ਸਿੱਖਿਆ ਸੀ ਕਿ 2 ਪਤਰਸ 1:3 ਕਹਿੰਦਾ ਹੈ ਕਿ ਯਿਸੂ ਦਾ, "ਦੈਵੀ ਸ਼ਕਤੀ ਨੇ ਸਾਨੂੰ ਸਭ ਕੁਝ ਦਿੱਤਾ ਹੈ। . . ਉਸ ਦੇ ਗਿਆਨ ਦੁਆਰਾ।" ਅਤੇ ਇਹ ਗਿਆਨ ਪਰਮੇਸ਼ੁਰ ਦੇ ਬਚਨ ਦੁਆਰਾ ਆਉਂਦਾ ਹੈ।

ਡੂੰਘੀ ਖੋਦੋ

ਉਹਨਾਂ ਚਾਰ ਤਰੀਕਿਆਂ ਦਾ ਵਰਣਨ ਕਰੋ ਜੋ ਪਰਮੇਸ਼ੁਰ ਸਾਨੂੰ ਆਪਣੇ ਬੱਚਿਆਂ ਸਮੇਤ ਦੂਜਿਆਂ ਨੂੰ ਪਿਆਰ ਕਰਨ ਲਈ ਦੱਸ ਰਿਹਾ ਹੈ।

ਪ੍ਰੇਮ ਨਿਸ਼ਕਪਟ ਹੋਵੇ, ਬੁਰਿਆਈ ਤੋਂ ਸੂਗ ਕਰੇ, ਭਲਿਆਈ ਨਾਲ ਮਿਲੇ ਰਹੇ।(ਰੋਮੀਆਂ 12:9)

ਸਭ ਤੋਂ ਪਹਿਲਾਂ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ ਕਿਉਂ ਜੋ ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।(1 ਪਤਰਸ 4:8)

ਕਿਉਂ ਜੋ ਪਰਮੇਸੁਰ ਕੁਨਿਆਈ ਨਹੀਂ ਜੇ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ ਭਈ ਤੁਸਾਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਭੀ ਹੋ। (ਇਬਰਾਨੀਆਂ 6:10)

ਹੇ ਪਿਆਰਿਓ, ਆਓ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ ਕਿਉਂ ਜੋ ਪ੍ਰੇਮ ਪਰਮੇਸੁਰ ਤੋਂ ਹੈ ਅਤੇ ਹਰੇਕ ਜਿਹੜਾ ਪ੍ਰੇਮ ਕਰਦਾ ਹੈ ਉਹ ਪਰਮੇਸੁਰ ਤੋਂ ਜੰਮਿਆ ਹੋਇਆ ਹੈ ਅਤੇ ਪਰਮੇਸੁਰ ਨੂੰ ਜਾਣਦਾ ਹੈ। (1 ਯੂਹੰਨਾ 4:7)

ਬਾਈਬਲ ਦਾ ਪਿਆਰ ਕੀ ਹੈ?

ਬਾਈਬਲ ਦਾ ਪਿਆਰ ਭਾਵਨਾਵਾਂ 'ਤੇ ਆਧਾਰਿਤ ਨਹੀਂ ਹੈ, ਨਾ ਹੀ ਇਹ ਕੁਦਰਤੀ ਤੌਰ 'ਤੇ ਆਉਂਦਾ ਹੈ। ਅਸੀਂ ਕੁਦਰਤੀ ਤੌਰ 'ਤੇ ਸਵਾਰਥੀ ਅਤੇ ਸਵੈ-ਕੇਂਦਰਿਤ ਹਾਂ। ਬਾਈਬਲ ਦਾ ਪਿਆਰ ਚੇਣ 'ਤੇ ਆਧਾਰਿਤ ਇੱਕ ਕਿਰਿਆ ਹੈ। ਇਸ ਕਿਸਮ ਦਾ ਪਿਆਰ ਅਲੌਕਿਕ ਹੈ ਅਤੇ ਕੇਵਲ ਉਸ ਦਿਲ ਤੋਂ ਹੀ ਆ ਸਕਦਾ ਹੈ ਜੋ ਪਰਮੇਸੁਰ ਨੂੰ ਦਿੱਤਾ ਜਾਂਦਾ ਹੈ, ਕਿਉਂਕਿ ਇਹ ਉਸ ਤੋਂ ਆਉਂਦਾ ਹੈ। ਆਪਣੇ ਬੱਚਿਆਂ ਨੂੰ ਸੱਚੇ ਦਿਲੋਂ ਪਿਆਰ ਕਰਨ ਲਈ, ਸਾਨੂੰ ਪਹਿਲਾਂ ਪਰਮੇਸੁਰ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਆਪਣੇ ਦਿਲ ਉਸ ਨੂੰ ਸੌਂਪਣੇ ਚਾਹੀਦੇ ਹਨ।

ਅੱਜ ਸਾਡੇ ਸੱਭਿਆਚਾਰ ਵਿੱਚ ਪਿਆਰ ਸ਼ਬਦ ਨੂੰ ਇਸ ਕਦਰ ਉਛਾਲਿਆ ਜਾਂਦਾ ਹੈ ਕਿ ਅਰਥ ਹੀ ਸਸਤੇ ਹੋ ਗਏ ਹਨ। ਅਸੀਂ ਇਹੀ ਸ਼ਬਦ ਇਹ ਦੱਸਣ ਲਈ ਵਰਤਦੇ ਹਾਂ ਕਿ ਅਸੀਂ ਪਰਮੇਸੁਰ, ਸਾਡੇ ਬੱਚਿਆਂ ਅਤੇ ਕੁਝ ਖਾਸ ਭੋਜਨਾਂ ਬਾਰੇ ਕਿਵੇਂ ਮਹਿਸੂਸ ਕਰਦੇ ਹਾਂ। ਜ਼ਿਆਦਾਤਰ ਮਾਪੇ ਉਤਸੁਕਤਾ ਨਾਲ ਗਵਾਹੀ ਦੇਣਗੇ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ। ਪਰ ਇੱਕੋ ਇੱਕ ਮਾਪਦੰਡ ਜਿਸ ਦੁਆਰਾ ਅਸੀਂ ਅਸਲ ਪਿਆਰ ਨੂੰ ਮਾਪ ਸਕਦੇ ਹਾਂ ਉਹ ਹੈ ਪਰਮੇਸੁਰ ਦਾ ਬਚਨ।

ਦੇ ਸ਼ਬਦਾਂ ਦਾ ਅਨੁਵਾਦ ਯੂਨਾਨੀ ਤੋਂ ਅੰਗਰੇਜ਼ੀ ਬਾਈਬਲ ਵਿੱਚ "ਪਿਆਰ" ਵਿੱਚ ਕੀਤਾ ਗਿਆ ਹੈ: ਅਗਾਪੇ ਅਤੇ ਫਿਲੀਓ। ਅਗਾਪੇ ਬਿਨਾਂ ਸ਼ਰਤ ਪਿਆਰ ਕਰਨ ਦੀ ਚੇਣ ਕਰ ਰਿਹਾ ਹੈ, ਜਦੋਂ ਕਿ ਫਿਲੀਓ ਸ਼ਰਤੀਆ ਪਿਆਰ ਹੈ। ਸਾਡੇ ਕੋਲ ਅਗਾਪੇ ਪਿਆਰ ਹੈ ਕਿਉਂਕਿ "ਪਰਮੇਸੁਰ ਦਾ ਪਿਆਰ [ਅਗਾਪੇ] ਪਵਿੱਤਰ ਆਤਮਾ ਦੁਆਰਾ ਸਾਡੇ ਦਿਲਾਂ ਵਿੱਚ ਡੇਲਿਊਆ ਗਿਆ ਹੈ ਜੋ ਸਾਨੂੰ ਦਿੱਤਾ ਗਿਆ ਸੀ" (ਰੋਮੀਆਂ 5:5)।

ਪਰਮੇਸੁਰ ਨੇ ਸਾਨੂੰ ਆਪਣੇ ਬੱਚਿਆਂ ਨੂੰ ਅਗਾਪੇ ਪਿਆਰ ਨਾਲ ਪਿਆਰ ਕਰਨ ਲਈ ਬੁਲਾਇਆ ਹੈ - ਇੱਕ ਕੁਰਬਾਨੀ ਵਾਲਾ ਪਿਆਰ ਜੋ ਵਾਪਸ ਨਹੀਂ ਲਿਆ ਜਾਂਦਾ ਹੈ ਜੇਕਰ ਪਿਆਰ ਕਰਨ ਵਾਲਾ ਮੰਗਾਂ ਜਾਂ ਉਮੀਦਾਂ 'ਤੇ ਖਰਾ ਨਹੀਂ ਉਤਰਦਾ। ਅਗਾਪੇ ਪਿਆਰ ਉਸ ਮੁੱਲ 'ਤੇ ਅਧਾਰਤ ਹੈ ਜੋ ਪਰਮੇਸੁਰ ਨੇ ਸਾਡੇ ਬੱਚਿਆਂ 'ਤੇ ਰੱਖਿਆ ਹੈ, ਨਾ ਕਿ ਉਨ੍ਹਾਂ ਦੀਆਂ ਸ਼ਖਸੀਅਤਾਂ, ਸ਼ਕਤੀਆਂ, ਕਮਜ਼ੋਰੀਆਂ ਜਾਂ ਅਸਫਲਤਾਵਾਂ 'ਤੇ।

ਪਰਮੇਸੁਰ ਦੇ ਅਗੇ ਪਿਆਰ ਨਾਲ ਪਿਆਰ ਕਰਨਾ ਸਾਡੀ ਆਪਣੀ ਤਾਕਤ ਵਿੱਚ ਅਸੰਭਵ ਹੈ। ਪਰ ਪਰਮੇਸੁਰ ਦੀ ਉਸਤਤਿ ਕਰੋ! ਜਦੋਂ ਅਸੀਂ ਮਸੀਹ ਨੂੰ ਪ੍ਰਾਪਤ ਕਰਦੇ ਹਾਂ, ਤਾਂ ਪਵਿੱਤਰ ਆਤਮਾ ਸਾਡੇ ਦਿਲਾਂ ਵਿੱਚ ਰਹਿਣ ਲਈ ਆਉਂਦੀ ਹੈ। ਜੇ ਅਸੀਂ ਆਪਣੇ ਆਪ ਨੂੰ ਸੌਂਪਦੇ ਹਾਂ ਅਤੇ ਮਰਦੇ ਹਾਂ, ਤਾਂ ਪਵਿੱਤਰ ਆਤਮਾ ਸਾਡੇ ਦੁਆਰਾ ਸਾਡੇ ਬੱਚਿਆਂ ਨੂੰ ਪਿਆਰ ਕਰੇਗਾ। ਕਿਉਂਕਿ ਬਾਈਬਲ ਦਾ ਪਿਆਰ ਭਾਵਨਾਵਾਂ ਜਾਂ ਜਜ਼ਬਾਤਾਂ 'ਤੇ ਅਧਾਰਤ ਨਹੀਂ ਹੈ, ਇਹ ਉਹ ਚੀਜ਼ ਹੈ ਜੋ ਤੁਸੀਂ ਕਰਦੇ ਹੋ (ਇੱਕ ਕਿਰਿਆ, ਨਾਵ ਨਹੀਂ) ਅਤੇ ਸਿਰਫ ਇਸਨੂੰ ਕਿਰਿਆ ਵਿੱਚ ਦੇਖ ਕੇ ਵਰਣਨ ਕੀਤਾ ਜਾ ਸਕਦਾ ਹੈ।

ਆਪਣੇ ਬੱਚਿਆਂ ਨੂੰ ਪਰਮੇਸੁਰ ਦਾ ਪਿਆਰ ਦਿਖਾਉਣਾ ਸਿੱਖਣਾ ਜ਼ਰੂਰੀ ਹੈ। ਚੰਗੀ ਖ਼ਬਰ ਇਹ ਹੈ, ਜੇ ਯਿਸੂ ਮਸੀਹ ਨਾਲ ਸਾਡੀ ਨੇੜਤਾ ਦੀ ਨੀਂਹ ਸਹੀ ਢੰਗ ਨਾਲ ਰੱਖੀ ਗਈ ਹੈ, ਤਾਂ ਅਸੀਂ ਪਰਮੇਸੁਰ ਦੀ ਤਾਕਤ ਨਾਲ, ਆਪਣੇ ਬੱਚਿਆਂ ਨੂੰ ਲੋੜੀਂਦੇ ਪਿਆਰ ਦੇ ਸਮਰਥਨ ਨੂੰ ਬਣਾਉਣ ਦੇ ਸਮਰੱਥ ਹਾਂ। ਅਸਫਲਤਾ ਇੱਕ ਵਿਕਲਪ ਨਹੀਂ ਹੈ। ਅਸੀਂ ਸਾਰੇ ਕਿਤੇ ਨਾ ਕਿਤੇ ਸ਼ੁਰੂ ਕਰ ਸਕਦੇ ਹਾਂ, ਅਤੇ ਉਹ ਬਿੰਦੂ ਉਦੋਂ ਆਉਂਦਾ ਹੈ ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਸਾਡੇ ਬੱਚਿਆਂ ਨੂੰ ਪਿਆਰ ਕਰਨਾ ਪਰਮੇਸੁਰ ਨੂੰ ਸਮਰਪਣ ਕੀਤੇ ਦਿਲ ਤੋਂ ਆਉਂਦਾ ਹੈ। ਇਹ ਇੱਕ ਅਜਿਹਾ ਵਿਵਹਾਰ ਹੈ ਜਿਸਨੂੰ ਸਾਨੂੰ ਚੁਣਨਾ, ਭਾਲਣਾ, ਸਿੱਖਣਾ ਅਤੇ ਵਧਣਾ ਚਾਹੀਦਾ ਹੈ। ਅਸੀਂ ਸਾਰੇ ਆਪਣੇ ਬੱਚਿਆਂ ਨੂੰ ਇੱਕ ਹੱਦ ਤੱਕ ਪਿਆਰ ਕਰਦੇ ਹਾਂ, ਪਰ ਅਸੀਂ ਪਿਆਰ ਵਿੱਚ ਉੱਤਮਤਾ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ।

ਤੱਥ ਫਾਈਲ

ਅਗਾਪੇ—ਅਯੋਗ ਪਾਪੀਆਂ ਪ੍ਰਤੀ ਪਰਮੇਸੁਰ ਦੇ ਦਿਲ ਦੀ ਪ੍ਰਤੀਕਿਰਿਆ। ਅਗਾਪੇ ਪਰਮੇਸੁਰ ਦਾ ਪਿਆਰ ਹੈ ਜੋ ਉਸਦੇ ਪਿਆਰ ਦੀਆਂ ਵਸਤੂਆਂ ਦੇ ਲਾਭ ਲਈ ਸਵੈ-ਬਲੀਦਾਨ ਵਿੱਚ ਪ੍ਰਦਰਸ਼ਿਤ ਹੁੰਦਾ ਹੈ। "ਪਰਮੇਸੁਰ ਦਾ ਜ਼ਰੂਰੀ ਗੁਣ ਜੋ ਦੂਜਿਆਂ ਦੇ ਕੰਮਾਂ ਦੀ ਪਰਵਾਹ ਕੀਤੇ ਬਿਨਾਂ ਦੂਜਿਆਂ ਦੇ ਸਰਬੋਤਮ ਹਿੱਤਾਂ ਦੀ ਭਾਲ ਕਰਦਾ ਹੈ।" 1 "ਇਸ ਵਿੱਚ ਪ੍ਰਮਾਤਮਾ ਉਹ ਕਰਨਾ ਸ਼ਾਮਲ ਕਰਦਾ ਹੈ ਜੋ ਉਹ ਜਾਣਦਾ ਹੈ ਕਿ ਮਨੁੱਖ ਲਈ ਸਭ ਤੋਂ ਉੱਤਮ ਹੈ ਅਤੇ ਜ਼ਰੂਰੀ ਨਹੀਂ ਕਿ ਉਹ ਕੀ ਚਾਹੁੰਦਾ ਹੈ। . . . ਉਸ ਦਾ ਪੁੱਤਰ ਮਨੁੱਖ ਨੂੰ ਮਾਰੀ ਲਿਆਉਣ ਲਈ।" 2

ਫਿਲੀਓ—ਮਨੁੱਖੀ ਆਤਮਾ ਦਾ ਪ੍ਰਤੀਕਰਮ ਜੋ ਇਸ ਨੂੰ ਅਨੰਦਦਾਇਕ ਲੱਗਦਾ ਹੈ। "ਫਿਲੀਓ ਸਪੱਸ਼ਟ ਤੌਰ 'ਤੇ (ਅਗਾਪੇ ਤੋਂ) ਵੱਖਰਾ ਜਾਪਦਾ ਹੈ ਅਤੇ ਸਤਿਕਾਰ, ਉੱਚ ਸਤਿਕਾਰ, ਅਤੇ ਕੇਮਲ ਪਿਆਰ ਦੀ ਗੱਲ ਕਰਦਾ ਹੈ ਅਤੇ ਵਧੇਰੇ ਭਾਵਨਾਤਮਕ ਹੈ।" 3 ਫਿਲੀਓ ਦੇਸਤੀ ਦਾ ਪਿਆਰ ਹੈ, ਜੋ ਉਸ ਪਿਆਰ ਦੀ ਵਸਤੂ ਤੋਂ ਪ੍ਰਾਪਤ ਹੋਣ ਵਾਲੀ ਖੁਸ਼ੀ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ।

ਪੈਲੂਸ ਜਾਣਦਾ ਸੀ ਕਿ ਫਿਲਿੱਪੇ ਦੇ ਲੋਕ ਇੱਕ ਦੂਜੇ ਨੂੰ ਪਿਆਰ ਕਰਦੇ ਹਨ, ਪਰ ਉਸਨੇ ਉਹਨਾਂ ਨੂੰ ਅੱਗੇ ਵਧਣ ਲਈ ਉਤਸਾਹਿਤ ਕੀਤਾ:

ਅਤੇ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਤੁਹਾਡਾ ਪ੍ਰੇਮ ਸਮਝ ਅਤੇ ਸਭ ਪ੍ਰਕਾਰ ਦੇ ਬਿਬੇਕ ਨਾਲ ਹੋਰ ਤੋਂ ਵਧਦਾ ਚੱਲਿਆ ਜਾਵੇ। ਭਈ ਤੁਸੀਂ ਚੰਗ ਚੰਗੀਆਂ ਗੱਲਾਂ ਨੂੰ ਪਸੰਦ ਕਰੋ ਤਾਂ ਜੋ ਮਸੀਹ ਦੇ ਦਿਨ ਤੋੜੀ ਨਿਸ਼ਕਪਤ ਅਤੇ ਬੇਦੇਸ਼ ਰਹੇ ਅਤੇ ਧਰਮ ਦੇ ਫਲ ਨਾਲ ਜੋ ਯਿਸੂ ਮਸੀਹ ਦੇ ਵਸੀਲੇ ਕਰਕੇ ਹੁੰਦਾ ਹੈ ਭਰੇ ਹੋਏ ਰਹੇ ਭਈ ਪਰਮੇਸੁਰ ਦੀ ਵਡਿਆਈ ਅਤੇ ਉਸਤਤ ਹੋਵੇ।(ਫਿਲਿੱਪੀਆਂ 1:9-11)

ਧਿਆਨ ਦਿਓ ਕਿ ਪੌਲੁਸ ਨੇ ਉਨ੍ਹਾਂ ਲਈ ਪਿਆਰ ਮਹਿਸੂਸ ਕਰਨ ਲਈ ਪ੍ਰਾਰਥਨਾ ਨਹੀਂ ਕੀਤੀ, ਜਿਸ ਬਾਰੇ ਅਗਲੇ ਪਾਠ ਵਿੱਚ ਹੋਰ ਵਰਣਨ ਕੀਤਾ ਜਾਵੇਗਾ। ਇਹ ਕਿਰਿਆ ਦੀ ਪ੍ਰਾਰਥਨਾ ਹੈ ਜਿਸਦੀ ਵਰਤੋਂ ਅਸੀਂ ਆਪਣੇ ਲਈ ਪ੍ਰਾਰਥਨਾ ਕਰਨ ਲਈ ਕਰ ਸਕਦੇ ਹਾਂ। ਦੋ ਵਾਕਾਂਸ਼ ਸਾਨੂੰ ਦਿਖਾਉਂਦੇ ਹਨ ਕਿ ਇਸ ਨੂੰ ਪ੍ਰਾਰਥਨਾ ਵਜੋਂ ਕਿਵੇਂ ਵਰਤਣਾ ਹੈ:

1. "ਤਾਂ ਕਿ ਤੁਹਾਡਾ ਪਿਆਰ ਗਿਆਨ ਅਤੇ ਸਾਰੀ ਸਮਝ ਵਿੱਚ ਹੋਰ ਵੀ ਵਧੇ" (ਆਇਤ 10)। ਭਰਪੂਰ ਹੋਣ ਦਾ ਮਤਲਬ ਹੈ "ਵਧੇਰੇ ਹੋਣਾ", ਕਾਫ਼ੀ ਪਿਆਰ ਤੋਂ ਵੱਧ। ਗਿਆਨ (ਯੂਨਾਨੀ ਵਿੱਚ ਐਪੀਗਨੋਸਿਸ) ਦਾ ਅਰਥ ਹੈ "ਬੁੱਧੀਜੀ ਤੌਰ 'ਤੇ ਕਿਸੇ ਚੀਜ਼ ਨੂੰ ਜਾਣਨਾ, ਪਰ ਫਿਰ ਉਸ 'ਤੇ ਅਮਲ ਕਰਨਾ।" ਸਮਝਦਾਰੀ ਦਾ ਅਰਥ ਹੈ "ਸਮਝ, ਜਾਂ ਸਮਝਣ ਦੀ ਸਮਰੱਥਾ, ਅਤੇ ਗਿਆਨ ਤੋਂ ਵਹਿਣ ਵਾਲੇ ਵਿਵਹਾਰ ਬਾਰੇ ਫੈਸਲਾ ਕਰਨਾ।" ਪ੍ਰਾਰਥਨਾ ਇਹ ਜਾਣਨਾ ਹੈ ਕਿ ਬਾਈਬਲ ਨਾਲ ਕਿਵੇਂ ਪਿਆਰ ਕਰਨਾ ਹੈ ਅਤੇ ਫਿਰ ਇਸ ਨੂੰ ਜੀਓ।
2. "ਤਾਂ ਜੋ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਸਵੀਕਾਰ ਕਰੋ ਜੋ ਸ਼ਾਨਦਾਰ ਹਨ" (ਆਇਤ 11)। ਮਨਜ਼ੂਰੀ ਦਾ ਮਤਲਬ ਹੈ "ਲਗਾਤਾਰ ਟੈਸਟ ਲਈ, ਕਾਰਵਾਈ ਦੀ ਮਨਜ਼ੂਰੀ ਤੋਂ ਪਹਿਲਾਂ ਜਾਂਚ ਕਰਨਾ।" ਅਗਾਏ ਸ਼ਾਨਦਾਰ ਹੋਣ ਦੀ ਯੋਗਤਾ ਨੂੰ ਪੂਰਾ ਕਰਦਾ ਹੈ, ਪਰਮੇਸੁਰ ਦੇ ਬਚਨ ਦਾ ਮਿਆਰ, ਜੋ ਕਿ ਇੱਕ ਸੱਚਾ ਪਿਆਰ ਹੈ।

ਜਦੋਂ ਤੁਸੀਂ ਉਸਦੇ ਬਚਨ ਦਾ ਅਧਿਐਨ ਕਰਦੇ ਹੋ ਤਾਂ ਪਰਮੇਸੁਰ ਤੁਹਾਡੇ ਵਿੱਚ ਇਸ ਨੂੰ ਪੂਰਾ ਕਰੇ। ਫਿਲਿੱਪੀਆਂ ਦੀਆਂ ਆਇਤਾਂ ਦੀ ਵਰਤੋਂ ਕਰਦੇ ਹੋਏ, ਇੱਕ ਇੰਡੈਕਸ ਕਾਰਡ 'ਤੇ ਇੱਕ ਨਿੱਜੀ ਪ੍ਰਾਰਥਨਾ ਲਿਖੋ ਅਤੇ ਪਰਮੇਸੁਰ ਨੂੰ ਆਪਣੇ ਜੀਵਨ ਵਿੱਚ ਇਸ ਨੂੰ ਸੱਚ ਕਰਨ ਲਈ ਕਰੋ। ਅਗਲੇ ਕੁਝ ਪਾਠਾਂ ਲਈ, ਆਪਣੇ ਅਧਿਐਨ ਦਾ ਸਮਾਂ ਸ਼ੁਰੂ ਕਰਨ ਲਈ ਪ੍ਰਾਰਥਨਾ ਕਾਰਡ ਦੀ ਵਰਤੋਂ ਕਰੋ। ਉਦਾਹਰਣ ਲਈ:

ਪ੍ਰਭੂ ਯਿਸੂ, ਮੈਂ ਇਸ ਪਿਆਰ ਲਈ ਹਰ ਸਮੇਂ ਮੇਰੇ ਦੁਆਰਾ ਵਹਿਣ ਲਈ ਪੁੱਛ ਰਿਹਾ ਹਾਂ। ਮੈਂ ਉਹਨਾਂ ਸਾਰੀਆਂ ਸਥਿਤੀਆਂ ਵਿੱਚ ਤੁਹਾਡੇ ਪਿਆਰ ਨਾਲ ਭਰਪੂਰ ਹੋਣਾ ਚਾਹੁੰਦਾ ਹਾਂ ਜਿਨ੍ਹਾਂ ਦਾ ਮੈਂ ਹਰ ਰੋਜ਼ ਸਾਹਮਣਾ ਕਰਦਾ ਹਾਂ। ਹੇ ਪ੍ਰਭੂ, ਮੇਰੀ ਮਦਦ ਕਰੋ ਕਿ ਮੈਂ ਕਦੇ ਵੀ ਆਪਣੇ ਬੱਚਿਆਂ ਪ੍ਰਤੀ ਇੱਕ ਪਿਆਰ ਭਰੇ ਵਿਚਾਰ, ਸ਼ਬਦ ਜਾਂ ਕੰਮ ਦਾ ਬਹਾਨਾ ਨਾ ਬਣਾ ਸਕਾਂ। ਕਿਰਪਾ ਕਰਕੇ ਮੈਨੂੰ ਆਪਣੀ ਸਮਝ ਦਿਓ ਕਿ ਮੈਂ ਇੱਕ ਮਾਤਾ ਜਾਂ ਪਿਤਾ ਦੇ ਰੂਪ ਵਿੱਚ ਉਹਨਾਂ ਸਾਰੀਆਂ ਸਥਿਤੀਆਂ ਵਿੱਚ ਇਸ ਪਿਆਰ ਨੂੰ ਕਿਵੇਂ ਸਾਂਝਾ ਕਰਾਂ। ਯਿਸੂ, ਕਿਰਪਾ ਕਰਕੇ ਉਸ ਸਭ ਵਿੱਚ ਮਹਿਮਾ ਕਰੋ ਜੋ ਮੈਂ ਅਤੇ ਆਪਣੇ ਬੱਚਿਆਂ ਦੇ ਸਾਹਮਣੇ ਕਰਦਾ ਹਾਂ। ਆਮੀਨ।

ਡੂੰਘੀ ਖੋਦੋ

ਸਮਝਾਓ ਕਿ ਇਨ੍ਹਾਂ ਉਪਦੇਸ਼ਾਂ ਨੂੰ ਆਪਣੇ ਬੱਚਿਆਂ ਉੱਤੇ ਕਿਵੇਂ ਲਾਗੂ ਕਰਨਾ ਹੈ।

ਇਸ ਕਰਕੇ ਅਸੀਂ ਵੀ ਜਿਸ ਦਿਨ ਤੋਂ ਇਹ ਸੁਣਿਆ ਤੁਹਾਡੇ ਲਈ ਇਹ ਪ੍ਰਾਰਥਨਾ ਅਤੇ ਅਰਦਾਸ ਕਰਨ ਤੋਂ ਨਹੀਂ ਹਟਦੇ ਭਈ ਤੁਸੀਂ ਹਰ ਪ੍ਰਕਾਰ ਦੇ ਆਤਮਕ ਗਿਆਨ ਅਤੇ ਸਮਝ ਨਾਲ ਉਹ ਦੀ ਇੱਛਿਆ ਦੀ ਪਛਾਣ ਤੋਂ ਭਰਪੂਰ ਹੋ ਜਾਓ।(ਕੁਲੁੱਸੀਆਂ 1:9)

ਅਤੇ ਇਸ ਜੁੱਗ ਦੇ ਰੂਪ ਜੇਹੇ ਨਾ ਬਣੇ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।(ਰੋਮੀਆਂ 12:2)

ਅਤੇ ਪਰਤਾ ਕੇ ਵੇਖੋ ਜੋ ਪਰਮੇਸੁਰ ਨੂੰ ਕੀ ਭਾਉਂਦਾ ਹੈ।(ਅਫ਼ਸੀਆਂ/ਅਫ਼ਸੀਆਂ 5:10)

ਪਾਠ 2

ਸਾਡੇ ਬੱਚਿਆਂ ਦੀ ਵਿਲੱਖਣਤਾ

ਇੱਕ ਮਹੱਤਵਪੂਰਨ ਸਿਧਾਂਤ, ਜਿਸ ਨੂੰ ਕਈ ਵਾਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਇਹ ਹੈ ਕਿ ਪਰਮੇਸ਼ੁਰ ਹਰੇਕ ਬੱਚੇ ਨੂੰ ਵਿਲੱਖਣ ਬਣਾਉਣ ਲਈ ਬਣਾਉਂਦਾ ਹੈ। ਮੇਰੀ ਧੀ, ਕੇਟੀ, ਇੰਨੀ ਸ਼ਰਮੀਲੀ ਸੀ, ਜਦੋਂ ਤੋਂ ਉਹ ਪੰਜ ਸਾਲ ਦੀ ਉਮਰ ਤੱਕ ਚੱਲ ਸਕਦੀ ਸੀ ਕਿ ਜੇ ਅਸੀਂ ਕਿਸੇ ਜਨਤਕ ਸਥਾਨ 'ਤੇ ਹੁੰਦੇ ਤਾਂ ਉਸਨੂੰ ਮੇਰੀ ਪਤਨੀ ਜਾਂ ਮੇਰੇ ਨਾਲ ਸਰੀਰਕ ਤੌਰ 'ਤੇ ਜੁੜਿਆ ਹੋਣਾ ਪੈਂਦਾ ਸੀ। ਉਹ ਸਾਡਾ ਸਾਥ ਨਹੀਂ ਛੱਡੇਗੀ। ਇੱਥੋਂ ਤੱਕ ਕਿ ਚਰਚ ਵਰਗੀ ਜਗ੍ਹਾ 'ਤੇ ਜਿੱਥੇ ਉਹ ਬਹੁਤ ਸਾਰੇ ਲੋਕਾਂ ਨੂੰ ਜਾਣਦੀ ਸੀ, ਉਹ ਅਸਲ ਵਿੱਚ ਮੇਰੇ ਹੱਥ ਤੋਂ ਆਪਣੀ ਮਾਂ ਦੇ ਹੱਥ ਬਦਲਣ ਲਈ ਸਿਰਫ 10 ਫੁੱਟ ਦੌੜੇਗੀ। ਇਹ ਕਈ ਵਾਰ ਥੋੜਾ ਅਜੀਬ ਸੀ।

ਸ਼ੁੱਕਰਵਾਰ ਨੂੰ ਜਦੋਂ ਕੇਟੀ ਕਿੰਡਰਗਾਰਟਨ ਵਿੱਚ ਸੀ, ਉਨ੍ਹਾਂ ਕੋਲ ਪੂਰੇ ਸਕੂਲ, ਲਗਭਗ ਚਾਰ ਸੌ ਵਿਦਿਆਰਥੀਆਂ ਲਈ ਪ੍ਰਸ਼ੰਸਾ ਅਤੇ ਪੂਜਾ ਸੀ। ਜਦੋਂ ਪੂਜਾ ਸ਼ੁਰੂ ਹੁੰਦੀ ਹੈ, ਬੱਚੇ ਚੀਕਦੇ ਹੋਏ, "ਪ੍ਰਭੂ ਦੀ ਉਸਤਤਿ ਕਰੋ!" ਇਹ ਕੇਟੀ ਲਈ ਇੱਕ ਡਰਾਉਣੇ ਸੁਪਨੇ ਵਰਗਾ ਸੀ। ਉਹ ਆਪਣੇ ਕੰਨਾਂ ਨੂੰ ਢੱਕ ਲਵੇਗੀ ਅਤੇ ਆਪਣਾ ਸਿਰ ਹੇਠਾਂ ਰੱਖ ਦੇਵੇਗੀ, ਦਹਿਸ਼ਤ ਦੀਆਂ ਭਾਵਨਾਵਾਂ ਨਾਲ ਲੜਦੀ ਹੈ। ਇੱਥੋਂ ਤੱਕ ਕਿ ਖੇਡ ਦੇ ਮੈਦਾਨ ਵਿੱਚ ਰੋਜ਼ਾਨਾ ਦੀ ਰੁਟੀਨ, ਜਿਸ ਵਿੱਚ ਪੰਜਾਹ ਬੱਚੇ ਗੋਦਾਂ ਸੁੱਟਦੇ ਅਤੇ ਚੀਕਦੇ ਸਨ, ਕੇਟੀ ਲਈ ਔਖਾ ਸੀ। ਉਹ ਇੱਕ ਮੇਜ਼ 'ਤੇ ਬੈਠਦੀ, ਰੰਗ ਭਰਦੀ ਅਤੇ ਅਧਿਆਪਕਾਂ ਨਾਲ ਗੱਲਾਂ ਕਰਦੀ।

ਜਦੋਂ ਉਹ ਪੰਜ ਸਾਲਾਂ ਦੀ ਸੀ, ਅਸੀਂ ਉਸਨੂੰ ਡਿਜ਼ਨੀਲੈਂਡ ਲੈ ਗਏ, ਅਤੇ ਇਹ "ਧਰਤੀ ਉੱਤੇ ਸਭ ਤੋਂ ਖੁਸ਼ਹਾਲ ਸਥਾਨ" ਤੋਂ ਇਲਾਵਾ ਕੁਝ ਵੀ ਸੀ। ਕੇਟੀ ਨੂੰ ਇਹ ਪਸੰਦ ਨਹੀਂ ਸੀ। ਉਸ ਨੂੰ ਭੀੜ ਵਿੱਚ ਆਰਾਮ ਕਰਨ ਵਿੱਚ ਲਗਭਗ ਪੰਜ ਘੰਟੇ ਲੱਗ ਗਏ। ਇਹ ਉਹੀ ਤਰੀਕਾ ਹੈ ਜੋ ਉਹ ਸੀ। ਸ਼ੁਕਰ ਹੈ, ਉਮਰ ਦੇ ਨਾਲ, ਉਹ ਬਹੁਤ ਜ਼ਿਆਦਾ ਆਤਮਵਿਸ਼ਵਾਸ ਬਣ ਗਈ।

ਫਿਰ ਵੀ ਮੇਰੇ ਮੁੰਡੇ ਬਿਲਕੁਲ ਵੱਖਰੇ ਸਨ, ਕੇਟੀ ਵਰਗਾ ਕੁਝ ਵੀ ਨਹੀਂ। ਮੇਰਾ ਬੇਟਾ ਨਿਕ ਇਸ ਦੇ ਬਿਲਕੁਲ ਉਲਟ ਸੀ। ਸਾਨੂੰ ਹਰ ਸਮੇਂ ਉਸ ਦਾ ਪਿੱਛਾ ਕਰਨਾ ਪੈਂਦਾ ਸੀ, "ਇੱਥੇ ਆ ਜਾਓ, ਨੈਜਵਾਨ!" ਕਿਉਂਕਿ ਉਹ ਹਮੇਸ਼ਾ ਸੁਤੰਤਰ ਰਹਿਣਾ ਚਾਹੁੰਦਾ ਸੀ।

ਬਹੁਤ ਸਾਰੇ ਦੇਸ਼ਾਂ ਅਤੇ ਪਰਿਵਾਰਕ ਮੈਂਬਰਾਂ ਨੇ ਕੇਟੀ ਦੇ ਵਿਵਹਾਰ ਨੂੰ ਦੇਖਿਆ, ਜੋ ਉਨ੍ਹਾਂ ਨੂੰ ਅਜੀਬ ਲੱਗ ਰਿਹਾ ਸੀ। ਉਦੋਂ ਕੀ ਜੇ ਮੈਂ ਅਤੇ ਮੇਰੀ ਪਤਨੀ ਸ਼ਰਮਿੰਦਾ ਜਾਂ ਬੇਸਬਰੇ ਹੋ ਗਏ ਅਤੇ ਇਹ ਕਹਿ ਕੇ ਉਸ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ, "ਕੀ ਤੁਸੀਂ ਇਸ ਨੂੰ ਰੋਕੋਗੇ? ਮੈਨੂੰ ਛੱਡ ਦਿਓ! ਉਥੇ ਖਲੋਵੋ। ਮੁੰਡਿਆਂ ਨੇ ਅਜਿਹਾ ਕਦੇ ਨਹੀਂ ਕੀਤਾ।" ਜੇ ਅਸੀਂ ਉਸ ਤੋਂ ਦੂਰ ਰਹਿੰਦੇ, ਤਾਂ ਕੀ ਹੋਣਾ ਸੀ? ਅਸੀਂ ਕੇਟੀ ਨੂੰ ਡੂੰਘੀ ਸੱਟ ਮਾਰ ਸਕਦੇ ਸੀ ਅਤੇ ਸੰਭਵ ਤੌਰ 'ਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਨੁਕਸਾਨ ਦਾ ਕਾਰਨ ਬਣ ਸਕਦੇ ਸੀ, ਸਿਰਫ ਇਸ ਲਈ ਕਿਉਂਕਿ ਅਸੀਂ ਉਸ ਦੀਆਂ ਵਿਲੱਖਣ ਭਾਵਨਾਤਮਕ ਲੋੜਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਪਰਮੇਸ਼ੁਰ ਨੇ ਉਨ੍ਹਾਂ ਨੂੰ ਬਣਾਇਆ ਹੈ

ਹਰੇਕ ਬੱਚੇ ਲਈ ਡੂੰਘੀ ਕਦਰ ਕਰਨ ਲਈ, ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਸ ਨੇ ਬਣਾਇਆ ਹੈ। ਹਾਂ, ਅਸੀਂ ਆਪਣੇ ਬੱਚਿਆਂ ਦੀ ਸਿਰਜਣਾ ਵਿੱਚ ਭਾਗੀਦਾਰ ਹਾਂ, ਪਰ ਪਰਮੇਸ਼ੁਰ ਸਿਰਜਣਹਾਰ ਹੈ। ਉਤਪਤ 1:26-27 ਕਹਿੰਦਾ ਹੈ, "ਤਦ ਪਰਮੇਸ਼ੁਰ ਨੇ ਕਿਹਾ, 'ਆਓ ਅਸੀਂ ਮਨੁੱਖ ਨੂੰ ਆਪਣੇ ਸਰੂਪ ਉੱਤੇ, ਆਪਣੀ ਸਰੂਪ ਦੇ ਅਨੁਸਾਰ ਬਣਾਈਏ। . . ਇਸ ਲਈ ਪਰਮੇਸ਼ੁਰ ਨੇ ਮਨੁੱਖ ਨੂੰ ਆਪਣੇ ਸਰੂਪ ਵਿੱਚ ਬਣਾਇਆ ਹੈ; ਪਰਮੇਸ਼ੁਰ ਦੇ ਚਿੱਤਰ ਵਿੱਚ ਉਸਨੇ ਉਸਨੂੰ ਬਣਾਇਆ ਹੈ; ਨਰ ਅਤੇ ਮਾਦਾ ਉਸ ਨੇ ਉਨ੍ਹਾਂ ਨੂੰ ਬਣਾਇਆ।" ਪਰਮੇਸ਼ੁਰ ਨੇ ਮਨੁੱਖ ਨੂੰ ਮਿੱਟੀ ਤੋਂ ਬਣਾਇਆ (ਉਤਪਤ 2:7), ਅਤੇ ਫਿਰ ਉਸਨੇ ਕਿਹਾ ਕਿ ਇਹ "ਬਹੁਤ ਵਧੀਆ" ਸੀ (ਉਤਪਤ 1:31)।

ਸਾਡੇ ਬੱਚੇ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਨ, ਅਤੇ ਸਾਨੂੰ ਉਨ੍ਹਾਂ ਦੀਆਂ ਕਮੀਆਂ ਅਤੇ ਵਿਲੱਖਣ ਸ਼ਖਸੀਅਤਾਂ ਦੇ ਬਾਵਜੂਦ ਉਨ੍ਹਾਂ ਦੀ ਇਸ ਤਰ੍ਹਾਂ ਕਦਰ ਕਰਨੀ ਚਾਹੀਦੀ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਇੱਕ ਪਰੰਪਰਾਗਤ, ਮਿਸ਼ਰਤ, ਸਿੰਗਲ-ਪੇਰੈਂਟ, ਦਾਦਾ-ਦਾਦੀ, ਜਾਂ ਇੱਥੋਂ ਤੱਕ ਕਿ ਪਾਲਣ ਪੋਸ਼ਣ ਵਾਲੇ ਪਰਿਵਾਰ ਹੋ, ਅਸੀਂ ਸਾਰੇ ਆਪਣੇ ਘਰਾਂ ਵਿੱਚ ਪਰਮੇਸ਼ੁਰ ਦੇ ਬੱਚੇ ਹੋਣ ਦੀ ਜ਼ਿੰਮੇਵਾਰੀ ਸਾਂਝੀ ਕਰਦੇ ਹਾਂ ਅਤੇ ਉਹਨਾਂ ਦੀ ਕਦਰ ਕਰਨ ਦੀ ਲੋੜ ਹੈ ਜਿਵੇਂ ਉਹ ਕਰਦਾ ਹੈ।

ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਸਾਡੇ ਵਿੱਚੋਂ ਹਰੇਕ ਨੂੰ ਇੱਕ ਵਿਲੱਖਣ ਸ਼ਖਸੀਅਤ ਨਾਲ ਬਣਾਉਂਦਾ ਹੈ। ਕਦੇ ਧਿਆਨ ਦਿੱਤਾ ਕਿ ਕਿਵੇਂ ਇੱਕ ਬੱਚਾ ਦੂਜੇ ਨਾਲੋਂ ਤੇਜ਼ੀ ਨਾਲ ਸਿੱਖਦਾ ਹੈ? ਇੱਕ ਸੰਵੇਦਨਸ਼ੀਲ, ਦੂਸਰਾ ਉਰਜਾਵਾਨ ਅਤੇ ਦੂਸਰਾ ਅਰਾਮਦਾਇਕ ਹੋ ਸਕਦਾ ਹੈ। ਤੁਸੀਂ ਇਸ ਨੂੰ ਬਾਈਬਲ ਵਿੱਚ ਯਿਸੂ ਦੇ ਬਾਰਾਂ ਚੋਲਿਆਂ ਨਾਲ ਦੇਖਿਆ ਹੈ। ਪਤਰਸ ਬੇਰਹਿਮ ਸੀ, ਹਮੇਸ਼ਾ ਬੋਲਦਾ ਸੀ, ਜਦੋਂ ਕਿ ਜੈਨ, ਜਿਸ ਨੂੰ ਪਿਆਰ ਦੇ ਰਸੂਲ ਵਜੋਂ ਜਾਣਿਆ ਜਾਂਦਾ ਸੀ, ਨੂੰ ਯਿਸੂ ਦੀ ਛਾਤੀ 'ਤੇ ਝੁਕਦਾ ਦਰਸਾਇਆ ਗਿਆ ਸੀ।

ਜ਼ਬੂਰ 139 ਵਿੱਚ, ਦਾਉਦ ਨੇ ਉਸ ਨੂੰ ਬਣਾਉਣ ਲਈ ਪਰਮੇਸ਼ੁਰ ਦੀ ਉਸਤਤਿ ਕੀਤੀ

ਤੈਂ ਤਾਂ ਮੇਰੇ ਅੰਦਰਲੇ ਅੰਗ ਰਚੇ,
 ਤੈਂ ਮੇਰੀ ਮਾਂ ਦੀ ਕੁੱਖ ਵਿੱਚ ਮੈਨੂੰ ਢੱਕਿਆ।
 ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ
 ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ,
 ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!(ਆਇਤਾਂ 13-14)

ਇਸ ਹਵਾਲੇ ਬਾਰੇ ਇੱਕ ਟਿੱਪਣੀਕਾਰ ਨੇ ਲਿਖਿਆ:

ਦਾਉਦ ਹੁਣ ਉਸਦੀ ਸ਼ਕਤੀ ਅਤੇ ਹੁਨਰ ਨੂੰ ਵਿਚਾਰਨ ਲਈ ਮੁੜਿਆ। ਅਤੇ ਬ੍ਰਹਮ ਸਰਵ ਸ਼ਕਤੀਮਾਨ ਦਾ ਵਿਸ਼ੇਸ਼ ਪੜਾਅ ਜੋ ਉਹ ਚੁਣਦਾ ਹੈ ਉਹ ਹੈ ਮਾਂ ਦੀ ਕੁੱਖ ਵਿੱਚ ਬੱਚੇ ਦਾ ਸ਼ਾਨਦਾਰ ਵਿਕਾਸ। ਜਦੋਂ ਗਰਭ ਧਾਰਨ ਕੀਤਾ ਜਾਂਦਾ ਹੈ, ਇਹ ਇਸ i ਉੱਤੇ mthe ਬਿੰਦੂ ਤੋਂ ਛੋਟੇ ਪਾਣੀ ਵਾਲੀ ਸਮੱਗਰੀ ਦੇ ਇੱਕ ਕਣ ਵਾਂਗ ਹੁੰਦਾ ਹੈ, ਅਤੇ ਬੱਚੇ ਦੀਆਂ ਭਵਿੱਖ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਪ੍ਰੋਗਰਾਮ ਕੀਤਾ ਜਾਂਦਾ ਹੈ - ਉਹਨਾਂ ਦੀ ਚਮੜੀ, ਅੱਖਾਂ ਅਤੇ ਵਾਲਾਂ ਦਾ ਰੰਗ, ਉਹਨਾਂ ਦੇ ਚਿਹਰੇ ਦੀਆਂ ਵਿਸ਼ੇਸ਼ਤਾਵਾਂ ਦਾ ਆਕਾਰ, ਉਨ੍ਹਾਂ ਕੋਲ ਕੁਦਰਤੀ ਯੋਗਤਾਵਾਂ ਹੋਣਗੀਆਂ। ਬੱਚਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਜੋ ਵੀ ਹੋਵੇਗਾ, ਉਹ ਸਭ ਉਸ ਉਪਜਾਊ ਅੰਡੇ ਵਿੱਚ ਮੌਜੂਦ ਹੈ।⁴

ਇਹ ਸਪਸ਼ਟ ਨਹੀਂ ਹੋ ਸਕਦਾ। ਪਰਮੇਸ਼ੁਰ ਨੇ ਸਾਡੇ ਵਿੱਚੋਂ ਹਰੇਕ ਨੂੰ ਬਣਾਇਆ ਹੈ ਜੋ ਅਸੀਂ ਹਾਂ, ਜਨਮ ਤੋਂ, ਅਤੇ ਉਹ ਸਾਨੂੰ ਪਿਆਰ ਕਰਦਾ ਹੈ। ਜੀ ਹਾਂ, ਸਾਡੇ ਬੱਚੇ ਸਾਡੇ ਵਾਂਗ ਹੀ ਪਾਪੀ ਜੰਮਦੇ ਹਨ, ਅਤੇ ਉਨ੍ਹਾਂ ਨੂੰ ਪਿਆਰ ਨਾਲ ਸਿਖਿਅਤ ਅਤੇ ਅਨੁਸ਼ਾਸਿਤ ਹੋਣ ਦੀ ਲੋੜ ਹੈ। ਪਰ ਇਹ ਹਮੇਸ਼ਾ ਇਸ ਸੰਦਰਭ ਵਿੱਚ ਹੋਵੇਗਾ ਕਿ ਉਹ ਕੌਣ ਹਨ, ਅਤੇ ਹਮੇਸ਼ਾ ਪਿਆਰ ਨਾਲ.

ਡੂੰਘੀ ਖੋਦੋ

ਵਰਣਨ ਕਰੋ ਕਿ ਪਰਮੇਸ਼ੁਰ ਦੀ ਰਚਨਾ (ਸਾਡੇ ਬੱਚਿਆਂ ਸਮੇਤ) ਪ੍ਰਤੀ ਜ਼ਬੂਰਾਂ ਦੇ ਲਿਖਾਰੀ ਦਾ ਰਵੱਈਆ ਤੁਹਾਡੇ ਬੱਚੇ ਦੀ ਵਿਲੱਖਣਤਾ ਨੂੰ ਅਪਣਾਉਣ ਵਿੱਚ ਤੁਹਾਡੀ ਮਦਦ ਕਿਵੇਂ ਕਰ ਸਕਦਾ ਹੈ। ਤੁਹਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ?

ਹੇ ਯਹੋਵਾਹ, ਤੈਂ ਤਾਂ ਆਪਣੀ ਕਾਰੀਗਰੀ ਨਾਲ ਮੈਨੂੰ ਅਨੰਦ ਕੀਤਾ ਹੈ,
 ਤੇਰੇ ਹੱਥ ਦਿਆਂ ਕੰਮਾਂ ਦੇ ਕਾਰਨ ਮੈਂ ਜੈਕਾਰਾ ਗਜਾਵਾਂਗਾ।(ਜ਼ਬੂਰਾਂ 92:4)

ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ!
 ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ,
 ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ! (ਜ਼ਬੂਰ 104:24)

ਯਹੋਵਾਹ ਦੇ ਕੰਮ ਵੱਡੇ ਹਨ, ਓਹ ਸਾਰੇ ਜਿਹੜੇ ਉਨ੍ਹਾਂ ਵਿੱਚ ਪਰਸੰਨ ਰਹਿੰਦੇ ਹਨ
 ਉਨ੍ਹਾਂ ਨੂੰ ਭਾਲਦੇ ਹਨ।(ਜ਼ਬੂਰ 111:2)

ਆਪਣੇ ਬੱਚਿਆਂ ਲਈ ਪਰਮੇਸ਼ੁਰ ਦੀ ਯੋਜਨਾ ਕਦੋਂ ਸ਼ੁਰੂ ਹੁੰਦੀ ਹੈ?

ਏਹ ਤੋਂ ਪਹਿਲਾਂ ਕਿ ਮੈਂ ਤੈਨੂੰ ਢਿੱਡ ਵਿੱਚ ਸਾਜਿਆ ਮੈਂ ਤੈਨੂੰ ਜਾਣਦਾ ਸਾਂ,
 ਏਹ ਤੋਂ ਪਹਿਲਾਂ ਕਿ ਤੂੰ ਕੁੱਖੋਂ ਨਿੱਕਲਿਆ ਮੈਂ ਤੈਨੂੰ ਵੱਖਰਾ ਕੀਤਾ,
 ਮੈਂ ਤੈਨੂੰ ਕੰਮਾਂ ਲਈ ਨਬੀ ਮਿਥਿਆ।(ਯਿਰਮਿਯਾਹ 1:5)

ਪਿਆਰ ਭਰਿਆ ਸੰਚਾਰ

ਪਰ ਜਦੋਂ ਉਹ ਦੀ ਜਿਨ ਮੈਨੂੰ ਮੇਰੀ ਮਾਤਾ ਦੀ ਕੁੱਖੋਂ ਹੀ ਵੱਖਰਾ ਕੀਤਾ ਅਤੇ ਆਪਣੀ ਕਿਰਪਾ ਨਾਲ ਸੱਦਿਆ ਇਹ ਭਾਉਣੀ ਹੋਈ। (ਗਲਾਤੀਆਂ 1:15)

ਅਸੀਂ ਸਹਿਮਤ ਹੋ ਸਕਦੇ ਹਾਂ ਕਿ ਸਾਡੇ ਵਿੱਚੋਂ ਹਰ ਇੱਕ ਵਿਲੱਖਣ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੋਣੀ ਚਾਹੀਦੀ ਕਿ ਸਾਡੇ ਬੱਚੇ ਸਾਡੇ ਤੋਂ ਬਹੁਤ ਵੱਖਰੇ ਹਨ, ਅਤੇ ਇੱਕ ਦੂਜੇ ਤੋਂ। ਉਨ੍ਹਾਂ ਨੂੰ ਸਹੀ ਢੰਗ ਨਾਲ ਪਿਆਰ ਕਰਨ ਲਈ, ਸਾਨੂੰ ਆਪਣੇ ਬੱਚਿਆਂ ਦੇ ਵਿਦਿਆਰਥੀ ਬਣਨ ਦੀ ਲੋੜ ਹੈ—ਉਨ੍ਹਾਂ ਦੀਆਂ ਸ਼ਖਸੀਅਤਾਂ ਨੂੰ ਸਵੀਕਾਰ ਕਰਨ ਲਈ, ਉਨ੍ਹਾਂ ਦੀਆਂ ਲੋੜਾਂ ਨੂੰ ਸਮਝਣ ਲਈ, ਅਤੇ ਉਨ੍ਹਾਂ ਨਾਲ ਪਿਆਰ ਨਾਲ ਗੱਲਬਾਤ ਕਰਨਾ ਸਿੱਖਣਾ ਚਾਹੀਦਾ ਹੈ। ਅਤੇ ਉਹਨਾਂ ਨਾਲ ਪਿਆਰ ਦਿਖਾਉਣਾ ਕਦੇ ਨਾ ਭੁੱਲੋ, ਜੋ ਉਹਨਾਂ ਦੀ ਸ਼ਖਸੀਅਤ ਦੇ ਅਨੁਸਾਰ ਵੀ ਹੋ ਸਕਦਾ ਹੈ। ਜੇਕਰ ਅਸੀਂ ਪਾਲਣ-ਪੋਸ਼ਣ ਦੇ ਇਹਨਾਂ ਖੇਤਰਾਂ ਵਿੱਚ ਆਪਣੇ ਆਪ ਨੂੰ ਲਾਗੂ ਨਹੀਂ ਕਰਦੇ ਹਾਂ, ਤਾਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਬਹੁਤ ਸਾਰੇ ਮਾਪੇ, ਇਸ ਨੂੰ ਜਾਣੇ ਜਾਂ ਪਛਾਣੇ ਬਿਨਾਂ, ਬੱਚੇ ਦੀ ਭਾਵਨਾ ਨੂੰ ਉਦਾਸ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਸਵੈ-ਮਾਣ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪ੍ਰਭੂ ਨੂੰ ਗਲਤ ਢੰਗ ਨਾਲ ਪੇਸ਼ ਕਰਨ, ਬੱਚੇ ਨੂੰ ਪਿਆਰ ਨਾ ਕਰਨ ਅਤੇ ਉਨ੍ਹਾਂ ਦੀਆਂ ਭਾਵਨਾਤਮਕ ਲੋੜਾਂ ਮੁਤਾਬਕ ਢਾਲਣ ਨਾਲ, ਮਾਪੇ ਸਮੇਂ ਤੋਂ ਪਹਿਲਾਂ ਉਸ ਬੱਚੇ ਉੱਤੇ ਆਪਣਾ ਪ੍ਰਭਾਵ ਖਤਮ ਕਰ ਸਕਦੇ ਹਨ।

ਕਾਰਜ ਯੋਜਨਾ

ਉਹਨਾਂ ਵਿਸ਼ੇਸ਼ਤਾਵਾਂ ਦੀ ਸੂਚੀ ਬਣਾਓ ਜੋ ਤੁਹਾਡੇ ਹਰੇਕ ਬੱਚੇ ਲਈ ਵਿਲੱਖਣ ਹਨ ਅਤੇ ਇਸ ਨੂੰ ਪ੍ਰਾਰਥਨਾ ਵਿੱਚ ਪਰਮੇਸ਼ੁਰ ਕੋਲ ਲੈ ਜਾਓ। ਫਿਰ ਇਕੱਠੇ ਚਰਚਾ ਕਰੋ ਜੋ ਵਿਆਹਿਆ ਹੋਇਆ ਹੈ। ਉਦਾਹਰਣ ਲਈ:

ਪ੍ਰਭੂ, ਮੇਰਾ ਬੱਚਾ ਸ਼ਰਮੀਲਾ ਹੈ ਅਤੇ ਕਈ ਵਾਰ ਉਹ ਬਹੁਤ ਡਰਦਾ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਉਸ ਨੂੰ ਇਸ ਤਰ੍ਹਾਂ ਬਣਾਇਆ ਹੈ, ਇਸ ਲਈ ਕਿਰਪਾ ਕਰਕੇ ਮੈਨੂੰ ਆਪਣੀ ਸਿਆਣਪ ਬਖਸ਼ੋ। ਮੈਨੂੰ (ਸਾਨੂੰ) ਦਿਖਾਓ ਕਿ ਉਸ ਦੀ ਸੇਵਾ ਇਸ ਤਰੀਕੇ ਨਾਲ ਕਿਵੇਂ ਕਰੀਏ ਜੋ ਤੁਹਾਡਾ ਸਨਮਾਨ ਕਰੇ ਅਤੇ ਉਸ ਦੀਆਂ ਲੋੜਾਂ ਪੂਰੀਆਂ ਕਰੇ। ਆਮੀਨ।

ਇਸ ਸਾਰੀ ਲੜੀ ਦੌਰਾਨ, ਤੁਸੀਂ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਤਰੀਕੇ ਨਾਲ ਪਿਆਰ ਕਰਨ ਬਾਰੇ ਹੋਰ ਸਿੱਖੋਗੇ। ਇਸ ਨੂੰ ਪ੍ਰਾਰਥਨਾ ਕਰਨ ਲਈ ਵਚਨਬੱਧ ਕਰੋ, ਅਤੇ ਉਹ ਤੁਹਾਨੂੰ ਤਬਦੀਲੀਆਂ ਕਰਨ ਲਈ ਲੋੜੀਂਦੀ ਬੁੱਧੀ ਅਤੇ ਤਾਕਤ ਪ੍ਰਦਾਨ ਕਰਨ ਲਈ ਵਫ਼ਾਦਾਰ ਹੋਵੇਗਾ।

ਪਿਆਰ ਨਾਲ ਸੰਚਾਰ ਕਰਨ ਵਿੱਚ ਸਮਾਂ ਲੱਗਦਾ ਹੈ

ਬੱਚੇ ਨੂੰ ਪਿਆਰ ਕਰਨ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਹੈ ਉਸ ਨਾਲ ਸਮਾਂ ਬਿਤਾਉਣਾ। ਅੱਜ ਦੇ ਸੰਸਾਰ ਵਿੱਚ, ਅਸੀਂ ਨੈਕਰੀਆਂ, ਸੇਵਕਾਈਆਂ, ਸ਼ੌਕਾਂ ਅਤੇ ਮਨੋਰੰਜਨ ਦੁਆਰਾ ਬਹੁਤ ਸਾਰੀਆਂ ਦਿਸ਼ਾਵਾਂ ਵਿੱਚ ਖਿੱਚੇ ਗਏ ਹਾਂ, ਬੱਚਿਆਂ ਲਈ ਬਹੁਤ ਘੱਟ ਸਮਾਂ ਬਿਤਾਉਣਾ ਹੈ। ਇੱਥੋਂ ਤੱਕ ਕਿ ਮਾਪੇ ਜਿਨ੍ਹਾਂ ਦੇ ਬੱਚੇ ਫੁਟਬਾਲ, ਸਾਫਟਬਾਲ, ਜਾਂ ਹੋਰ ਖੇਡਾਂ ਵਿੱਚ ਹਨ, ਜੇਕਰ ਵਿੱਚ ਹੋ ਸਕਦੇ ਹਨ। ਖੇਡਾਂ ਚੰਗੀਆਂ ਹੁੰਦੀਆਂ ਹਨ, ਪਰ ਕੁਝ ਲੋਕ ਇਨ੍ਹਾਂ ਨੂੰ ਹੱਦ ਤੱਕ ਲੈ ਜਾਂਦੇ ਹਨ। ਜੇਕਰ ਤੁਹਾਡੇ ਕੋਲ ਇੱਕ ਬੱਚਾ ਹੈ ਜੋ ਇੱਕ ਸਪੋਰਟਸ "ਨਟ" ਹੈ, ਪਰ ਬਾਕੀ ਤਿੰਨ ਨਹੀਂ ਹਨ, ਤਾਂ ਤੁਸੀਂ ਉਹਨਾਂ ਤਿੰਨਾਂ ਨਾਲ ਕੀ ਸੰਚਾਰ ਕਰ ਰਹੇ ਹੋ ਜਦੋਂ ਤੁਸੀਂ ਸਾਰਾ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਟੈਕਸੀ ਕੈਬ ਵਾਂਗ ਬਿਤਾਉਂਦੇ ਹੋ, ਜਦੋਂ ਉਹ ਰੁਕਦੇ ਹਨ ਤਾਂ ਆਲੇ ਦੁਆਲੇ "ਖੇਡ" ਚਲਾਉਂਦੇ ਹੋ ਘਰ? ਇਸ ਤੋਂ ਵੀ ਮਾੜੀ ਗੱਲ ਉਦੋਂ ਹੁੰਦੀ ਹੈ ਜਦੋਂ ਤੁਸੀਂ ਉਹਨਾਂ ਨੂੰ ਨਾਲ ਖਿੱਚਦੇ ਹੋ ਅਤੇ ਉਹਨਾਂ ਨੂੰ ਬਲੀਚਰਾਂ ਵਿੱਚ ਬਿਠਾਉਂਦੇ ਹੋ। ਸਾਨੂੰ ਆਪਣੇ ਹਰ ਬੱਚੇ ਨੂੰ ਉਹਨਾਂ ਦੀਆਂ ਆਪਣੀਆਂ ਰੁਚੀਆਂ ਦੇ ਆਧਾਰ ਤੇ ਪਿਆਰ ਕਰਨ ਦਾ ਇੱਕ ਸੰਤੁਲਿਤ ਤਰੀਕਾ ਲੱਭਣਾ ਚਾਹੀਦਾ ਹੈ।

ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਮਾਵਾਂ ਘਰ ਤੋਂ ਬਾਹਰ ਕੰਮ ਕਰਦੀਆਂ ਹਨ। ਕਿਰਪਾ ਕਰਕੇ ਸਮਝੋ ਕਿ ਮੈਂ ਕੰਮ ਕਰਨ ਵਾਲੀਆਂ ਮਾਵਾਂ ਨੂੰ ਘੱਟ ਨਹੀਂ ਕਰ ਰਿਹਾ ਹਾਂ। ਉਹ ਖੇਤਰ ਜਿੱਥੇ ਤੁਸੀਂ ਰਹਿੰਦੇ ਹੋ, ਦੇ-ਮਾਪਿਆਂ ਦੀ ਆਮਦਨੀ ਦੀ ਲੋੜ ਨੂੰ ਨਿਰਧਾਰਤ ਕਰ ਸਕਦਾ ਹੈ। ਪਰ ਸਵਾਲ ਇਹ ਹੈ: ਜਦੋਂ ਕੰਮ ਕਰਨ ਵਾਲੇ ਮਾਪੇ ਘਰ ਆਉਂਦੇ ਹਨ, ਤਾਂ ਉਨ੍ਹਾਂ ਦੇ ਦਿਲ ਅਤੇ ਦਿਮਾਗ ਕਿੱਥੇ ਹੁੰਦੇ ਹਨ? "ਬੱਚਿਆਂ, ਮੈਨੂੰ ਕੁਝ ਸਮੇਂ ਲਈ ਇਕੱਲਾ ਛੱਡ ਦਿਓ। ਮੈਨੂੰ ਆਪਣੀ ਜਗ੍ਹਾ ਚਾਹੀਦੀ ਹੈ।" ਅਸੀਂ ਬੱਚੇ ਸਕਦੇ ਹਾਂ, ਇਸ ਲਈ ਉਹਨਾਂ ਲਈ ਉਪਲਬਧ ਹੋਣ ਬਾਰੇ ਆਪਣੇ ਆਪ ਨਾਲ ਈਮਾਨਦਾਰ ਰਹੋ। ਜੇ ਤੁਸੀਂ ਨਹੀਂ ਹੋ, ਤਾਂ ਸਮੱਸਿਆਵਾਂ ਹੋਣ ਜਾ ਰਹੀਆਂ ਹਨ।

ਸਾਡੇ ਬੱਚਿਆਂ ਨੂੰ ਪਿਆਰ ਕਰਨਾ ਜ਼ਰੂਰੀ ਤੌਰ 'ਤੇ ਇਸ ਤੱਥ ਤੋਂ ਪ੍ਰਭਾਵਿਤ ਨਹੀਂ ਹੁੰਦਾ ਕਿ ਅਸੀਂ ਕੰਮ ਕਰਦੇ ਹਾਂ, ਪਰ ਸਾਡੇ ਵਿਵਹਾਰ ਦੁਆਰਾ ਪ੍ਰਗਟ ਹੁੰਦਾ ਹੈ। ਸੰਯੁਕਤ ਰਾਜ ਵਿੱਚ ਕੰਮਕਾਜੀ ਮਾਵਾਂ ਆਪਣੇ ਬੱਚਿਆਂ ਨਾਲ ਇੱਕ-ਨਾਲ-ਇੱਕ ਸੰਚਾਰ ਵਿੱਚ ਪ੍ਰਤੀ ਦਿਨ ਸਿਰਫ 104 ਮਿੰਟ ਬਿਤਾਉਂਦੀਆਂ ਹਨ, ਜਦੋਂ ਕਿ ਪਿਤਾ ਪ੍ਰਤੀ ਦਿਨ ਲਗਭਗ 59 ਮਿੰਟ ਬਿਤਾਉਂਦੇ ਹਨ। 5 ਇੱਕ ਤੋਂ ਵੱਧ ਬੱਚਿਆਂ ਵਾਲੇ ਮਾਪਿਆਂ ਲਈ, ਪ੍ਰਤੀ ਬੱਚਾ ਇਹ ਸਮਾਂ ਘੱਟ ਸਕਦਾ ਹੈ।

ਅੰਕੜੇ ਦਰਸਾਉਂਦੇ ਹਨ ਕਿ ਬੱਚੇ ਪ੍ਰਤੀ ਦਿਨ ਲਗਭਗ ਚਾਰ ਘੰਟੇ ਟੀਵੀ ਦੇਖਦੇ ਹਨ, 6 ਜਦੋਂ ਕਿ ਕਿਸ਼ੋਰ ਆਪਣੇ ਸੈੱਲ ਫੋਨਾਂ 'ਤੇ ਪ੍ਰਤੀ ਦਿਨ ਔਸਤਨ ਸੱਤ ਘੰਟੇ ਬਿਤਾਉਂਦੇ ਹਨ। ਆਪਣੇ ਬੱਚਿਆਂ ਨੂੰ ਪਿਆਰ ਕਰਨ ਅਤੇ ਉਨ੍ਹਾਂ ਦੀਆਂ ਭਾਵਨਾਤਮਕ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਮਤਲਬ ਹੈ ਕੁਰਬਾਨੀ, ਆਪਣੇ ਆਪ ਨੂੰ ਦੇਣਾ, ਅਤੇ ਉਨ੍ਹਾਂ ਲਈ ਉਪਲਬਧ ਹੋਣਾ। ਉਹਨਾਂ ਦੀਆਂ ਰੁਚੀਆਂ ਅਨੁਸਾਰ ਢਾਲਣਾ ਉਹਨਾਂ ਲਈ ਇੱਕ ਕਿਤਾਬ ਪੜ੍ਹਨਾ, ਫੜਨਾ ਖੇਡਣਾ, ਜਾਂ ਕੁੱਤੇ ਨੂੰ ਤੁਰਨਾ ਹੋ ਸਕਦਾ ਹੈ। ਇਸ ਵਿੱਚ ਸਮਾਂ ਲੱਗਦਾ ਹੈ, ਪਰ ਮਾਪੇ ਆਪਣੇ ਬੱਚਿਆਂ ਨੂੰ ਅਸਲ ਵਿੱਚ ਜਾਣਨ-ਅਤੇ ਉਹਨਾਂ ਦਾ ਆਨੰਦ ਲੈਣ ਦੇ ਨਵੇਂ ਇਨਾਮ ਵੀ ਪ੍ਰਾਪਤ ਕਰਨਗੇ।

ਸਭ ਤੋਂ ਸ਼ਕਤੀਸ਼ਾਲੀ ਪ੍ਰੇਰਕ

ਚਾਰ ਬੁਨਿਆਦੀ ਲੋੜਾਂ ਹਨ ਜੋ ਸਾਰੇ ਮਨੁੱਖਾਂ ਨੂੰ ਪ੍ਰੇਰਿਤ ਕਰਦੀਆਂ ਹਨ। ਪਹਿਲਾਂ ਪਿਆਰ ਹੈ, ਸਭ ਤੋਂ ਸ਼ਕਤੀਸ਼ਾਲੀ ਪ੍ਰੇਰਕ। ਦੂਜੀ ਹੈ ਸਰੀਰਕ ਲੋੜਾਂ: ਭੋਜਨ, ਨਿੱਘ ਅਤੇ ਸੁਰੱਖਿਆ। ਤੀਜਾ ਅਨੰਦ ਹੈ: ਸਰੀਰਕ ਸੰਤੁਸ਼ਟੀ, ਮਨੋਰੰਜਨ, ਚੀਜ਼ਾਂ, ਅਤੇ ਉਹ ਚੀਜ਼ਾਂ ਪ੍ਰਾਪਤ ਕਰਨਾ ਜੋ ਅਸੀਂ ਚਾਹੁੰਦੇ ਹਾਂ। ਚੌਥਾ, ਅਤੇ ਘੱਟ ਤੋਂ ਘੱਟ ਸ਼ਕਤੀਸ਼ਾਲੀ, ਦਰਦ ਅਤੇ ਡਰ ਹੈ।

ਜਦੋਂ ਬੱਚਿਆਂ ਨੂੰ ਪ੍ਰੇਰਿਤ ਕਰਨ ਦੀ ਗੱਲ ਆਉਂਦੀ ਹੈ, ਤਾਂ ਮਾਪੇ ਅਕਸਰ ਦਰਦ ਅਤੇ ਡਰ 'ਤੇ ਬਹੁਤ ਜ਼ਿਆਦਾ ਝੁਕਦੇ ਹਨ। ਕੀ ਇਹ ਦਿਲਚਸਪ ਨਹੀਂ ਹੈ? ਅਸਲੀਅਤ ਇਹ ਹੈ ਕਿ ਪਿਆਰ ਇੱਕ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਪ੍ਰੇਰਕ ਹੈ। ਪਿਆਰ ਸਾਡੇ ਬੱਚਿਆਂ ਨੂੰ ਸਹੀ ਫੈਸਲੇ ਕਰਨ ਲਈ ਪ੍ਰੇਰਿਤ ਕਰੇਗਾ ਜਦੋਂ ਉਹ ਸਾਡੀ ਮੌਜੂਦਗੀ ਵਿੱਚ ਨਹੀਂ ਹੁੰਦੇ, ਖ਼ਾਸਕਰ ਜਦੋਂ ਉਹ ਕਿਸ਼ੋਰ ਹੋ ਜਾਂਦੇ ਹਨ। ਸਾਡਾ ਪਿਆਰ ਉਹਨਾਂ ਲਈ ਇਹ ਕਹਿਣ ਲਈ ਸਭ ਤੋਂ ਸ਼ਕਤੀਸ਼ਾਲੀ ਪ੍ਰੇਰਣਾ ਹੈ, "ਨਹੀਂ, ਮੈਂ ਇਹ ਨਹੀਂ ਚਾਹੁੰਦਾ" ਜਾਂ "ਮੈਂ ਅਜਿਹਾ ਨਹੀਂ ਕਰਾਂਗਾ।" ਉਨ੍ਹਾਂ ਲਈ ਸਾਡਾ ਪਿਆਰ ਕੁੰਜੀ ਹੈ।

ਪਰਮੇਸ਼ੁਰ ਸਾਡੀ ਮਿਸਾਲ ਹੈ, ਅਤੇ ਇਹ "ਜਾਣਦਾ ਹੈ ਕਿ ਪਰਮੇਸ਼ੁਰ ਦੀ ਚੰਗਿਆਈ [ਪ੍ਰੇਮ ਭਰੀ ਦਇਆ] ਤੁਹਾਨੂੰ ਤੋਬਾ ਕਰਨ ਵੱਲ ਲੈ ਜਾਂਦੀ ਹੈ" (ਰੋਮੀਆਂ 2:4) ਜਿਸ ਨੂੰ ਸਾਨੂੰ ਗਲੇ ਲਗਾਉਣ ਦੀ ਲੋੜ ਹੈ। ਕਿਉਂਕਿ ਇਹ ਪਰਮੇਸ਼ੁਰ ਦਾ ਪਿਆਰ ਅਤੇ ਚੰਗਿਆਈ ਸੀ ਜਿਸ ਨੇ ਸਾਨੂੰ ਤੋਬਾ ਕਰਨ ਦੇ ਬਿੰਦੂ ਤੱਕ ਪਹੁੰਚਾਇਆ, ਕੀ ਸਾਨੂੰ ਆਪਣੇ ਬੱਚਿਆਂ ਨਾਲ ਵੀ ਅਜਿਹਾ ਨਹੀਂ ਕਰਨਾ ਚਾਹੀਦਾ? ਕਿਹੜੀ ਪ੍ਰੇਰਣਾ ਸੀ ਜਿਸ ਕਾਰਨ ਯਿਸੂ ਹੇਠਾਂ ਆਇਆ ਅਤੇ ਸਾਡੇ ਲਈ ਮਰਿਆ? ਜੈਨ 3:16 ਸਾਨੂੰ ਦੱਸਦਾ ਹੈ ਕਿ ਇਹ ਸਾਡੇ ਲਈ ਉਸਦਾ ਪਿਆਰ ਸੀ ਜਿਸਨੇ ਉਸਨੂੰ ਸਲੀਬ 'ਤੇ ਮਰਨ ਲਈ ਪ੍ਰੇਰਿਤ ਕੀਤਾ।

ਫੂਪੀ ਖੇਦੇ

ਦੱਸੋ ਕਿ ਬਾਈਬਲ ਪਿਆਰ ਨਾਲ ਕੰਮ ਕਰਨ ਬਾਰੇ ਕੀ ਕਹਿੰਦੀ ਹੈ। ਕਾਰਨ ਅਤੇ ਨਤੀਜੇ ਕੀ ਹਨ, ਅਤੇ ਤੁਸੀਂ ਇਸਨੂੰ ਪਾਲਣ-ਪੋਸ਼ਣ ਲਈ ਕਿਵੇਂ ਲਾਗੂ ਕਰ ਸਕਦੇ ਹੋ?

ਪਰੰਤੂ ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੇਇਆ।(ਰੋਮੀਆਂ 5:8)

ਸੇ ਮੈਂ ਤੁਹਾਡੀਆਂ ਜਾਨਾਂ ਲਈ ਬਹੁਤ ਅਨੰਦ ਨਾਲ ਖਰਚ ਕਰਾਂਗਾ ਅਤੇ ਆਪ ਹੀ ਖਰਚ ਹੋ ਜਾਵਾਂਗਾ। ਜੇ ਮੈਂ ਤੁਹਾਡੇ ਨਾਲ ਵੱਧ ਪਿਆਰ ਕਰਦਾ ਹਾਂ ਤਾਂ ਭਲਾ, ਤੁਸੀਂ ਮੇਰੇ ਨਾਲ ਘੱਟ ਪਿਆਰ ਕਰੋਗੇ? (2 ਕੁਰਿੰਥੀਆਂ 12:15)

ਹੇ ਪਿਆਰਿਓ, ਆਓ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ ਕਿਉਂ ਜੋ ਪ੍ਰੇਮ ਪਰਮੇਸ਼ੁਰ ਤੋਂ ਹੈ ਅਤੇ ਹਰੇਕ ਜਿਹੜਾ ਪ੍ਰੇਮ ਕਰਦਾ ਹੈ ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ ਅਤੇ ਪਰਮੇਸ਼ੁਰ ਨੂੰ ਜਾਣਦਾ ਹੈ। (1 ਯੂਹੰਨਾ 4:7)

ਸਾਡੇ ਅਗਲੇ ਪਾਠ ਵਿੱਚ, ਤੁਸੀਂ ਨਿਯਮਾਂ, ਅਨੁਸ਼ਾਸਨ ਅਤੇ ਸਜ਼ਾ ਨੂੰ ਸਥਾਪਿਤ ਕਰਕੇ ਆਪਣੇ ਬੱਚਿਆਂ ਨੂੰ ਸਿਖਲਾਈ ਦੇਣਾ ਸਿੱਖੋਗੇ। ਪਰ ਯਾਦ ਰੱਖੋ, ਪ੍ਰਭਾਵਸ਼ਾਲੀ ਸਿਖਲਾਈ ਪਿਆਰ ਵਿੱਚ ਕੀਤੀ ਜਾਣੀ ਚਾਹੀਦੀ ਹੈ ਅਤੇ ਪਿਆਰ ਦੁਆਰਾ ਪ੍ਰੇਰਿਤ ਹੋਈ ਚਾਹੀਦੀ ਹੈ ਜੇਕਰ ਅਸੀਂ ਇਹ ਪਰਮੇਸ਼ੁਰ ਦੇ ਤਰੀਕੇ

ਪਿਆਰ ਭਰਿਆ ਸੰਚਾਰ

ਨਾਲ ਕਰ ਰਹੇ ਹਾਂ। ਮਾਪਿਆਂ ਲਈ ਇਹ ਮੁਸ਼ਕਲ ਹੈ ਕਿਉਂਕਿ ਇਸ ਲਈ ਕੁਰਬਾਨੀ ਦੀ ਲੋੜ ਹੁੰਦੀ ਹੈ। ਪਿਆਰ ਨੂੰ ਸੱਚਾ ਹੋਣ ਲਈ, ਇਸਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਕੀ ਤੁਸੀਂ ਸੁਕਰਗੁਜ਼ਾਰ ਨਹੀਂ ਹੋ ਕਿ ਪਰਮੇਸ਼ੁਰ ਨੇ ਸਿਰਫ਼ ਸਾਡੇ ਲਈ ਪਿਆਰ ਮਹਿਸੂਸ ਨਹੀਂ ਕੀਤਾ? ਕੀ ਤੁਸੀਂ ਖੁਸ਼ ਨਹੀਂ ਹੋ ਕਿ ਉਸਨੇ ਪਿਆਰ ਦਾ ਪ੍ਰਦਰਸ਼ਨ ਕੀਤਾ? ਉਹ ਸਾਨੂੰ ਪਿਆਰ ਦਾ ਪ੍ਰਦਰਸ਼ਨ ਕਰਨ ਲਈ ਪਿਆਰ ਦੀ ਭਾਵਨਾ ਤੋਂ ਪਰੇ ਜਾ ਕੇ ਉਸਦੀ ਮਿਸਾਲ ਦੀ ਪਾਲਣਾ ਕਰਨ ਲਈ ਕਹਿੰਦਾ ਹੈ।

ਪਾਠ 3

ਪ੍ਰਤੀਕਿਰਿਆ ਬਨਾਮ ਜਵਾਬ ਦੇਣਾ

ਪ੍ਰਤੀਕ੍ਰਿਆ ਕਰਨਾ ਮਨ ਦੀ ਇੱਕ ਉਦੇਸ਼ਪੂਰਨ ਜਾਂ ਕਿਰਿਆਸ਼ੀਲ ਅਵਸਥਾ ਨਹੀਂ ਹੈ ਅਤੇ ਇਹ ਲਾਜ਼ਮੀ ਤੌਰ 'ਤੇ ਇੱਕ ਨਕਾਰਾਤਮਕ ਕਿਰਿਆ ਬਣ ਸਕਦੀ ਹੈ। ਕਿਸੇ ਨੂੰ ਪਿਆਰ ਕਰਨਾ ਬਹੁਤ ਵਧੀਆ ਗੁਣ ਨਹੀਂ ਹੋਵੇਗਾ ਜੇਕਰ ਅਸੀਂ ਸਿਰਫ ਉਸ ਵਿਅਕਤੀ ਪ੍ਰਤੀ ਪ੍ਰਤੀਕਿਰਿਆ ਕਰ ਰਹੇ ਹਾਂ।

ਸਰੀਰ ਵਿੱਚ ਪ੍ਰਤੀਕਿਰਿਆ ਕਰਨਾ

ਮਸੀਹੀ ਮਾਪੇ-ਸਾਡੇ ਬੱਚਿਆਂ ਦੇ ਮੰਤਰੀ ਹੋਣ ਦੇ ਨਾਤੇ-ਨਕਾਰਾਤਮਕ ਤਰੀਕੇ ਨਾਲ ਪ੍ਰਤੀਕ੍ਰਿਆ ਕਰਨਾ ਪਾਪ ਅਤੇ ਪਰਮੇਸ਼ੁਰ ਦੀ ਗਲਤ ਵਿਆਖਿਆ ਹੈ। ਸਾਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਬੱਚਿਆਂ ਪ੍ਰਤੀ ਨਕਾਰਾਤਮਕ ਪ੍ਰਤੀਕਿਰਿਆ ਨਹੀਂ ਕਰਨੀ ਚਾਹੀਦੀ। ਪ੍ਰਤੀਕਿਰਿਆ ਕਰਨਾ ਕੋਈ ਵਿਚਾਰ ਨਹੀਂ ਕਰਦਾ। ਜਦੋਂ ਮਨ ਮਾਸ ਦੁਆਰਾ ਪ੍ਰੇਰਿਤ ਹੁੰਦਾ ਹੈ ਤਾਂ ਇਹ ਇੱਕ "ਨੋ-ਬ੍ਰੇਨਰ" ਜਵਾਬ ਹੁੰਦਾ ਹੈ। ਅਸੀਂ ਬਸ ਜੇ ਵੀ ਮਨ ਵਿੱਚ ਆਉਂਦਾ ਹੈ ਉਸ ਨਾਲ ਜਾਂਦੇ ਹਾਂ। ਪ੍ਰਤੀਕਿਰਿਆ ਕਰਨਾ ਸਾਡੇ ਪਾਪ ਸੁਭਾਅ (ਸਰੀਰ) ਤੋਂ ਹੈ ਅਤੇ ਇਹ ਸੰਜਮ ਦਾ ਪ੍ਰਦਰਸ਼ਨ ਨਹੀਂ ਹੈ, ਜੋ ਕਿ ਆਤਮਾ ਦਾ ਫਲ ਹੈ (ਗਲਾਤੀਆਂ 5:22-23)।

ਤੱਥ ਫਾਈਲ

ਪ੍ਰਤੀਕ੍ਰਿਆ - ਇੱਕ ਉਤੇਜਕ ਜਾਂ ਉਤੇਜਕ ਦੇ ਜਵਾਬ ਵਿੱਚ ਕੰਮ ਕਰਨਾ, ਵਿਰੋਧ ਵਿੱਚ ਕੰਮ ਕਰਨਾ।
 ਸਰੀਰ ਵਿੱਚ ਪ੍ਰਤੀਕ੍ਰਿਆ ਕਰਨਾ - ਇੱਕ ਮਸੀਹੀ ਇੱਕ ਪਾਪੀ ਤਰੀਕੇ ਨਾਲ ਇੱਕ ਸਥਿਤੀ ਪ੍ਰਤੀ ਪ੍ਰਤੀਕਿਰਿਆ ਕਰਦਾ ਹੈ, ਆਪਣੇ ਪੁਰਾਣੇ ਡਿੱਗੇ ਸੁਭਾਅ ਦੀ ਆਦਤ ਵਿੱਚ, ਜਾਂ ਪਵਿੱਤਰ ਆਤਮਾ ਦੀ ਸ਼ਕਤੀ ਅਤੇ ਬੁੱਧੀ ਦੀ ਬਜਾਏ ਆਪਣੀ ਤਾਕਤ ਅਤੇ ਸਮਝ ਵਿੱਚ ਪ੍ਰਤੀਕ੍ਰਿਆ ਕਰਦਾ ਹੈ।

ਜਦੋਂ ਬੱਚੇ ਕੁਝ ਗਲਤ ਕਰਦੇ ਹਨ, ਤਾਂ ਮਾਪੇ ਸਭ ਤੋਂ ਪਹਿਲਾਂ ਮਨ ਵਿੱਚ ਆਉਣ ਵਾਲੀ ਚੀਜ਼ ਦੇ ਨਾਲ ਗਲਤ ਤਰੀਕੇ ਨਾਲ ਪ੍ਰਤੀਕਿਰਿਆ ਕਰ ਸਕਦੇ ਹਨ, ਜੋ ਅਕਸਰ ਕਠੋਰ ਸ਼ਬਦਾਂ ਵਿੱਚ ਚੀਕਦਾ ਹੈ, ਘਿਣਾਉਣੇ ਜਾਂ ਡਰਾਉਣੇ ਚਿਹਰੇ ਦੇ ਹਾਵ-ਭਾਵਾਂ ਦੀ ਵਰਤੋਂ ਕਰਦਾ ਹੈ, ਜਾਂ ਸਰੀਰਕ ਹਿੰਸਾ ਵੀ ਕਰਦਾ ਹੈ। ਹੋਰ ਚਾਲਾਂ ਹਨ ਚੁੱਪ, ਅਸਵੀਕਾਰ, ਅਤੇ ਬੇਗਾਨਗੀ। ਸਾਡੇ ਬੱਚਿਆਂ ਪ੍ਰਤੀ ਪਾਪੀ, ਪ੍ਰਤੀਕਿਰਿਆਤਮਕ ਪ੍ਰਗਟਾਵੇ ਦੀ ਸੂਚੀ ਕਾਫ਼ੀ ਲੰਬੀ ਹੋ ਸਕਦੀ ਹੈ। ਇਹ ਪਿਆਰ ਕਰਨ ਵਾਲੇ ਨਹੀਂ ਹਨ ਅਤੇ ਪਰਮੇਸ਼ੁਰੀ ਸਿਖਲਾਈ ਦੇ ਯੋਗ ਨਹੀਂ ਹਨ।

ਸਾਨੂੰ ਹਰ ਰੋਜ਼ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਜੀਵਨ ਵਿੱਚ ਸਭ ਤੋਂ ਸ਼ਕਤੀਸ਼ਾਲੀ ਪ੍ਰਭਾਵ ਹਾਂ। ਹਰ ਵਾਰ ਜਦੋਂ ਅਸੀਂ ਗੁੱਸੇ ਹੁੰਦੇ ਹਾਂ, ਜਾਂ ਆਪਣੇ ਬੱਚਿਆਂ ਨੂੰ ਨਕਾਰਾਤਮਕ ਤਰੀਕੇ ਨਾਲ ਪ੍ਰਤੀਕਿਰਿਆ ਕਰਦੇ ਹਾਂ, ਤਾਂ ਸਾਨੂੰ ਤਲਵਾਰ ਬਾਹਰ ਕੱਢਣ ਅਤੇ ਉਨ੍ਹਾਂ ਦੇ ਦਿਲਾਂ ਨੂੰ ਕੱਟਣ ਦੀ ਕਲਪਨਾ ਕਰਨੀ ਚਾਹੀਦੀ ਹੈ। ਬੇਸ਼ੱਕ, ਅਸੀਂ ਤੁਰੰਤ ਨੁਕਸਾਨ ਨਹੀਂ ਦੇਖਦੇ, ਪਰ ਇਹ ਸੱਚਮੁੱਚ ਹੋ ਰਿਹਾ ਹੈ। ਇਸ ਤੋਂ ਇਲਾਵਾ, ਜਦੋਂ ਅਸੀਂ ਉਸ ਨੁਕਸਾਨ ਨਾਲ ਸਹੀ ਢੰਗ ਨਾਲ ਨਜਿੱਠਦੇ ਨਹੀਂ ਹਾਂ, ਤਾਂ ਲਾਗ ਸ਼ੁਰੂ ਹੋ ਜਾਂਦੀ ਹੈ ਅਤੇ ਕੁਝ ਤਣ ਲਿਆਉਂਦੀ ਹੈ, ਫਿਰ ਨਾਰਾਜ਼ਗੀ, ਅਤੇ ਜਦੋਂ ਸਾਡੇ ਬੱਚੇ ਕਿਸੇ ਹੋਰ ਜਾਂਦੇ ਹਨ, ਅਸੀਂ ਕੀਮਤ ਅਦਾ ਕਰਦੇ ਹਾਂ।

ਇੱਕ ਸਲਾਹਕਾਰ ਵਜੋਂ, ਮੈਂ ਟੁੱਟੇ ਦਿਲ ਵਾਲੇ ਸੈਂਕੜੇ ਮਸੀਹੀ ਮੁੰਡੇ ਅਤੇ ਕੁੜੀਆਂ ਦੇਖੇ ਹਨ। ਉਹ ਇੰਨੇ ਸੰਕਰਮਿਤ ਅਤੇ ਦਰਦ ਨਾਲ ਭਰੇ ਹੋਏ ਹਨ। ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਮਾਪਿਆਂ ਨੇ ਇਨ੍ਹਾਂ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ, ਉਨ੍ਹਾਂ ਨੂੰ ਕਦੇ ਅਹਿਸਾਸ ਵੀ ਨਹੀਂ ਹੋਇਆ ਕਿ ਉਹ ਪਿਆਰ ਨਾਲ ਜਵਾਬ ਦੇਣ ਦੀ ਬਜਾਏ ਵਾਰ-ਵਾਰ ਮਾਸਿਕ ਪ੍ਰਤੀਕਰਮ ਦੇ ਕੇ ਆਪਣੇ ਬੱਚਿਆਂ ਦਾ ਕੀ ਨੁਕਸਾਨ ਕਰ ਰਹੇ ਹਨ।

ਭਾਵਨਾਵਾਂ ਦੇ ਵਿਸਫੋਟ ਨਾਲ ਹਾਲਾਤਾਂ ਪ੍ਰਤੀ ਪ੍ਰਤੀਕ੍ਰਿਆ ਕਰਨ ਵਿੱਚ ਕੋਈ ਸਮਾਂ ਜਾਂ ਮਿਹਨਤ ਨਹੀਂ ਹੁੰਦੀ ਹੈ। ਇਹ ਤਤਕਾਲ ਹੈ। ਕਹਾਉਤਾਂ 15:1 ਕਹਿੰਦਾ ਹੈ, "ਕਠੋਰ ਸ਼ਬਦ ਗੁੱਸੇ ਨੂੰ ਭੜਕਾਉਂਦਾ ਹੈ।" ਫਿਰ ਵੀ ਬਾਈਬਲ ਕਹਿੰਦੀ ਹੈ ਕਿ ਅਸੀਂ ਆਪਣੇ ਵਿਵਹਾਰ ਤੋਂ ਕਠੋਰ ਕੰਮਾਂ ਨੂੰ ਖਤਮ ਕਰਨਾ ਹੈ: "ਪਰ ਹੁਣ ਤੁਸੀਂ ਆਪ ਹੀ ਇਨ੍ਹਾਂ ਸਭਨਾਂ ਨੂੰ ਛੱਡ ਦਿਓ: ਕ੍ਰੋਧ, ਕ੍ਰੋਧ, ਬੁਰਾਈ, ਕੁਫਰ, ਆਪਣੇ ਮੂੰਹ ਵਿੱਚੋਂ ਗੰਦੀ ਭਾਸ਼ਾ" (ਕੁਲੋਸੀਆਂ 3:8)। ਸਾਨੂੰ ਇਸ ਸੱਚਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਪ੍ਰਤੀ ਹਰ ਪਾਪੀ ਪ੍ਰਤੀਕਰਮ ਨੂੰ ਰੋਕਣ ਲਈ ਇੱਕ ਸੁਚੇਤ ਫੈਸਲਾ ਲੈਣਾ ਚਾਹੀਦਾ ਹੈ। ਇੱਥੋਂ ਤੱਕ ਕਿ ਮਸੀਹੀ ਮਾਪੇ ਵੀ ਆਪਣੇ ਬੱਚਿਆਂ ਪ੍ਰਤੀ ਸਰੀਰਕ ਪ੍ਰਤੀਕਿਰਿਆ ਕਰਦੇ ਹਨ ਅਤੇ ਕਦੇ ਵੀ ਉਨ੍ਹਾਂ ਦੇ ਵਿਵਹਾਰ ਦੀ ਜ਼ਿੰਮੇਵਾਰੀ ਨਹੀਂ ਲੈਂਦੇ ਹਨ।

ਡੂੰਘੀ ਖੋਦੋ

ਹਰੇਕ ਨਕਾਰਾਤਮਕ ਰਵੱਈਏ ਜਾਂ ਭਾਵਨਾ ਦੀ ਸੂਚੀ ਬਣਾਓ ਅਤੇ ਇਸ ਨੂੰ ਨਤੀਜੇ ਨਾਲ ਜੋੜੋ। ਜੇਕਰ ਇਹਨਾਂ ਵਿੱਚੋਂ ਕੋਈ ਵੀ ਤੁਹਾਡੀ ਜ਼ਿੰਦਗੀ ਵਿੱਚ ਹੈ, ਤਾਂ ਪਛਾਣ ਕਰੋ ਕਿ ਤੁਹਾਨੂੰ ਕਿਵੇਂ ਬਦਲਣ ਦੀ ਲੋੜ ਹੈ।

ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇਹ,
 ਨਾ ਕੁਝ - ਉਸ ਤੋਂ ਬੁਰਿਆਈ ਹੀ ਨਿੱਕਲਦੀ ਹੈ। (ਜ਼ਬੂਰ 37:8)

ਪਿਆਰ ਭਰਿਆ ਸੰਚਾਰ

ਭਈ ਤੁਸੀਂ ਅਗਲੇ ਚਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੋ ਜੋ ਧੋਖਾ ਦੇਣ ਵਾਲੀਆਂ ਕਾਮਨਾਂ ਦੇ ਅਨੁਸਾਰ ਵਿਗੜਦੀ ਜਾਂਦੀ ਹੈ।(ਅਫਸੀਆਂ 4:22)

ਕਿਉਂ ਜੋ ਮਨੁੱਖ ਦਾ ਕ੍ਰੋਧ ਪਰਮੇਸ਼ੁਰ ਦੇ ਧਰਮ ਦਾ ਕੰਮ ਨਹੀਂ ਕਰਦਾ।(ਯਾਕੂਬ 1:20)

ਝਗੜੇ ਤੋਂ ਬਚਣ ਨਾਲ ਆਦਮੀ ਦਾ ਆਦਰ ਹੁੰਦਾ ਹੈ, ਪਰ ਹਰੇਕ ਮੂਰਖ ਝਗੜੇ ਛੇੜਦਾ ਹੈ।(ਕਹਾਉਤਾਂ 20:3)

ਪੱਥਰ ਭਾਰਾ ਹੈ, ਰੇਤ ਬੋਝਲ ਹੈ, ਪਰ ਮੂਰਖ ਦਾ ਕੁੜਨਾ ਓਹਨਾਂ ਦੋਹਾਂ ਨਾਲੋਂ ਭਾਰਾ ਹੈ।(ਕਹਾਉਤਾਂ 27:3)

ਪਿਆਰ ਨਾਲ ਜਵਾਬ ਦੇਣਾ

ਜਦੋਂ ਅਸੀਂ ਜਵਾਬਦੇਹ ਹੁੰਦੇ ਹਾਂ, ਅਸੀਂ ਸਵੀਕਾਰਯੋਗ, ਮਨਾਉਣ ਯੋਗ ਜਾਂ ਸਕਾਰਾਤਮਕ ਤਰੀਕੇ ਨਾਲ ਵਿਵਹਾਰ ਕਰਦੇ ਹਾਂ, ਜੋ ਪ੍ਰਤੀਕ੍ਰਿਆ ਕਰਨ ਦੇ ਉਲਟ ਹੈ। ਜਵਾਬ ਸੋਚਣ ਦੀ ਲੋੜ ਹੈ। ਸਾਨੂੰ ਆਪਣੇ ਮਨ ਅਤੇ ਇੱਛਾ ਦੀ ਵਰਤੋਂ ਕਰਨੀ ਚਾਹੀਦੀ ਹੈ। ਪੈਰੀ ਸਾਨੂੰ "ਹਰੇਕ ਵਿਚਾਰ ਨੂੰ ਮਸੀਹ ਦੀ ਆਗਿਆਕਾਰੀ ਵਿੱਚ ਕੈਦ ਵਿੱਚ ਲਿਆਉਣ" ਦਾ ਹੁਕਮ ਦਿੱਤੀ ਹੈ (2 ਕੁਰਿੰਥੀਆਂ 10:5)।

ਜਵਾਬ ਦੇਣਾ ਵੀ ਸੰਜਮ ਦੀ ਲੋੜ ਹੈ। ਸਾਨੂੰ ਆਪਣੀ ਇੱਛਾ ਨੂੰ ਪਰਮੇਸ਼ੁਰ ਦੀ ਸ਼ਕਤੀ ਦੇ ਅਧੀਨ ਲਿਆਉਣਾ ਚਾਹੀਦਾ ਹੈ, ਜੋ ਪਵਿੱਤਰ ਆਤਮਾ ਦੇ ਫਲ ਨੂੰ ਖਿੜਨ ਦਿੰਦਾ ਹੈ। "ਆਤਮਾ ਦਾ ਫਲ ਪਿਆਰ, ਅਨੰਦ, ਸ਼ਾਂਤੀ, ਧੀਰਜ, ਦਿਆਲਤਾ, ਭਲਿਆਈ, ਵਫ਼ਾਦਾਰੀ, ਕੋਮਲਤਾ, ਸੰਜਮ ਹੈ" (ਗਲਾਤੀਆਂ 5:22-23)। ਇਸ ਤੋਂ ਇਲਾਵਾ, ਸ਼ਾਸਤਰ ਕਹਿੰਦਾ ਹੈ ਕਿ ਸਾਨੂੰ ਆਪਣੀ ਨਿਹਚਾ ਦੀ ਬੁਨਿਆਦ ਵਿੱਚ ਸੰਜਮ ਜੋੜਨਾ ਚਾਹੀਦਾ ਹੈ।

ਸਗੋਂ ਇਸੇ ਕਾਰਨ ਤੁਸੀਂ ਆਪਣੀ ਵੱਲੋਂ ਵੱਡਾ ਜਤਨ ਕਰ ਕੇ ਆਪਣੀ ਨਿਹਚਾ ਨਾਲ ਨੇਕੀ ਅਤੇ ਨੇਕੀ ਨਾਲ ਗਿਆਨ 6 ਅਤੇ ਗਿਆਨ ਨਾਲ ਸੰਜਮ ਅਤੇ ਸੰਜਮ ਨਾਲ ਧੀਰਜ ਅਤੇ ਧੀਰਜ ਨਾਲ ਭਗਤੀ ਅਤੇ ਭਗਤੀ ਨਾਲ ਭਰੋਪਣ ਦਾ ਪ੍ਰੇਮ ਅਤੇ ਭਰੋਪਣ ਦੇ ਪ੍ਰੇਮ ਨਾਲ ਪ੍ਰੇਮ ਨੂੰ ਵਧਾਈ ਜਾਓ।(2 ਪਤਰਸ 1:5-7)

ਸਵੈ-ਜਾਂਚ

ਕੁਝ ਨਕਾਰਾਤਮਕ ਚਿਹਰੇ ਜਾਂ ਜੁਬਾਨੀ ਪ੍ਰਤੀਕਰਮਾਂ ਦੀ ਸੂਚੀ ਬਣਾਓ ਜੋ ਤੁਸੀਂ ਆਪਣੇ ਬੱਚਿਆਂ ਨਾਲ ਵਰਤਦੇ ਹੋ।

ਕਾਰਜ ਯੋਜਨਾ

ਜਦੋਂ ਤੁਸੀਂ ਇਸ ਖੇਤਰ ਵਿੱਚ ਅਸਫਲ ਹੋ ਜਾਂਦੇ ਹੋ ਤਾਂ ਵਫ਼ਾਦਾਰੀ ਨਾਲ ਮੁਆਫ਼ੀ ਮੰਗਣ ਲਈ ਪਰਮੇਸ਼ੁਰ ਤੋਂ ਉਸਦੀ ਕਿਰਪਾ ਲਈ ਪ੍ਰਾਰਥਨਾ ਕਰਦੇ ਹੋਏ ਇੱਕ ਪ੍ਰਾਰਥਨਾ ਲਿਖੋ।

ਅੰਤ ਵਿੱਚ, ਪ੍ਰਤੀਕਿਰਿਆ ਕਰਨ ਦੀ ਬਜਾਏ ਜਵਾਬ ਦੇਣ ਵਿੱਚ ਸਮਾਂ ਲੱਗਦਾ ਹੈ। ਇਸ ਵਿੱਚ ਦਸ ਤੱਕ ਗਿਣਨ ਜਿੰਨਾ ਸਮਾਂ ਲੱਗ ਸਕਦਾ ਹੈ, ਜਾਂ ਇਸ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਖੰਡ 4 ਵਿੱਚ, ਅਸੀਂ ਅਨੁਸ਼ਾਸਨ ਬਾਰੇ ਸਿੱਖਾਂਗੇ, ਜਿਸ ਵਿੱਚ ਗੁੱਸੇ ਵਿੱਚ ਕਦੇ ਵੀ ਅਜਿਹਾ ਨਾ ਕਰਨ ਦੀ ਮਹੱਤਤਾ ਸ਼ਾਮਲ ਹੈ। ਕਈ ਵਾਰ ਢੁਕਵੇਂ ਅਨੁਸ਼ਾਸਨ ਨਾਲ ਜਵਾਬ ਦੇਣ ਦੀ ਯੋਗਤਾ ਲਈ ਮਾਤਾ-ਪਿਤਾ ਨੂੰ ਸਮਾਂ ਕੱਢਣ ਦੀ ਲੋੜ ਹੁੰਦੀ ਹੈ। ਸ਼ਾਇਦ ਸਥਿਤੀ ਤੋਂ ਦੂਰ ਚਲੇ ਜਾਓ ਅਤੇ ਪ੍ਰਾਰਥਨਾ ਕਰੋ। ਪਰਮੇਸ਼ੁਰ ਨੂੰ ਉਸ ਤਰੀਕੇ ਨਾਲ ਜਵਾਬ ਦੇਣ ਲਈ ਬੁੱਧੀ ਦੀ ਮੰਗ ਕਰੋ ਜੋ ਉਸ ਦਾ ਆਦਰ ਕਰੇ ਅਤੇ ਪਿਆਰ ਨਾਲ ਤੁਹਾਡੇ ਬੱਚੇ ਨੂੰ ਉਤਸ਼ਾਹਿਤ ਕਰੇ।

ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ, ਪਰ ਦੁਸ਼ਟ ਦੇ ਮੂੰਹੋਂ ਬੁਰੀਆਂ ਗੱਪਾਂ ਉੱਛਲਦੀਆਂ ਹਨ।(ਕਹਾਉਤਾਂ 15:28)

ਇਹ ਤਾਂ ਤੁਸੀਂ ਜਾਣਦੇ ਹੋ, ਹੇ ਮੇਰੇ ਪਿਆਰੇ ਭਰਾਵੇ। ਪਰ ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ 20 ਕਿਉਂ ਜੋ ਮਨੁੱਖ ਦਾ ਕ੍ਰੋਧ ਪਰਮੇਸ਼ੁਰ ਦੇ ਧਰਮ ਦਾ ਕੰਮ ਨਹੀਂ ਕਰਦਾ।(ਯਾਕੂਬ 1:19-20)

ਸ਼ਾਸਤਰ ਸਾਨੂੰ ਸਰੀਰ ਵਿੱਚ ਪ੍ਰਤੀਕਿਰਿਆ ਕਰਨ ਲਈ ਨਹੀਂ, ਪਰ ਪਿਆਰ ਨਾਲ ਸੋਚ-ਸਮਝ ਕੇ ਜਵਾਬ ਦੇਣ ਲਈ ਕਹਿੰਦਾ ਹੈ। ਯਾਦ ਰੱਖੋ, ਸਾਡਾ ਮਕਸਦ ਪਰਮੇਸ਼ੁਰ ਦੀ ਵਡਿਆਈ ਕਰਨਾ ਹੈ। ਅਨੁਸ਼ਾਸਨ ਦੇ ਦੌਰਾਨ, ਇੱਥੋਂ ਤੱਕ ਕਿ ਜਦੋਂ ਸਾਡੇ ਬੱਚੇ ਫੇਲ੍ਹ ਹੋ ਰਹੇ ਹਨ, ਭਾਵੇਂ ਉਹ ਸੁਣਨਾ ਨਹੀਂ ਚਾਹੁੰਦੇ, ਭਾਵੇਂ ਉਹ ਸਾਨੂੰ ਚੁਣੌਤੀ ਦੇ ਰਹੇ ਹੋਣ। ਫਿਰ ਵੀ, ਸਾਨੂੰ ਪਿਆਰ ਨਾਲ ਜਵਾਬ ਦੇਣ ਦੀ ਲੋੜ ਹੈ। ਯਾਦ ਰੱਖੋ ਕਿ ਇਹ ਪਰਮੇਸ਼ੁਰ ਦੀ ਇੱਛਾ ਹੈ ਜੋ ਅਸੀਂ ਪੂਰੀ ਕਰ ਰਹੇ ਹਾਂ, ਆਪਣੀ ਨਹੀਂ।

ਭੁੱਖੀ ਖੇਂਦੋ

ਪਿਆਰ ਬਾਰੇ ਸਾਡੀਆਂ ਜ਼ਿੰਮੇਵਾਰੀਆਂ ਦਾ ਵਰਣਨ ਕਰੋ।

ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ।(ਯੂਹੰਨਾ 13:34)

ਅਤੇ ਇਨ੍ਹਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।(ਕੁਲੁੱਸੀਆਂ 3:14)

ਸਗੋਂ ਅਸੀਂ ਪ੍ਰੇਮ ਨਾਲ ਸੱਚ ਕਮਾਉਂਦਿਆਂ ਹੋਇਆਂ ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਹਰ ਤਰਾਂ ਵਧਦੇ ਜਾਈਏ।(ਅਫ਼ਸੀਆਂ 4:15)

ਤੁਸਾਂ ਜੋ ਸਤ ਦੇ ਅਧੀਨ ਹੋ ਕੇ ਆਪਣੀਆਂ ਜਾਨਾਂ ਨੂੰ ਭਰੱਪਣ ਦੇ ਨਿਸ਼ਕਪਟ ਪ੍ਰੇਮ ਲਈ ਪਵਿੱਤਰ ਕੀਤਾ ਹੈ ਤਾਂ ਤਨੋਂ ਮਨੋਂ ਹੋ ਕੇ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ।(1 ਪਤਰਸ 1:22)

ਸਭ ਤੋਂ ਪਹਿਲਾਂ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ ਕਿਉਂ ਜੋ ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।(1 ਪਤਰਸ 4:8)

ਮਜ਼ਬੂਤ-ਇੱਛਾ ਵਾਲਾ ਬੱਚਾ

ਕਹਾਉਤਾਂ 14:29 ਕਹਿੰਦਾ ਹੈ, “ਜਿਹੜਾ ਕ੍ਰੋਧ ਕਰਨ ਵਿੱਚ ਧੀਮਾ ਹੈ ਉਹ ਬਹੁਤ ਸਮਝ ਰੱਖਦਾ ਹੈ, ਪਰ ਜੋ ਆਵੇਗਸ਼ੀਲ ਹੈ ਉਹ ਮੂਰਖਤਾ ਨੂੰ ਉੱਚਾ ਕਰਦਾ ਹੈ।” ਜਵਾਬ ਦੇਣ ਦੀ ਬਜਾਏ ਪ੍ਰਤੀਕਿਰਿਆ ਕਰਨਾ ਸਾਡੇ ਵਿੱਚ ਸਮਝ ਦੀ ਘਾਟ ਨੂੰ ਦਰਸਾਉਂਦਾ ਹੈ, ਅਤੇ ਇਹ ਸਾਡੇ ਬੱਚਿਆਂ ਵਿੱਚ, ਖਾਸ ਕਰਕੇ ਮਜ਼ਬੂਤ ਇਰਾਦੇ ਵਾਲੇ ਬੱਚੇ ਦੇ ਨਾਲ, ਲਗਾਤਾਰ ਮੂਰਖਤਾਪੂਰਨ ਵਿਵਹਾਰ ਨੂੰ ਉਤਸ਼ਾਹਿਤ ਕਰਦਾ ਹੈ।

ਮੇਰੇ ਸਭ ਤੋਂ ਵੱਡੇ ਪੁੱਤਰ ਦੇ ਜੀਵਨ ਦੇ ਪਹਿਲੇ ਪੰਜ ਸਾਲਾਂ ਦੇ ਦੌਰਾਨ, ਮੈਂ ਅਕਸਰ ਇੱਕ ਪਾਗਲ ਪਾਗਲ ਵਾਂਗ ਉਸਦੇ ਮਜ਼ਬੂਤ-ਇੱਛਾ ਵਾਲੇ ਵਿਵਹਾਰ 'ਤੇ ਪ੍ਰਤੀਕਿਰਿਆ ਦਿੱਤੀ। ਮੈਨੂੰ ਗੁੱਸਾ ਆਇਆ, ਅਤੇ ਮੈਂ ਆਪਣੇ ਅਧਿਕਾਰ ਦੀ ਦੁਰਵਰਤੋਂ ਕੀਤੀ। ਅੰਤ ਵਿੱਚ, ਪਰਮੇਸ਼ੁਰ ਮੇਰੇ ਕੋਲ ਆਇਆ, "ਕਰੀਮ, ਕੀ ਤੁਸੀਂ ਕਦੇ ਗੈਸੇਲੀਨ ਨੂੰ ਅੱਗ 'ਤੇ ਪਾਓਗੇ ਜਦੋਂ ਤੁਸੀਂ ਇਸਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹੋ?" ਮੈਂ ਸੋਚਿਆ, ਬਿਲਕੁਲ ਨਹੀਂ! ਦੁਬਾਰਾ ਮੈਂ ਪਰਮੇਸ਼ੁਰ ਦੀ ਆਵਾਜ਼ ਸੁਣੀ, "ਜਦੋਂ ਵੀ ਤੁਸੀਂ ਗੁੱਸੇ ਹੋ ਜਾਂਦੇ ਹੋ ਅਤੇ ਤੁਹਾਡੇ ਪੁੱਤਰ ਨੂੰ ਪਤਾ ਹੁੰਦਾ ਹੈ, ਤੁਸੀਂ ਉਸਨੂੰ ਉਸਦੇ ਵਿਵਹਾਰ ਵਿੱਚ ਲਗਾਤਾਰ ਮੁਰਖਤਾ ਲਈ ਉਕਸਾਉਂਦੇ ਹੋ।"

ਪ੍ਰਕਾਸ਼ ਦੀ ਪੇਸ਼ੀ ਦੱਸਦੀ ਹੈ ਕਿ ਜਦੋਂ ਅਸੀਂ ਕਿਸੇ ਬੱਚੇ ਨੂੰ ਪਰੇਸ਼ਾਨ ਕਰਦੇ ਹਾਂ, ਤਾਂ ਜੇ ਤਾਕਤਵਰ ਹੁੰਦੇ ਹਨ ਉਹ ਉਸੇ ਵੇਲੇ ਪਿੱਛੇ ਹਟ ਜਾਂਦੇ ਹਨ। ਅਫਸੀਆਂ 6:4 ਕਹਿੰਦਾ ਹੈ, "ਅਤੇ ਪਿਤਾਓ, ਤੁਸੀਂ ਆਪਣੇ ਬੱਚਿਆਂ ਨੂੰ ਕ੍ਰੋਧ ਵਿੱਚ ਨਾ ਭੜਕਾਓ, ਪਰ ਉਨ੍ਹਾਂ ਨੂੰ ਪ੍ਰਭੂ ਦੀ ਸਿੱਖਿਆ ਅਤੇ ਉਪਦੇਸ਼ ਵਿੱਚ ਪਾਲੋ।" ਇਹ ਆਇਤ "ਪਿਤਾ" ਕਹਿੰਦੀ ਹੈ ਕਿਉਂਕਿ ਉਨ੍ਹਾਂ ਨੂੰ ਘਰ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਪਰ ਇਹ ਸਿਧਾਂਤ ਮਾਵਾਂ ਲਈ ਵੀ ਹੈ। ਹੁਕਮ ਹੈ: "ਉਕਸਾਓ ਨਾ।" ਇੱਥੇ ਕੋਈ ਅਪਵਾਦ ਧਾਰਾ ਨਹੀਂ ਹੈ—ਜਾਂ ਹੋਰ ਕਿਤੇ। ਸਵੀਕਾਰਯੋਗ ਵਿਕਲਪ ਉਹਨਾਂ ਨੂੰ ਸਿਖਲਾਈ ਦੇਣਾ ਹੈ, ਜਿਸਦਾ ਵਰਣਨ ਬਾਅਦ ਵਿੱਚ, ਡੂੰਘਾਈ ਵਿੱਚ ਕੀਤਾ ਜਾਵੇਗਾ। ਗੁੱਸੇ ਨੂੰ ਭੜਕਾਉਣਾ (ਯੂਨਾਨੀ ਵਿੱਚ parorgizo) ਦਾ ਮਤਲਬ ਹੈ "ਕਿਸੇ ਨੂੰ ਗੁੱਸੇ ਦੀ ਸਥਿਤੀ ਵਿੱਚ ਲਿਜਾਣਾ" ਜਾਂ "ਗੁੱਸਾ, ਚਿੜਚਿੜਾਪਣ, ਜਾਂ ਨਾਰਾਜ਼ਗੀ ਨੂੰ ਭੜਕਾਉਣਾ।"¹⁰

ਜਦੋਂ ਪਰਮੇਸ਼ੁਰ ਸਾਨੂੰ ਕੁਝ ਨਾ ਕਰਨ ਦਾ ਹੁਕਮ ਦਿੰਦਾ ਹੈ, ਅਤੇ ਅਸੀਂ ਇਸਨੂੰ ਕਿਸੇ ਵੀ ਤਰ੍ਹਾਂ ਕਰਦੇ ਹਾਂ, ਇਹ ਇੱਕ ਪਾਪ ਹੈ। ਕੋਈ ਵੀ ਮਾਤਾ-ਪਿਤਾ ਇਸ ਨੂੰ ਪਸੰਦ ਨਹੀਂ ਕਰਦਾ ਜਦੋਂ ਇੱਕ ਮਜ਼ਬੂਤ ਇਰਾਦਾ ਬੱਚਾ ਸੁਣਨ ਜਾਂ ਮੰਨਣ ਤੋਂ ਇਨਕਾਰ ਕਰਦਾ ਹੈ। ਪਰ ਬਾਈਬਲ ਸਾਨੂੰ ਹਮੇਸ਼ਾ ਪਿਆਰ—ਜਾਂ ਮਸੀਹ ਵਰਗੀ ਪ੍ਰਤੀਕਿਰਿਆ ਕਰਨ ਲਈ ਉਤਸ਼ਾਹਿਤ ਕਰਦੀ ਹੈ। ਇਬਰਾਨੀਆਂ 10:24 ਇੱਕ ਸਕਾਰਾਤਮਕ ਤਰੀਕੇ ਨਾਲ ਭੜਕਾਉਣ ਨੂੰ ਪੇਸ਼ ਕਰਦਾ ਹੈ, "ਅਤੇ ਪਿਆਰ ਅਤੇ ਚੰਗੇ ਕੰਮਾਂ ਨੂੰ ਉਤੇਜਿਤ ਕਰਨ ਲਈ ਇੱਕ ਦੂਜੇ ਦਾ ਵਿਚਾਰ ਕਰੀਏ।" ਹਿਲਾਓ, ਕਈ ਵਾਰ ਅਨੁਵਾਦ ਕੀਤਾ "ਉਤਸ਼ਾਹਿਤ ਕਰੋ ਜਾਂ ਭੜਕਾਓ", ਪੈਰਾਕਸਮੋਸ (ਯੂਨਾਨੀ) ਹੈ ਅਤੇ ਕਿਸੇ ਨੂੰ ਚੰਗੇ ਵਿਵਹਾਰ ਲਈ ਉਤਸ਼ਾਹਿਤ ਕਰਨ ਦੇ ਕੰਮ ਨੂੰ ਦਰਸਾਉਂਦਾ ਹੈ। ਜੇ ਅਸੀਂ ਅਸਲ ਵਿੱਚ ਕਰਨਾ ਚਾਹੁੰਦੇ ਹਾਂ ਉਹ ਹੈ "ਪ੍ਰੇਰਣਾ" ਪਿਆਰ, ਜੋ ਤੁਹਾਡੇ ਬੱਚੇ ਵਿੱਚ ਚੰਗੇ ਵਿਵਹਾਰ ਨੂੰ ਉਤੇਜਿਤ ਕਰਦਾ ਹੈ। ਇਹ ਪਿਆਰ ਦਾ "ਅੱਗ ਬੁਝਾਉਣ ਵਾਲਾ" ਹੈ।

ਸ਼ਖਸੀਅਤ ਉਸ ਤਰੀਕੇ ਤੋਂ ਆਉਂਦੀ ਹੈ ਜਿਸ ਤਰ੍ਹਾਂ ਪਰਮੇਸ਼ੁਰ ਸਾਨੂੰ ਤਾਰਦਾ ਹੈ। ਉਹ ਮਜ਼ਬੂਤ-ਇੱਛਾ ਵਾਲੇ ਵਿਅਕਤੀ ਸੰਸਾਰ ਦੇ ਪੀਟਰਸ ਅਤੇ ਪਾਲਸ ਹਨ। ਸਾਨੂੰ ਆਪਣੇ ਜੀਵਨ ਵਿੱਚ, ਰਾਜ ਵਿੱਚ ਉਹਨਾਂ ਵਰਗੇ ਲੋਕਾਂ ਦੀ ਲੋੜ ਹੈ। ਇਹ ਉਹ ਲੋਕ ਹੁੰਦੇ ਹਨ, ਜਿਨ੍ਹਾਂ ਨੂੰ ਸਹੀ ਸਿਖਲਾਈ ਦਿੱਤੀ ਜਾਂਦੀ ਹੈ, ਉਹ ਨਾ ਸਿਰਫ਼ ਵੱਡੇ ਵਿਰੋਧ ਦੇ ਜ਼ਰੀਏ ਅੱਗੇ ਵਧਦੇ ਹਨ, ਸਗੋਂ ਦੂਜਿਆਂ ਨੂੰ ਵੀ ਆਪਣੇ ਨਾਲ ਲਿਆਉਂਦੇ ਹਨ। ਜਿੱਤ ਸੱਚ ਦਾ ਜਵਾਬ ਦੇਣ, ਸੰਜਮ ਵਰਤ ਕੇ, ਅਤੇ ਆਪਣੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਦੁਆਰਾ ਪ੍ਰੇਰਿਤ ਨਾ ਹੋਣ ਨਾਲ ਮਿਲਦੀ ਹੈ। ਮਾਪੇ ਹੋਣ ਦੇ ਨਾਤੇ ਸਾਡੇ ਲਈ, ਸੱਚਾਈ ਦਾ ਮਤਲਬ ਹੈ ਸਾਡੀ ਪ੍ਰਤੀਕਿਰਿਆ ਪਰਮੇਸ਼ੁਰ ਦੇ ਬਚਨ ਦੁਆਰਾ ਸਿਖਿਅਤ ਦਿਲ ਅਤੇ ਜ਼ਮੀਰ ਤੋਂ ਆਉਂਦੀ ਹੈ। ਬਿਵਸਥਾ ਸਾਰ 27:26 ਕਹਿੰਦਾ ਹੈ, "ਸਰਾਪਿਆ ਹੋਇਆ ਹੈ ਉਹ ਜਿਹੜਾ ਇਸ ਬਿਵਸਥਾ ਦੇ ਸਾਰੇ ਸ਼ਬਦਾਂ ਦੀ ਪਾਲਣਾ ਕਰਕੇ ਉਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਤੇ ਸਾਰੇ ਲੋਕ ਕਹਿਣਗੇ, 'ਆਮੀਨ!' ਪੁਸ਼ਟੀ ਕਰਨ ਦਾ ਮਤਲਬ ਹੈ ਕਿ ਪਰਮੇਸ਼ੁਰ ਦਾ ਬਚਨ ਸਾਡੇ ਦਿਲਾਂ ਵਿੱਚ ਆਇਆ ਹੈ ਅਤੇ ਸਾਡੇ ਵਿਹਾਰ ਨੂੰ ਨਿਰਧਾਰਤ ਕਰਦਾ ਹੈ।

ਜੇ ਗੁਰੂ ਜੀ ਤੁਰੇਤ ਵਿੱਚ ਵੱਡਾ ਹੁਕਮ ਕਿਹੜਾ ਹੈ? 37 ਅਤੇ ਉਹ ਨੇ ਉਸ ਨੂੰ ਕਿਹਾ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ 38 ਵੱਡਾ ਅਤੇ ਪਹਿਲਾ ਹੁਕਮ ਇਹੋ ਹੈ 39 ਅਤੇ ਦੂਆ ਇਹ ਦੇ ਵਾਂਝ ਹੈ ਕਿ ਤੂੰ ਆਪਣੇ ਗਾਅਛੀ ਨੂੰ ਆਪਣੇ ਜਿਹਾ ਪਿਆਰ ਕਰ।(ਮੱਤੀ 22:36-39)

ਇਸ ਹਵਾਲੇ ਵਿੱਚ, ਪਰਮੇਸ਼ੁਰ ਪਿਆਰ ਦੀ ਮਹੱਤਤਾ ਅਤੇ ਮਨੁੱਖੀ ਜੀਵਨ ਦੀ ਕੀਮਤ 'ਤੇ ਜ਼ੋਰ ਦਿੰਦਾ ਹੈ। ਜਦੋਂ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ ਅਤੇ ਉਸ ਦੀ ਕਦਰ ਕਰਦੇ ਹਾਂ, ਤਾਂ ਅਸੀਂ ਉਸ ਦੇ ਅਨੁਸਾਰ ਹੀ ਪੇਸ਼ ਆਉਂਦੇ ਹਾਂ। ਸਪੱਸ਼ਟ ਤੌਰ 'ਤੇ, ਅਸੀਂ ਪਿਆਰ ਨਾ ਕਰਨ ਦੁਆਰਾ ਅਸਫਲ ਹੋਣ ਦੀ ਚੋਣ ਕਰ ਸਕਦੇ ਹਾਂ, ਭਾਵੇਂ ਕਿ ਸਾਨੂੰ ਆਪਣੇ ਬੱਚਿਆਂ ਲਈ ਇੱਕ ਸੇਵਕ ਅਤੇ ਮਸੀਹ ਦੀ ਮਿਸਾਲ ਵਜੋਂ ਸੇਵਾ ਕਰਨ ਲਈ ਬੁਲਾਇਆ ਗਿਆ ਹੈ।

ਇੱਥੇ ਪਿਆਰ ਦੇ ਉਲਟ ਕੰਮ ਕਰਨ ਦੀ ਇੱਕ ਉਦਾਹਰਣ ਹੈ: ਇਹ ਇੱਕ ਗਰਮ ਪਲ ਹੈ ਜਦੋਂ ਤੁਹਾਡੇ ਬੱਚੇ ਨੇ ਕੁਝ ਮੁਰਖਤਾਪੂਰਨ ਕੰਮ ਕੀਤਾ ਹੈ, ਅਤੇ ਤੁਸੀਂ ਇੱਕ ਤੀਬਰ ਬਹਿਸ ਕਰ ਰਹੇ ਹੋ। ਫੋਨ ਦੀ ਘੰਟੀ ਵੱਜਦੀ ਹੈ, ਅਤੇ ਤੁਸੀਂ ਇਸਦਾ ਜਵਾਬ ਦੇਣ ਲਈ ਰੁਕ ਜਾਂਦੇ ਹੋ (ਇੱਕ ਦੇਸਤ)। "ਜੈ ਮਸੀਹ ਦੀ। ਓਹ, ਸਭ ਕੁਝ ਠੀਕ ਹੈ। ਮੈਂ ਠੀਕ ਹਾਂ। ਤੁਸੀਂ ਕਿਵੇਂ ਹੋ?" ਤੁਸੀਂ ਉਹਨਾਂ ਤੋਂ ਸੁਣ ਕੇ ਖੁਸ਼ ਜਾਪਦੇ ਹੋ ਅਤੇ ਤੁਹਾਡੀ ਆਵਾਜ਼ ਦੀ ਧੁਨ ਤੁਰੰਤ ਸੁਹਾਵਣਾ ਹੋ ਜਾਂਦੀ ਹੈ। ਤੁਸੀਂ ਹੁਣ ਆਪਣੇ ਬੱਚੇ ਨੂੰ ਕੀ ਦੱਸਿਆ ਹੈ? ਫੋਨ 'ਤੇ ਮੌਜੂਦ ਵਿਅਕਤੀ ਜ਼ਿਆਦਾ ਕੀਮਤੀ ਹੁੰਦਾ ਹੈ।

ਅਫਸੋਸ ਦੀ ਗੱਲ ਹੈ ਕਿ ਅਸੀਂ ਅਜਿਹਾ ਕਰਦੇ ਹਾਂ, ਕਦੇ ਦੇ ਵਾਰ ਨਹੀਂ ਸੋਚਦੇ। ਜਦੋਂ ਸਾਡੇ ਬੱਚੇ ਛੋਟੇ ਹੁੰਦੇ ਹਨ, ਉਹਨਾਂ ਦੇ ਬੇਧਾਤਮਕ ਹੁਨਰ ਵਿਕਸਿਤ ਹੋਣ ਤੋਂ ਪਹਿਲਾਂ, ਉਹ ਇਸਨੂੰ ਸਾਫ਼-ਸਾਫ਼ ਦੇਖਦੇ ਹਨ: ਮੰਮੀ ਜਾਂ ਡੈਡੀ ਮੇਰੇ ਨਾਲੋਂ ਹੋਰ ਲੋਕਾਂ ਨੂੰ ਪਸੰਦ ਕਰਦੇ ਹਨ। ਇਹ ਆਮ ਘਟਨਾ, ਇੱਥੋਂ ਤੱਕ ਕਿ ਮਸੀਹੀ ਘਰਾਂ ਵਿੱਚ ਵੀ, ਇੱਕ ਕਾਰਨ ਹੈ ਕਿ ਅਸੀਂ ਬਹੁਤ ਸਾਰੇ ਬੱਚਿਆਂ ਨੂੰ ਸਵੈ-ਮੁੱਲ ਨਾਲ ਸੰਘਰਸ਼ ਕਰਦੇ ਪਾਉਂਦੇ ਹਾਂ।

ਪਿਆਰ ਇੱਕ ਚੋਣ ਹੈ

ਬਾਈਬਲ ਕਹਿੰਦੀ ਹੈ ਕਿ ਸਾਨੂੰ "ਪਿਆਰ" ਪਾਉਣਾ ਚਾਹੀਦਾ ਹੈ। ਇਹ ਇੱਕ ਵਿਕਲਪ ਹੈ, ਇੱਕ ਭਾਵਨਾ ਨਹੀਂ। ਭਾਵਨਾਵਾਂ ਦੀ ਪਾਲਣਾ ਹੋ ਸਕਦੀ ਹੈ, ਪਰ ਪਹਿਲਾਂ ਸਾਨੂੰ ਪਰਮੇਸ਼ੁਰ ਦੇ ਬਚਨ ਦੀ ਆਗਿਆਕਾਰੀ ਵਿੱਚ ਕੰਮ ਕਰਨਾ ਚਾਹੀਦਾ ਹੈ। "ਪਰ ਇਨ੍ਹਾਂ ਸਭ ਤੋਂ ਵੱਧ ਪਿਆਰ ਪਾਓ, ਜੋ ਸੰਪੂਰਨਤਾ ਦਾ ਬੰਧ ਹੈ" (ਕੁਲੁੱਸੀਆਂ 3:14)। ਇੱਥੇ ਪਿਆਰ ਦਾ ਅਨੁਵਾਦ ਕੀਤਾ ਗਿਆ ਸ਼ਬਦ ਅਗਾਪੇ ਹੈ। ਨੈਲਸਨ ਦੀ ਇਲਸਟ੍ਰੇਟਿਡ ਬਾਈਬਲ ਡਿਕਸ਼ਨਰੀ ਅਗਾਪੇ ਪਿਆਰ ਬਾਰੇ

ਇਹ ਕਹਿੰਦੀ ਹੈ: "ਇੱਕ ਪ੍ਰਸਿੱਧ ਸਮਝ ਦੇ ਉਲਟ, 'ਅਗਾਪੇ' ਦੀ ਮਹੱਤਤਾ ਇਹ ਨਹੀਂ ਹੈ ਕਿ ਇਹ ਬਿਨਾਂ ਸ਼ਰਤ ਪਿਆਰ ਹੈ, ਪਰ ਇਹ ਮੁੱਖ ਤੌਰ 'ਤੇ ਭਾਵਨਾ ਦੀ ਬਜਾਏ ਇੱਛਾ ਦਾ ਪਿਆਰ ਹੈ." 11

ਅਗਾਪੇ ਪਿਆਰ ਦਾ ਮਤਲਬ ਹੈ ਸਾਡੇ ਬੱਚਿਆਂ ਨੂੰ ਜਵਾਬ ਦੇਣਾ ਜਿਵੇਂ ਕਿ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਅਤੇ ਉਹਨਾਂ ਦੀ ਕਦਰ ਕਰਦੇ ਹਾਂ, ਭਾਵੇਂ ਅਸੀਂ ਉਹਨਾਂ ਦੀਆਂ ਚੋਣਾਂ ਤੋਂ ਪਰੇਸ਼ਾਨ ਹੁੰਦੇ ਹਾਂ। ਸਾਡੇ ਮਨ ਵਿਚ ਨਕਾਰਾਤਮਕ ਵਿਚਾਰ ਹੋ ਸਕਦੇ ਹਨ, ਪਰ ਅਸੀਂ ਫਿਰ ਵੀ ਪਿਆਰ ਅਤੇ ਧੀਰਜ ਨਾਲ ਜਵਾਬ ਦਿੰਦੇ ਹਾਂ। ਅਸੀਂ ਸੰਜਮ, ਆਪਣੇ ਸਰੀਰ ਨੂੰ ਬੁਝਾਉਣ ਦੀ ਕਲਾ ਸਿੱਖ ਰਹੇ ਹਾਂ, ਇਸ ਲਈ ਅਸੀਂ ਕੁਝ ਮੂਰਖ, ਨਿਰਣਾਇਕ, ਘਟੀਆ ਜਾਂ ਬੇਰਹਿਮ ਕਹਿਣ ਤੋਂ ਬਚਦੇ ਹਾਂ। ਇਹ ਆਤਮਾ ਦਾ ਫਲ ਹੈ, ਆਪਣੇ ਆਪ ਦਾ ਫਲ ਨਹੀਂ। ਇਹ ਪਿਆਰ ਕੁਦਰਤੀ ਤੌਰ 'ਤੇ ਨਹੀਂ ਆਉਂਦਾ।

ਬਾਈਬਲ ਦਾ ਪਿਆਰ ਭਾਵਨਾਵਾਂ 'ਤੇ ਆਧਾਰਿਤ ਨਹੀਂ ਹੈ। ਇਹ ਪਵਿੱਤਰ ਆਤਮਾ ਦੇ ਦ੍ਰਿੜ ਵਿਸ਼ਵਾਸ ਨੂੰ ਸੌਂਪਣ, ਜਾਂ ਉਪਜ ਕਰਨ ਦਾ ਵਿਕਲਪ ਹੈ। ਅਸੀਂ ਸਾਰੇ ਇਸ ਨੂੰ ਪਛਾਣਦੇ ਹਾਂ - ਵਿਸ਼ਵਾਸ ਸਾਨੂੰ ਦੱਸਦਾ ਹੈ ਜਦੋਂ ਅਸੀਂ ਕਾਬੂ ਤੋਂ ਬਾਹਰ ਹੁੰਦੇ ਹਾਂ (ਅਫ਼ਸੀਆਂ 4:29-32)। ਅਗਾਪੇ ਪਿਆਰ ਕਿਸੇ ਹੋਰ ਵਿਅਕਤੀ ਦੀ ਕਦਰ ਕਰਨ ਦਾ ਫੈਸਲਾ ਹੈ, ਸ਼ਾਇਦ ਇੱਕ ਬੱਚਾ, ਜਦੋਂ ਸਾਡੇ ਆਪਣੇ ਆਰਾਮ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਰੋਮੀਆਂ 13:8 ਕਹਿੰਦਾ ਹੈ, "ਇੱਕ ਦੂਜੇ ਨੂੰ ਪਿਆਰ ਕਰਨ ਤੋਂ ਬਿਨਾਂ ਕਿਸੇ ਹੋਰ ਦੇ ਦੇਣਦਾਰ ਨਾ ਬਣੋ, ਕਿਉਂਕਿ ਜਿਹੜਾ ਦੂਸਰਿਆਂ ਨੂੰ ਪਿਆਰ ਕਰਦਾ ਹੈ, ਉਸਨੇ ਕਾਨੂੰਨ ਨੂੰ ਪੂਰਾ ਕੀਤਾ ਹੈ।"

ਦਿਲ ਵਿੱਚ ਪਿਆਰ ਦਾ ਸੰਚਾਰ ਸ਼ੁਰੂ ਹੁੰਦਾ ਹੈ। ਸਰੀਰ ਤੋਂ ਪ੍ਰਤੀਕ੍ਰਿਆ ਕਰਨ ਦੀ ਬਜਾਏ ਪਿਆਰ ਵਿੱਚ ਜਵਾਬ ਦੇਣਾ ਸਿੱਖਣਾ ਇੱਕ ਪ੍ਰਕਿਰਿਆ ਹੈ। ਮੈਂ ਹੁਣ ਆਪਣੇ ਬੱਚਿਆਂ ਨੂੰ ਗੁੱਸੇ ਵਿੱਚ ਨਹੀਂ ਸਗੋਂ ਪਿਆਰ ਨਾਲ ਜਵਾਬ ਦਿੰਦਾ ਹਾਂ। ਪਰਮੇਸ਼ੁਰ ਦੀ ਉਸਤਤਿ ਕਰੋ, ਮੇਰੇ ਸਭ ਤੋਂ ਵੱਡੇ ਪੁੱਤਰ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਛੇ ਸਾਲਾਂ ਦੌਰਾਨ ਬਹੁਤ ਸਾਰੀਆਂ ਗਲਤੀਆਂ ਲਈ ਮੇਰੇ ਪ੍ਰਤੀ ਕੋਈ ਮਾਫ਼ੀ ਨਹੀਂ ਕੀਤੀ ਹੈ। ਪਰਮੇਸ਼ੁਰ ਨੇ ਮੇਰੇ ਗੁੱਸੇ, ਪਾਪੀ ਵਿਹਾਰ ਦੀ ਉਸ ਦੀ ਯਾਦ ਨੂੰ ਠੀਕ ਕਰ ਦਿੱਤਾ ਹੈ।

ਜੇ ਤੁਸੀਂ ਵਿਵਹਾਰ ਦੇ ਇੱਕ ਪ੍ਰਤੀਕ੍ਰਿਆਸ਼ੀਲ, ਪਾਪੀ ਪੈਟਰਨ ਵਿੱਚ ਫਸ ਗਏ ਹੋ, ਤਾਂ ਦਿਲ ਲਗਾਓ। ਤੁਸੀਂ ਅਤੇ ਤੁਹਾਡਾ ਬੱਚਾ ਸਮਾਨ ਇਲਾਜ ਦਾ ਅਨੁਭਵ ਕਰ ਸਕਦੇ ਹੋ। ਅਗਲੇ ਪਾਠ ਵਿੱਚ, ਅਸੀਂ ਉਸ ਪ੍ਰਤੀਕ੍ਰਿਆਸ਼ੀਲ ਵਿਵਹਾਰ ਨੂੰ ਪਿਆਰ ਭਰੇ ਹੁੰਗਾਰੇ ਵਿੱਚ ਬਦਲਣ ਨਾਲ ਨਜਿੱਠਾਂਗੇ। ਇਹ ਸਮਝਣਾ ਮਹੱਤਵਪੂਰਨ ਹੈ, ਹਾਲਾਂਕਿ, ਜੇਕਰ ਤੁਸੀਂ ਨਕਾਰਾਤਮਕ ਪ੍ਰਤੀਕ੍ਰਿਆ ਕਰਨਾ ਜਾਰੀ ਰੱਖਣਾ ਚੁਣਦੇ ਹੋ, ਤਾਂ ਤੁਹਾਨੂੰ ਬਾਅਦ ਵਿੱਚ ਬਹੁਤ ਜ਼ਿਆਦਾ ਭੁਗਤਾਨ ਕਰਨਾ ਪਵੇਗਾ, ਅਤੇ ਤੁਹਾਡੇ ਬੱਚੇ ਵੀ।

ਪਾਠ 4

ਪਿਆਰ ਧੀਰਜ ਹੈ

ਸਾਡੇ ਵਿੱਚੋਂ ਬਹੁਤ ਸਾਰੇ ਵਿਸ਼ਵਾਸ ਕਰਦੇ ਹਨ ਕਿ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਨਾ ਜਾਣਦੇ ਹਾਂ। ਪਰ ਅਸੀਂ ਆਪਣੇ ਪਿਆਰ ਦੀ ਕਿਸਮ ਦੀ ਤੁਲਨਾ ਪਰਮੇਸ਼ੁਰ ਦੇ ਬਚਨ ਵਿੱਚ ਦੱਸੇ ਗਏ ਪਿਆਰ ਨਾਲ ਕਰ ਕੇ ਹੀ ਕਰ ਸਕਦੇ ਹਾਂ। ਇਸ ਵਿਸ਼ੇ 'ਤੇ ਸਭ ਤੋਂ ਸੰਪੂਰਨ ਹਵਾਲਾ 1 ਕੁਰਿੰਥੀਆਂ 13 ਪਾਇਆ ਗਿਆ ਹੈ, ਜੋ ਪਿਆਰ ਕੀ ਹੈ ਅਤੇ ਕੀ ਨਹੀਂ, ਦੋਵਾਂ ਦਾ ਵਰਣਨ ਕਰਦਾ ਹੈ। ਜਦੋਂ ਅਸੀਂ ਇਸ ਪਾਠ ਵਿੱਚ ਸਿਧਾਂਤਾਂ ਦਾ ਅਧਿਐਨ ਕਰਦੇ ਹਾਂ, ਅਸੀਂ ਪਿਆਰ ਉੱਤੇ ਪਰਮੇਸ਼ੁਰ ਦੇ ਪ੍ਰਗਟ ਕੀਤੇ ਗਿਆਨ ਦੇ ਸਬੰਧ ਵਿੱਚ ਆਪਣੇ ਗਿਆਨ ਅਤੇ ਵਿਵਹਾਰ ਦਾ ਮੁਲਾਂਕਣ ਕਰਾਂਗੇ। ਜਿਵੇਂ ਕਿ ਅਸੀਂ ਇਸ ਪ੍ਰਕਿਰਿਆ ਵਿੱਚੋਂ ਲੰਘਦੇ ਹਾਂ, ਕਿਰਪਾ ਕਰਕੇ ਧਿਆਨ ਵਿੱਚ ਰੱਖੋ ਕਿ ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ, ਅਤੇ ਉਸਦੀ ਰਿਦਾਇਤ ਦਾ ਮਤਲਬ ਹੈ ਨਿੰਦਾ ਕਰਨ ਲਈ ਨਹੀਂ। ਇਹ ਸਾਡਾ ਦੁਸ਼ਮਣ ਸ਼ੈਤਾਨ ਹੈ, ਜੋ ਚਾਹੁੰਦਾ ਹੈ ਕਿ ਅਸੀਂ ਨਿੰਦਿਆ ਮਹਿਸੂਸ ਕਰੀਏ। ਪਵਿੱਤਰ ਆਤਮਾ ਉਹਨਾਂ ਖੇਤਰਾਂ ਨੂੰ ਪ੍ਰਗਟ ਕਰਕੇ ਸਾਡੀ ਸੇਵਾ ਕਰਦਾ ਹੈ ਜਿੱਥੇ ਸਾਨੂੰ ਤਬਦੀਲੀ ਦੀ ਲੋੜ ਹੈ, ਅਤੇ ਸਾਡਾ ਕੰਮ ਉਸ ਵਿਸ਼ਵਾਸ ਨੂੰ ਪ੍ਰਾਪਤ ਕਰਨਾ ਹੈ। ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਦ੍ਰਿੜਤਾ ਅਤੇ ਨਿੰਦਿਆ ਵਿਚਕਾਰ ਅੰਤਰ ਨੂੰ ਸਮਝੀਏ ਅਤੇ ਇਹ ਕਿ "ਮਸੀਹ ਵਿੱਚ ਉਨ੍ਹਾਂ ਲਈ ਕੋਈ ਨਿੰਦਾ ਨਹੀਂ ਹੈ" (ਰੋਮੀਆਂ 8:1)।

ਇਸ ਬਾਰੇ ਸੋਚੋ ਕਿ ਤੁਸੀਂ ਇਹ ਸਮੱਗਰੀ ਕਿਉਂ ਸ਼ੁਰੂ ਕੀਤੀ ਹੈ। ਰੱਬ ਤੁਹਾਡੇ ਨਾਲ ਇਹ ਚੀਜ਼ਾਂ ਸਾਂਝੀਆਂ ਕਰਨ ਦੀ ਉਡੀਕ ਕਰ ਰਿਹਾ ਹੈ। ਉਸਨੂੰ ਕਹੋ, "ਠੀਕ ਹੈ, ਭਗਵਾਨ, ਮੈਂ ਤਿਆਰ ਹਾਂ। ਜਿਵੇਂ ਕਿ ਤੁਸੀਂ ਮੇਰੇ ਲਈ ਸੱਚਾਈ ਪ੍ਰਗਟ ਕਰਦੇ ਹੋ, ਜਿੱਥੇ ਮੈਂ ਕੁਝ ਗਲਤ ਕਰ ਰਿਹਾ ਹਾਂ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਵਿਸ਼ਵਾਸ ਲਿਆਓਗੇ ਅਤੇ ਮੇਰੇ ਦਿਲ ਵਿੱਚ ਤਬਦੀਲੀ ਦੀ ਇੱਛਾ ਰੱਖੋਗੇ।"

1 ਕੁਰਿੰਥੀਆਂ 13 ਵਿੱਚ, ਪਰਮੇਸ਼ੁਰ ਪਿਆਰ ਦੀ ਵਿਆਖਿਆ ਕਰਨ ਲਈ ਕ੍ਰਿਆਵਾਂ ਦੀ ਵਰਤੋਂ ਕਰਦਾ ਹੈ - ਵਿਸ਼ੇਸ਼ਤਾ ਦੀ ਨਹੀਂ - ਕਿਉਂਕਿ ਅਗਾਏ ਪਿਆਰ ਨੂੰ ਕੇਵਲ ਕਿਰਿਆ ਵਿੱਚ ਦੇਖ ਕੇ ਹੀ ਵਰਣਨ ਕੀਤਾ ਜਾ ਸਕਦਾ ਹੈ। ਪਿਆਰ ਉਹ ਚੀਜ਼ ਨਹੀਂ ਹੈ ਜੋ ਅਸੀਂ ਸਿਰਫ ਪਰਿਭਾਸ਼ਿਤ ਕਰਦੇ ਹਾਂ। ਇਹ ਉਹ ਚੀਜ਼ ਹੈ ਜੋ ਅਸੀਂ ਕਰਦੇ ਹਾਂ। ਇਹ ਸਿਰਫ ਇੱਕ ਭਾਵਨਾ ਜਾਂ ਰਵੱਈਆ ਨਹੀਂ ਹੈ। ਇਹ ਇੱਕ ਅਜਿਹੀ ਕਿਰਿਆ ਹੈ ਜੋ ਦੂਸਰਿਆਂ ਉੱਤੇ ਕੇਂਦਰਿਤ ਹੁੰਦੀ ਹੈ, ਆਪਣੇ ਆਪ ਉੱਤੇ ਨਹੀਂ।

ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ। ਪ੍ਰੇਮ ਖੁਸ਼ ਨਹੀਂ ਕਰਦਾ। ਪ੍ਰੇਮ ਫੁਲਦਾ ਨਹੀਂ, ਪ੍ਰੇਮ ਫੁੱਟੂ ਨਹੀਂ ਕਰਦਾ 5ਕੁਰੱਜਿਆ ਨਹੀਂ ਕਰਦਾ, ਆਪ ਸੁਆਰਥੀ ਨਹੀਂ, ਚਿੜ੍ਹਦਾ ਨਹੀਂ, ਬੁਰਾ ਨਹੀਂ ਮੰਨਦਾ 6ਉਹ ਕੁਪਰਮ ਤੋਂ ਅਨੰਦ ਨਹੀਂ ਹੁੰਦਾ ਸਗੋਂ ਸਚਿਆਈ ਨਾਲ ਅਨੰਦ ਹੁੰਦਾ ਹੈ ਸਭ ਕੁੱਝ ਝੱਲ ਲੈਂਦਾ, ਸਭਨਾਂ ਗੱਲਾਂ ਦੀ ਪਰਤੀਤ ਕਰਦਾ, ਸਭਨਾਂ ਗੱਲਾਂ ਦੀ ਆਸ ਰੱਖਦਾ, ਸਭ ਕੁੱਝ ਸਹਿ ਲੈਂਦਾ ਪ੍ਰੇਮ ਕਦੇ ਟਲਦਾ ਨਹੀਂ, ਪਰ ਭਾਵੇਂ ਅਗੰਮ ਵਾਕ ਹੋਣ ਉਹ ਮੁੱਕ ਜਾਣਗੇ, ਭਾਵੇਂ ਬੋਲੀਆਂ ਹੋਣ ਉਹ ਜਾਂਦੀਆਂ ਰਹਿਣਗੀਆਂ, ਭਾਵੇਂ ਇਲਮ ਹੋਵੇ ਉਹ ਮੁੱਕ ਜਾਵੇਗਾ।(1 ਕੁਰਿੰਥੀਆਂ 4-8)

ਜਦੋਂ ਅਸੀਂ ਪਿਆਰ ਦੇ ਇਨ੍ਹਾਂ ਪਹਿਲੂਆਂ ਦੇ ਸਬੰਧ ਵਿੱਚ ਆਪਣੇ ਆਪ ਨੂੰ ਦੇਖਦੇ ਹਾਂ, ਆਪਣੇ ਬੱਚਿਆਂ ਨੂੰ ਪਿਆਰ ਕਰਨ ਦੇ ਤਰੀਕੇ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ, ਇਹ ਦੇਖਣਾ ਮਦਦਗਾਰ ਹੋਵੇਗਾ ਕਿ ਪਿਆਰ ਕੀ ਹੈ ਅਤੇ ਕੀ ਨਹੀਂ।

ਪਿਆਰ ਧੀਰਜ ਹੈ

ਪੇਖੀ ਸਾਨੂੰ ਦੱਸਦੀ ਹੈ ਕਿ ਪਿਆਰ "ਲੰਬਾ ਦੁੱਖ" (ਜਾਂ NASB ਅਤੇ NIV ਵਿੱਚ "ਸਬਰ ਹੈ") ਅਤੇ ਸਾਨੂੰ ਅਜਿਹਾ ਕਰਨ ਦਾ ਹੁਕਮ ਦਿੰਦਾ ਹੈ। ਧੀਰਜ ਰੱਖਣ ਜਾਂ ਧੀਰਜ ਰੱਖਣ ਦੇ ਉਲਟ, ਬੇਸਬਰੀ ਹੈ। ਪਿਆਰ ਬੇਸਬਰ ਨਹੀਂ ਹੁੰਦਾ। ਜੇ ਅਸੀਂ ਆਪਣੇ ਬੱਚਿਆਂ ਤੋਂ ਸੁਆਰਥੀ, ਗੈਰ-ਵਾਜਬ ਉਮੀਦਾਂ ਰੱਖਦੇ ਹਾਂ, ਅਤੇ ਫਿਰ ਜਦੋਂ ਉਹ ਅਸਫਲ ਹੋ ਜਾਂਦੇ ਹਨ ਤਾਂ ਗੁੱਸੇ ਹੋ ਜਾਂਦੇ ਹਾਂ, ਅਸੀਂ ਬੇਸਬਰ ਹੋ ਰਹੇ ਹਾਂ ਅਤੇ ਪਰਮੇਸ਼ੁਰ ਦੇ ਮਿਆਰ ਅਨੁਸਾਰ ਉਨ੍ਹਾਂ ਨੂੰ ਸਹੀ ਢੰਗ ਨਾਲ ਪਿਆਰ ਕਰਨ ਵਿੱਚ ਅਸਫਲ ਹੋ ਰਹੇ ਹਾਂ।

ਮਾਪੇ ਸ਼ਿਕਾਇਤ ਕਰਦੇ ਹਨ: "ਮੇਰਾ ਤਿੰਨ ਸਾਲਾਂ ਦਾ ਬੱਚਾ ਲਗਾਤਾਰ ਗੜਬੜ ਕਰਦਾ ਰਹਿੰਦਾ ਹੈ ਅਤੇ ਉਸ ਦਾ ਕਹਿਣਾ ਨਹੀਂ ਮੰਨਣਾ ਚਾਹੁੰਦਾ।" ਤੁਸੀਂ ਤਿੰਨ ਸਾਲ ਦੇ ਬੱਚੇ ਤੋਂ ਕੀ ਉਮੀਦ ਕਰਦੇ ਹੋ?

ਦੂਸਰੇ ਦੱਸਦੇ ਹਨ: "ਮੇਰਾ ਅੱਲ੍ਹੜ ਬੱਚਾ ਕਦੇ ਵੀ ਕੰਮ ਨਹੀਂ ਕਰਨਾ ਚਾਹੁੰਦਾ, ਅਤੇ ਇਹ ਮੈਨੂੰ ਬਹੁਤ ਗੁੱਸੇ ਕਰਦਾ ਹੈ। ਧੀਰਜ ਰੱਖਣਾ ਐਖਾ ਹੈ ਜਦੋਂ ਉਹ ਉਹ ਨਹੀਂ ਕਰੇਗਾ ਜੋ ਮੈਂ ਪੁੱਛਦਾ ਹਾਂ!" ਪਰ ਕੀ ਇਹ ਹੈਰਾਨੀ ਦੀ ਗੱਲ ਹੈ? ਤੁਸੀਂ ਆਪਣੇ ਬੱਚੇ ਨੂੰ ਕਿਵੇਂ ਸਿਖਲਾਈ ਦਿੰਦੀ ਹੈ? ਅਕਸਰ ਜਵਾਬ ਹੁੰਦਾ ਹੈ, "ਤੁਹਾਡਾ ਮਤਲਬ 'ਸਿਖਿਅਤ' ਕੀ ਹੈ? ਮੈਂ ਸਿਰਫ ਆਗਿਆਕਾਰੀ ਦੀ ਉਮੀਦ ਕਰਦਾ ਹਾਂ।"

ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਹ ਚੈਦਾਂ ਸਾਲ ਦਾ ਹੈ ਅਤੇ ਕੰਮ ਕਰਦਾ ਹੈ ਜਿਵੇਂ ਕਿ ਉਹ ਛੇ ਸਾਲ ਦਾ ਹੈ-ਕਿਉਂਕਿ ਤੁਸੀਂ ਉਸ ਤੋਂ ਉਮੀਦਾਂ ਰੱਖੀਆਂ ਸਨ ਅਤੇ ਕਦੇ ਵੀ ਉਸ ਨੂੰ ਉਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਲਈ ਸਿਖਲਾਈ ਨਹੀਂ ਦਿੱਤੀ। ਗੁੱਸੇ ਵਿੱਚ ਪ੍ਰਤੀਕਿਰਿਆ ਕਰਨ ਦੁਆਰਾ, ਤੁਸੀਂ ਅਸਲ ਵਿੱਚ ਆਪਣੇ ਬੱਚੇ ਦੇ ਅੰਦਰ ਇੱਕ ਗੁੱਸੇ ਵਾਲਾ ਵਿਅਕਤੀ ਪੈਦਾ ਕਰ ਰਹੇ ਹੋ (ਕਹਾਉਤਾਂ 15:1), ਅਤੇ ਤੁਸੀਂ ਉਸਨੂੰ ਬਾਹਰ ਜਾਣ ਅਤੇ ਅਜਿਹਾ ਕਰਨ ਲਈ ਪ੍ਰਭਾਵਿਤ ਕਰ ਰਹੇ ਹੋ (ਕਹਾਉਤਾਂ 22:24-25)। ਇਸ ਚੱਕਰ ਨੂੰ ਕੌਣ ਤੋੜੇਗਾ? ਕੌਣ ਜ਼ਿੰਮੇਵਾਰ ਹੈ? ਤੁਹਾਡਾ ਚੈਦਾਂ ਸਾਲ ਦਾ ਪੁੱਤਰ ਜਾਂ ਤੁਸੀਂ?

ਜੇ ਪਿਆਰ ਅਸੀਂ ਆਪਣੇ ਬੱਚਿਆਂ ਨੂੰ ਦਿਖਾਉਂਦੇ ਹਾਂ ਉਹ ਧੀਰਜ ਵਾਲਾ ਹੋਣਾ ਚਾਹੀਦਾ ਹੈ। ਭਾਵੇਂ ਇਹ "ਭਿਆਨਕ ਦੇ" ਜਾਂ "ਚੁਣੌਤੀ ਭਰੇ ਕਿਸ਼ੋਰ" ਹੋਣ, ਪਿਆਰ ਦਾ ਮਤਲਬ ਹੈ ਆਪਣੇ ਆਪ ਨੂੰ ਮਰਨਾ ਕਿਉਂਕਿ ਅਸੀਂ ਧੀਰਜ ਨਾਲ ਉਨ੍ਹਾਂ ਨੂੰ ਪਰਿਪੱਕਤਾ ਵਿੱਚ ਸਿਖਾਉਂਦੇ ਹਾਂ ਅਤੇ ਮਾਰਗਦਰਸ਼ਨ ਕਰਦੇ ਹਾਂ। ਜਦੋਂ ਤੋਂ ਅਸੀਂ ਉਨ੍ਹਾਂ ਨੂੰ ਹਸਪਤਾਲ ਤੋਂ ਘਰ ਲਿਆਉਂਦੇ ਹਾਂ, ਲੱਗਦਾ ਹੈ ਕਿ ਉਹ ਸਿਰਫ ਚਾਹੁੰਦੇ ਹਨ, ਚਾਹੁੰਦੇ ਹਨ, ਚਾਹੁੰਦੇ ਹਨ। ਸਭ ਕੁਝ ਹੈ, "ਮੇਰਾ, ਮੇਰਾ, ਮੇਰਾ।" ਪਰ ਅਸੀਂ ਬੇਸਬਰ ਨਹੀਂ ਹੋ ਸਕਦੇ। ਪਿਆਰ ਲਈ ਧੀਰਜ ਦੀ ਲੋੜ ਹੁੰਦੀ ਹੈ।

ਇਹ ਰੁਕਣ ਅਤੇ ਪ੍ਰਭੂ ਨਾਲ ਤੁਹਾਡੇ ਰਿਸ਼ਤੇ 'ਤੇ ਵਿਚਾਰ ਕਰਨ ਲਈ ਇੱਕ ਚੰਗੀ ਜਗ੍ਹਾ ਹੈ। ਤੁਹਾਡੇ ਮਸੀਹ ਕੋਲ ਆਉਣ ਤੋਂ ਪਹਿਲਾਂ, ਪਰਮੇਸ਼ੁਰ ਤੁਹਾਨੂੰ ਧੀਰਜ ਨਾਲ ਇੱਕ ਅਜਿਹੀ ਜਗ੍ਹਾ ਵੱਲ ਲੈ ਜਾ ਰਿਹਾ ਸੀ ਜਿੱਥੇ ਤੁਸੀਂ ਉਸ ਨੂੰ ਸਮਰਪਣ ਕਰੋਗੇ, ਅਤੇ ਹੁਣ ਵੀ ਪਰਮੇਸ਼ੁਰ ਤੁਹਾਡੀ ਅਗਿਆਨਤਾ ਅਤੇ ਅਣਆਗਿਆਕਾਰੀ ਨਾਲ ਸਬਰ ਕਰ ਰਿਹਾ ਹੈ।

ਅਥਵਾ ਤੂੰ ਉਹ ਦੀ ਮਿਹਰਬਾਨੀ ਅਤੇ ਖਿਆ ਅਤੇ ਧੀਰਜ ਦੀ ਦੌਲਤ ਨੂੰ ਤੁੱਝ ਸਮਝਦਾ ਹੈਂ ਅਤੇ ਇਹ ਨਹੀਂ ਜਾਣਦਾ ਜੇ ਪਰਮੇਸ਼ੁਰ ਦੀ ਮਿਹਰਬਾਨੀ ਤੈਨੂੰ ਪਛਾਣਦੇ ਵੇ ਰਾਹ ਪਾਉਂਦੀ ਹੈ? (ਰੋਮੀਆਂ 2:4)

ਯਾਦ ਰੱਖੋ 1 ਕੁਰਿੰਥੀਆਂ 13:4 ਇਹ ਵੀ ਕਹਿੰਦਾ ਹੈ ਕਿ ਪਿਆਰ "ਧੀਰਜ" ਕਰਦਾ ਹੈ, ਜੋ ਉਪਰੇਕਤ ਸ਼ਬਦ "ਧੀਰਜ" ਤੋਂ ਲਿਆ ਗਿਆ ਹੈ। ਧਿਆਨ ਦਿਓ ਕਿ ਪਰਮੇਸ਼ੁਰ ਦੀ ਧੀਰਜ ਅਤੇ ਚੰਗਿਆਈ ਸਾਨੂੰ ਤੋਬਾ ਕਰਨ ਵੱਲ ਲੈ ਜਾਂਦੀ ਹੈ, ਨਾ ਕਿ ਪਰਮੇਸ਼ੁਰ ਦੇ ਗੁੱਸੇ ਅਤੇ ਬੇਸਬਰੀ। ਕੀ ਸਾਨੂੰ ਆਪਣੇ ਬੱਚਿਆਂ ਪ੍ਰਤੀ ਇਹੋ ਰਵੱਈਆ ਨਹੀਂ ਦਿਖਾਉਣਾ ਚਾਹੀਦਾ?

ਪ੍ਰਭੂ ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੇ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ। (2 ਪਤਰਸ 3:9)

ਓਹ, ਪਰਮੇਸ਼ੁਰ ਸਾਡੇ ਲਈ ਕਿੰਨਾ ਧੀਰਜਵਾਨ ਹੈ!

ਕਾਰਜ ਯੋਜਨਾ

ਤਿੰਨ ਖੇਤਰਾਂ ਦੀ ਪਛਾਣ ਕਰੋ ਜਿੱਥੇ ਤੁਸੀਂ ਆਪਣੇ ਬੱਚਿਆਂ ਨਾਲ ਬੇਚੈਨ ਹੋ, ਫਿਰ ਪਰਮੇਸ਼ੁਰ ਤੋਂ ਤੁਹਾਨੂੰ ਮਾਫ਼ ਕਰਨ ਲਈ ਕਹੋ। ਆਪਣੇ ਬੱਚਿਆਂ ਨੂੰ ਵੀ ਤੁਹਾਨੂੰ ਮਾਫ਼ ਕਰਨ ਲਈ ਕਹੋ (ਹਰੇਕ ਖੇਤਰ ਲਈ ਵਿਸ਼ੇਸ਼ ਰਹੋ)। ਇਹਨਾਂ ਖੇਤਰਾਂ ਨੂੰ ਪ੍ਰਾਰਥਨਾ ਕਰਨ ਲਈ ਵਚਨਬੱਧ ਕਰਕੇ, ਪਰਮੇਸ਼ੁਰ ਨੂੰ ਬਦਲਣ ਲਈ ਤਾਕਤ ਅਤੇ ਬੁੱਧੀ ਦੀ ਮੰਗ ਕਰਨ ਦੁਆਰਾ ਪਾਲਣਾ ਕਰੋ।

ਧਿਆਨ ਵਿੱਚ ਰੱਖੋ, ਕੁਝ ਬੱਚਿਆਂ ਨੂੰ ਦੂਜਿਆਂ ਨਾਲੋਂ ਬਹੁਤ ਜ਼ਿਆਦਾ ਧੀਰਜ ਦੀ ਲੋੜ ਹੋਵੇਗੀ। ਮੇਰਾ ਬੇਟਾ ਨਿਕੋਲਸ ਇੱਕ ਮਜ਼ਬੂਤ ਇਰਾਦਾ ਵਾਲਾ ਬੱਚਾ ਸੀ। ਉਸਨੂੰ ਮੇਰੀ ਪਤਨੀ ਅਤੇ ਮੇਰੇ ਤੋਂ ਬਹੁਤ ਸਮਾਂ ਅਤੇ ਸਾਡੇ ਦੂਜੇ ਬੱਚਿਆਂ ਦੇ ਮੁਕਾਬਲੇ ਦਸ ਗੁਣਾ ਉਰਜਾ ਦੀ ਲੋੜ ਸੀ। ਇਹ ਲਗਾਤਾਰ ਸੀ। ਉਹ ਸਵੇਰੇ ਜਾਗ ਜਾਵੇਗਾ, ਅਤੇ ਸਵੇਰੇ 9:00 ਵਜੇ ਮੇਰੀ ਪਤਨੀ ਅਤੇ ਮੈਂ ਸੋਚਾਂਗੇ, ਹੇ ਮੇਰੇ ਪ੍ਰਭੂ, ਉਹ ਇੱਕ ਢੇਲ ਨੂੰ ਕੁੱਟ ਰਿਹਾ ਹੈ, ਪਰ ਇਹ ਯਕੀਨੀ ਤੌਰ 'ਤੇ ਸਾਡਾ ਨਹੀਂ ਹੈ। ਕਈ ਵਾਰ ਅਸੀਂ ਉਸਨੂੰ ਇੱਕ ਦਿਨ ਵਿੱਚ ਦਸ ਜਾਂ ਵੀਹ ਵਾਰ ਅਨੁਸ਼ਾਸਨ ਦਿੰਦੇ ਹਾਂ, ਜਦੋਂ ਕਿ ਸਾਡੇ ਦੂਜੇ ਬੱਚਿਆਂ ਨੂੰ ਇੱਕ ਜਾਂ ਦੋ ਦੀ ਲੋੜ ਹੁੰਦੀ ਸੀ।

ਉਨ੍ਹਾਂ ਸਮਿਆਂ ਦੌਰਾਨ ਨਿਕੋਲਸ ਨੂੰ ਪਿਆਰ ਕਰਨਾ ਸੱਚਮੁੱਚ ਸਖ਼ਤ ਮਿਹਨਤ ਸੀ। ਅਕਸਰ ਸਾਡੇ ਵਿਚਾਰ ਹੁੰਦੇ ਸਨ, ਮੈਂ ਇਸ ਤੋਂ ਬਿਮਾਰ ਹਾਂ! ਉਹ ਸਿਰਫ ਨਿਯਮਾਂ ਦੀ ਪਾਲਣਾ ਕਿਉਂ ਨਹੀਂ ਕਰ ਸਕਦਾ? ਉਹ ਵੱਡਾ ਕਿਉਂ ਨਹੀਂ ਹੁੰਦਾ? ਅਸੀਂ ਰਾਤ ਦੇ ਸਾਰੇ ਘੰਟਿਆਂ ਤੱਕ ਉਸ ਨਾਲ ਚਰਚਾ ਕਰਦੇ ਰਹੇ, "ਅਸੀਂ ਕੱਲ੍ਹ ਕੀ ਕਰਨ ਜਾ ਰਹੇ ਹਾਂ? ਪਰਮੇਸ਼ੁਰ ਸਾਨੂੰ ਤਾਕਤ ਦੇਵੇ!" ਪਿਆਰ ਕਰਨ ਵਾਲੇ ਨਿਕੋਲਸ ਨੂੰ ਸਹੀ ਢੰਗ ਨਾਲ ਧੀਰਜ ਦੀ ਬਹੁਤ ਜ਼ਿਆਦਾ ਲੋੜ ਸੀ।

ਕਿਉਂਕਿ ਜੇ ਕੁਝ ਅੱਗੇ ਲਿਖਿਆ ਗਿਆ ਸੇ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ। (ਰੋਮੀਆਂ 15:4)

ਤੁਹਾਡੀ ਖੇਦ

ਪੋਲੁਸ ਨੇ ਆਪਣੇ ਦਿਲਾਂ ਵਿੱਚ ਪਿਆਰ ਅਤੇ ਧੀਰਜ ਦੇ ਗੁਣਾਂ ਬਾਰੇ ਪ੍ਰਾਰਥਨਾ ਕੀਤੀ। ਇਸ ਪਿਆਰ ਦਾ ਸਰੋਤ ਕੀ ਹੈ?

ਅਤੇ ਪ੍ਰਭੂ ਤੁਹਾਡਿਆਂ ਮਨਾਂ ਨੂੰ ਪਰਮੇਸ਼ੁਰ ਦੇ ਪ੍ਰੇਮ ਅਤੇ ਮਸੀਹ ਦੇ ਸਬਰ ਦੇ ਰਾਹ ਪਾਈ ਰੱਖੇ। (2 ਥੱਸਲੁਨੀਕੀਆਂ 3:5)

ਏਡੀਏਚਡੀ/ਏਡੀਡੀ

ਅਟੈਂਸ਼ਨ ਡੈਫਿਸਿਟ ਹਾਈਪਰਐਕਟੀਵਿਟੀ ਡਿਸਆਰਡਰ (ADHD), ਜਿਸ ਵਿੱਚ ਅਟੈਂਸ਼ਨ ਡੈਫਿਸਿਟ ਡਿਸਆਰਡਰ (ADD) ਦਾ ਪੁਰਾਣਾ ਨਿਦਾਨ ਸ਼ਾਮਲ ਹੈ, ਇੱਕ ਅਸਲ ਵਿਗਾੜ ਹੈ ਜੋ ਅਣਗਹਿਲੀ, ਧਿਆਨ ਭੰਗ ਕਰਨ, ਕਮਜ਼ੋਰ ਕੰਮ ਕਰਨ ਵਾਲੀ ਯਾਦਦਾਸਤ, ਹਾਈਪਰਐਕਟੀਵਿਟੀ, ਅਤੇ ਅਵੇਸਲੇਪਨ ਦਾ ਕਾਰਨ ਬਣਦਾ ਹੈ। 13 ਕੁਝ ਬੱਚਿਆਂ ਨੂੰ ਸੱਚਮੁੱਚ ADHD ਹੈ, ਪਰ ਇਹ ਮੇਰੇ ਪਿਛਲੇ 25 ਸਾਲਾਂ ਦਾ ਤਜਰਬਾ ਹੈ ਕਿ ਇਹਨਾਂ ਵਿੱਚੋਂ ਲਗਭਗ 85 ਪ੍ਰਤੀਸ਼ਤ ਨਿਦਾਨ ਗਲਤ ਹਨ। ਇਹ ਵਿਸ਼ੇਸ਼ ਤੌਰ 'ਤੇ ਸਪੱਸ਼ਟ ਹੁੰਦਾ ਹੈ ਜਦੋਂ ਕਿਸੇ ਡਾਕਟਰੀ ਪੇਸ਼ੇਵਰ ਦੁਆਰਾ ਉਹਨਾਂ ਦੇ ਬੱਚੇ ਦੇ ਵਿਵਹਾਰ ਬਾਰੇ ਪੁੱਛੇ ਗਏ ਸਵਾਲਾਂ 'ਤੇ ਵਿਚਾਰ ਕਰਦੇ ਹੋਏ, ਜਦੋਂ ਕਿ ਉਹਨਾਂ ਨੂੰ ਪਿਆਰ ਦਿਖਾਉਣ ਅਤੇ ਸਿਖਲਾਈ ਦੇਣ ਦੇ ਮਾਪਿਆਂ ਦੇ ਤਰੀਕਿਆਂ ਬਾਰੇ ਕਦੇ ਨਹੀਂ ਪੁੱਛਣਾ ਚਾਹੀਦਾ। ਇਸ ਤੋਂ ਇਲਾਵਾ, ਉਹ ਕਦੇ ਵੀ ਇਸ ਗੱਲ 'ਤੇ ਵਿਚਾਰ ਨਹੀਂ ਕਰਦੇ ਹਨ ਕਿ ਮਾਪੇ ਕਿੰਨੀ ਵਾਰ ਬੱਚੇ ਨੂੰ ਗੁੱਸੇ ਨਾਲ ਪ੍ਰਤੀਕਿਰਿਆ ਕਰਦੇ ਹਨ, ਉਨ੍ਹਾਂ ਨੂੰ ਪਰੇਸ਼ਾਨ ਕਰਦੇ ਹਨ ਅਤੇ ਉਨ੍ਹਾਂ ਦੇ ਵਿਵਹਾਰ ਨੂੰ ਲਗਾਤਾਰ ਮੁਰਖਤਾ ਲਈ ਉਕਸਾਉਂਦੇ ਹਨ।

ਇਹ ਸੱਕੀ ਹੈ ਕਿ ADHD ਨਾਲ ਪੀੜਤ ਬੱਚਿਆਂ ਦੀ ਗਿਣਤੀ ਕਿਉਂ ਵਧ ਰਹੀ ਹੈ। ਮੌਜੂਦਾ ਕਾਰਨ ਇਹ ਜਾਪਦੇ ਹਨ ਕਿ ਉਹ ਕਲਾਸ ਵਿੱਚ ਬੈਠ ਕੇ ਅਧਿਆਪਕ ਦੀ ਗੱਲ ਨਹੀਂ ਸੁਣਦੇ ਜਾਂ ਚੀਕਣ ਅਤੇ ਚੀਕਣ ਤੋਂ ਇਲਾਵਾ ਘਰ ਵਿੱਚ ਜ਼ੀਰੋ ਸਿਖਲਾਈ ਪ੍ਰਾਪਤ ਕਰਦੇ ਹਨ। ਇਕਸਾਰ ਪ੍ਰੇਮਪੂਰਣ ਅਨੁਸ਼ਾਸਨ ਦੇ ਨਾਲ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬੱਚੇ ਜਿਵੇਂ ਉਹ ਕਰਦੇ ਹਨ। ਉਹਨਾਂ ਦੀ ਅਨੁਸ਼ਾਸਨ ਸ਼ੈਲੀ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ, ਮੈਂ ਬਹੁਤ ਸਾਰੇ ਮਾਪਿਆਂ ਨੂੰ ਕਿਹਾ ਹੈ, "ਇਹ ਨਹੀਂ ਹੈ ਕਿ ਤੁਹਾਡੇ ਬੱਚੇ ਨੂੰ ADHD ਹੈ, ਪਰ ਸਮੱਸਿਆ ਤੁਹਾਡੀ ਅਗਿਆਨਤਾ ਜਾਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਉਹਨਾਂ ਨੂੰ ਪਿਆਰ ਕਰਨ ਅਤੇ ਸਿਖਲਾਈ ਦੇਣ ਦੀ ਇੱਛਾ ਨਹੀਂ ਹੈ।"

ਜਦੋਂ ਮਾਤਾ-ਪਿਤਾ ਨੂੰ ਇੱਕ ਮਜ਼ਬੂਤ-ਇੱਛਾ ਵਾਲੇ ਬੱਚੇ ਦੀ ਬਖਸ਼ਿਸ਼ ਹੁੰਦੀ ਹੈ, ਤਾਂ ਉਨ੍ਹਾਂ ਨੂੰ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਬੱਚੇ ਦਾ ਡਾਕਟਰੀ ਤੌਰ 'ਤੇ ਇਲਾਜ ਕਰਨਾ ਹੀ ਹੱਲ ਹੈ। ਜ਼ਿਆਦਾਤਰ ਮਾਮਲਿਆਂ ਵਿੱਚ, ਸਭ ਤੋਂ ਵੱਡੀ ਸਮੱਸਿਆਵਾਂ ਮਾਤਾ-ਪਿਤਾ ਦੀ ਅਗਿਆਨਤਾ ਜਾਂ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਅਤੇ ਮੰਨਣ ਦੀ ਇੱਛਾ ਨਹੀਂ ਹਨ। ਪਾਲਣ-ਪੋਸ਼ਣ ਦੇ ਸਬੰਧ ਵਿੱਚ ਇੱਛਾਵਾਂ ਦੀ ਲੜਾਈ ਜਾਂ ਸ਼ਕਤੀ ਸੰਘਰਸ਼ ਦੀਆਂ ਸ਼ਰਤਾਂ 'ਤੇ ਵਿਚਾਰ ਕਰੋ। ਇਹ ਬੱਚਿਆਂ ਵਿੱਚ ਇੱਕ ਵਿਕਾਰ ਪੈਦਾ ਕਰ ਸਕਦੇ ਹਨ ਜਿਸਨੂੰ ਅਸੀਂ UADD, ਜਾਂ ਅਣਚਾਹੇ-ਧਿਆਨ-ਘਾਟ ਵਿਕਾਰ ਦਾ ਨਾਮ ਦਿੱਤਾ ਹੈ। ਅਤੇ ਜੇਕਰ ਕਿਸੇ ਬੱਚੇ ਨੂੰ UADD ਨਹੀਂ ਹੈ, ਤਾਂ ਇਸਨੂੰ ਅਕਸਰ LOPD, ਮਾਤਾ-ਪਿਤਾ ਦੀ ਘਾਟ, ਜਾਂ ਦੋਵਾਂ ਦਾ ਸੁਮੇਲ ਕਿਹਾ ਜਾਂਦਾ ਹੈ।

ਜੇਕਰ ਤੁਹਾਡੇ ਬੱਚੇ ਨੂੰ ADHD ਦਾ ਪਤਾ ਲਗਾਇਆ ਗਿਆ ਹੈ, ਤਾਂ ਕਿਰਪਾ ਕਰਕੇ ਇਹ ਨਾ ਸੋਚੋ ਕਿ ਤੁਹਾਨੂੰ ਉਸ ਨੂੰ ਤੁਰੰਤ ਦਵਾਈ ਲੈਣੀ ਚਾਹੀਦੀ ਹੈ। ਇਸਦੀ ਬਜਾਏ, ਉਹਨਾਂ ਸਿਧਾਂਤਾਂ ਨੂੰ ਲਾਗੂ ਕਰੋ ਜੋ ਤੁਸੀਂ ਇਸ ਅਧਿਐਨ ਦੌਰਾਨ ਸਿੱਖ ਰਹੇ ਹੋ। ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਹੁਣ ਤੋਂ ਨੱਬੇ ਦਿਨ ਬਾਅਦ, ਤੁਸੀਂ ਉਹਨਾਂ ਨੂੰ ਉਸ ਦਵਾਈ ਤੋਂ ਛੁਟਕਾਰਾ ਪਾ ਸਕਦੇ ਹੋ, ਅਤੇ ਸ਼ਾਇਦ ਤੁਹਾਨੂੰ ਪਤਾ ਲੱਗੇਗਾ ਕਿ ਉਹਨਾਂ ਨੂੰ ਪਹਿਲਾਂ ਕਦੇ ਇਸਦੀ ਲੋੜ ਨਹੀਂ ਸੀ। ਮੈਂ ਇਸ ਦਾ ਕਈ ਵਾਰ ਗਵਾਹ ਹਾਂ। ਇਸ ਬਾਰੇ ਪ੍ਰਾਰਥਨਾ ਕਰੋ।

ਡੂੰਘੀ ਖੋਦੋ

ਦੱਸੋ ਕਿ ਇਹ ਆਇਤਾਂ ਧੀਰਜ, ਪਿਆਰ, ਜਾਂ ਦੋਵਾਂ ਬਾਰੇ ਕੀ ਕਹਿੰਦੀਆਂ ਹਨ।

ਅਤੇ ਧੀਰਜ ਅਤੇ ਦਿਲਾਸੇ ਦਾ ਪਰਮੇਸ਼ੁਰ ਤੁਹਾਨੂੰ ਇਹ ਬਖਸ਼ੇ ਜੋ ਮਸੀਹ ਯਿਸੂ ਦੇ ਅਨੁਸਾਰ ਆਪੇ ਵਿੱਚ ਮੇਲ ਰੱਖੇ।(ਰੋਮੀਆਂ 15:5)

ਪਰ ਆਤਮਾ ਦਾ ਫਲ ਇਹ ਹੈ - ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ।(ਗਲਾਤੀਆਂ 5:22)

ਤਾਂ ਜੋ ਤੁਸੀਂ ਆਲਸੀ ਨਾ ਹੋਵੋ ਸਗੋਂ ਉਨ੍ਹਾਂ ਦੀ ਰੀਸ ਕਰੋ ਜਿਹੜੇ ਨਿਹਚਾ ਅਤੇ ਧੀਰਜ ਦੇ ਰਾਹੀਂ ਵਾਇਦਿਆਂ ਦੇ ਅਧਕਾਰੀ ਹੁੰਦੇ ਹਨ।(ਇਬਰਾਨੀਆਂ 6:12)

ਹੇ ਭਰਾਵੇ, ਅਸੀਂ ਤੁਹਾਨੂੰ ਤਰੀਦ ਕਰਦੇ ਹਾਂ ਜੋ ਤੁਸੀਂ ਕੁਸ਼ੁਤਿਆਂ ਨੂੰ ਸਮਝਾਓ, ਕਮਦਿਲਿਆਂ ਨੂੰ ਦਿਲਾਸਾ ਦਿਓ, ਨਿਤਾਣਿਆਂ ਨੂੰ ਸਮਾਲੋ, ਸਭਨਾਂ ਨਾਲ ਧੀਰਜ ਕਰੋ।(1 ਥੱਸਲੁਨੀਕੀਆਂ 5:14)

ਪਾਠ 5

ਪਿਆਰ ਦਿਆਲੂ ਹੈ

ਕਿਸੇ ਨਾਲ ਦਿਆਲੂ ਹੋਣਾ ਮਾਪਣਯੋਗ ਹੈ। ਇਹ ਇੱਕ ਭਾਵਨਾ ਦੀ ਕਮੀ ਨਹੀਂ ਹੈ ਪਰ ਇੱਕ ਚੀਜ਼ ਜੋ ਦੇਖਣ, ਸੁਣਨ ਜਾਂ ਮਹਿਸੂਸ ਕਰਨ ਲਈ ਠੋਸ ਹੈ।

ਇਸ ਸ਼ਬਦ ਦੀ ਇੱਕ ਚੰਗੀ ਉਦਾਹਰਣ ਹੈ ਜਦੋਂ ਮਸੀਹ ਨੇ ਇਸਨੂੰ ਆਪਣੇ ਦੁਆਰਾ ਵਰਤਿਆ, ਇਹ ਕਹਿੰਦੇ ਹੋਏ, "ਮੇਰਾ ਜੂਲਾ ਆਸਾਨ ਹੈ [ਕਰੈਸਟੋਸ] ਅਤੇ ਮੇਰਾ ਬੋਝ ਹਲਕਾ ਹੈ" (ਮੱਤੀ 11:30)। ਸੱਚਾ ਪਿਆਰ ਸਾਨੂੰ ਆਪਣੇ ਬੱਚਿਆਂ ਪ੍ਰਤੀ ਦਇਆਵਾਨ ਚੰਗਿਆਈ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ ਤਾਂ ਜੋ ਉਹ ਸਾਡੇ ਵਿੱਚ ਮਸੀਹ ਨੂੰ ਦੇਖ ਸਕਣ, ਪਰਮੇਸੁਰ ਦੇ ਪਿਆਰੇ ਅਤੇ ਦਿਆਲੂ ਸੇਵਕ ਦੀ ਇੱਕ ਉਦਾਹਰਣ।

ਤੱਥ ਫਾਈਲ

ਕਿਸਮ - ਕ੍ਰਿਸਟੋਸ (ਯੂਨਾਨੀ)। ਚੰਗਾ ਕਰਨ ਲਈ; ਕਠੋਰ, ਕਠੋਰ, ਤਿੱਖੇ, ਕੈੜੇ, ਜਾਂ ਜ਼ਾਲਮ ਦੇ ਉਲਟ ਕੋਮਲ, ਦਿਆਲੂ, ਹਮਦਰਦ, ਦਿਆਲੂ, ਅਤੇ ਚੰਗੇ ਸੁਭਾਅ ਵਾਲੇ ਹੋਣ ਨੂੰ ਦਰਸਾਉਂਦਾ ਹੈ। ਨੈਤਿਕ ਉੱਤਮਤਾ ਦੇ ਵਿਚਾਰ ਨੂੰ ਵੀ ਪਗਟ ਕਰਦਾ ਹੈ।

"ਪਿਆਰ ਹੈ . . . ਦਿਆਲੂ" (1 ਕੁਰਿੰਥੀਆਂ 13:4)। ਦਿਆਲਤਾ ਦੇ ਉਲਟ ਨਿਰਦਈ ਹੋਣਾ ਹੈ। ਪਿਆਰ ਨਿਰਦਈ ਨਹੀਂ ਹੁੰਦਾ। ਬੇਰਹਿਮੀ ਆਪਣੇ ਆਪ ਨੂੰ ਉਕਸਾਉਣ, ਗੁੱਸੇ ਵਿੱਚ ਆਉਣ, ਚੀਕਣ, ਨਿਰਣਾ

ਕਰਨ, ਨਜ਼ਰਅੰਦਾਜ਼ ਕਰਨ, ਸਾਡੇ ਬੱਚਿਆਂ ਦੀ ਉਨ੍ਹਾਂ ਦੇ ਭੈਣ-ਭਰਾਵਾਂ ਨਾਲ ਤੁਲਨਾ ਕਰਨ, ਅਤੇ ਇਸ ਤਰ੍ਹਾਂ ਕੰਮ ਕਰਨ ਦੀ ਇਜਾਜ਼ਤ ਦੇ ਰਹੀ ਹੈ ਜਿਵੇਂ ਕਿ ਉਨ੍ਹਾਂ ਦੀਆਂ ਅਸਫਲਤਾਵਾਂ ਸਾਡੇ ਮਾਤਾ-ਪਿਤਾ ਦੇ ਅਧਿਕਾਰ ਦੇ ਵਿਰੁੱਧ ਖਤਰਾ ਹਨ। ਪਰਮੇਸੁਰ ਸਾਡੇ ਬੱਚਿਆਂ ਦੀਆਂ ਗਲਤੀਆਂ ਅਤੇ ਅਸਫਲਤਾਵਾਂ ਨੂੰ ਸਾਡੇ ਜੀਵਨ ਵਿੱਚ ਉਸਦੀ ਇੱਛਾ ਨੂੰ ਪੂਰਾ ਕਰਨ ਲਈ, ਲੋੜ ਅਨੁਸਾਰ ਸਾਡੇ ਚਰਿੱਤਰ ਨੂੰ ਬਦਲਣ ਲਈ ਵਰਤੋਗਾ। ਉਹ ਸਾਡੀਆਂ ਕਮਜ਼ੋਰੀਆਂ ਨੂੰ ਪ੍ਰਗਟ ਕਰਨ ਲਈ ਸਾਡੇ ਬੱਚੇ ਦੀਆਂ ਕਮਜ਼ੋਰੀਆਂ ਦੀ ਵਰਤੋਂ ਕਰੇਗਾ। ਜੇ ਅਸੀਂ ਉਨ੍ਹਾਂ ਮੁਸ਼ਕਲ ਖੇਤਰਾਂ ਵਿੱਚ ਪਰਮੇਸੁਰ ਨੂੰ ਸਵੀਕਾਰ ਕਰਨ ਅਤੇ ਉਸ ਨਾਲ ਕੰਮ ਕਰਨ ਤੋਂ ਇਨਕਾਰ ਕਰਦੇ ਹਾਂ, ਤਾਂ ਅਸੀਂ ਆਪਣੀਆਂ ਕਮਜ਼ੋਰੀਆਂ 'ਤੇ ਕੰਮ ਕਰਨ ਲਈ ਪਰਮੇਸੁਰ ਦੇ ਮੌਕਿਆਂ ਨੂੰ ਵੀ ਗੁਆ ਦੇਵਾਂਗੇ।

ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਘਰ ਸਿਖਲਾਈ ਦਾ ਮੈਦਾਨ ਹਨ। ਸਾਰੇ ਬੱਚੇ ਈਸ਼ਵਰੀ ਚਰਿੱਤਰ ਤੋਂ ਬਿਨਾਂ ਪੈਦਾ ਹੁੰਦੇ ਹਨ। ਉਹ ਪਰਿਪੱਕਤਾ ਦੇ ਗੁਣਾਂ ਨਾਲ ਨਹੀਂ ਆਉਂਦੇ ਹਨ। ਬਚਨ ਸਾਨੂੰ ਦੱਸਦਾ ਹੈ, "ਬੱਚੇ ਦੇ ਮਨ ਵਿੱਚ ਮੂਰਖਤਾ ਜਕੜ ਜਾਂਦੀ ਹੈ" (ਕਹਾਉਤਾਂ 22:15)। ਇੱਥੇ ਜ਼ੋਰ ਦਿੱਤਾ ਗਿਆ ਹੈ ਕਿ ਸਾਰੇ ਬੱਚੇ ਇੱਕ ਪਾਪੀ ਝੁਕੇ ਨਾਲ ਪੈਦਾ ਹੁੰਦੇ ਹਨ। ਇਸ ਨੂੰ ਸਮਝ ਕੇ ਅਸੀਂ ਉਨ੍ਹਾਂ ਨੂੰ ਪਿਆਰ ਨਾਲ ਅਨੁਸ਼ਾਸਨ ਦੇਣਾ ਸਿੱਖ ਸਕਦੇ ਹਾਂ।

ਕਹਾਵਤਾਂ ਸਾਨੂੰ ਉਨ੍ਹਾਂ ਦੀ ਪਰਿਪੱਕਤਾ ਦੀ ਘਾਟ ਦੀ ਤਸਵੀਰ ਦਿੰਦੀਆਂ ਹਨ, ਜੋ ਮਾਪਿਆਂ 'ਤੇ ਵੱਡੀ ਜ਼ਿੰਮੇਵਾਰੀ ਪਾਉਂਦੀ ਹੈ (19:18; 22:6)।

- ਬੱਚਿਆਂ ਵਿੱਚ ਨਿਰਣੇ ਦੀ ਕਮੀ (10:21)।
- ਬੱਚੇ ਮੂਰਖਤਾ ਦਾ ਆਨੰਦ ਲੈਂਦੇ ਹਨ (10:23).
- ਬੱਚੇ ਭੇਲੇ ਹੁੰਦੇ ਹਨ (14:15)।
- ਬੱਚੇ ਸਿਆਣਿਆਂ ਤੋਂ ਬਚਦੇ ਹਨ (15:12)।
- ਬੱਚੇ ਹੰਕਾਰੀ ਅਤੇ ਹੰਕਾਰੀ ਹੁੰਦੇ ਹਨ (21:24)।
- ਬੱਚੇ ਚੰਗੀ ਸਲਾਹ ਨੂੰ ਤੁੱਛ ਸਮਝਦੇ ਹਨ (23:9)।
- ਬੱਚੇ ਸੱਚ ਨੂੰ ਬੇਕਾਰ ਬਣਾ ਦਿੰਦੇ ਹਨ (26:7)।
- ਬੱਚੇ ਆਪਣੀ ਮੂਰਖਤਾ ਨੂੰ ਦੁਹਰਾਉਂਦੇ ਹਨ (26:11)।
- ਬੱਚੇ ਆਪਣੇ ਆਪ 'ਤੇ ਭਰੋਸਾ ਕਰਦੇ ਹਨ (28:26)।
- ਬੱਚੇ ਆਪਣਾ ਗੁੱਸਾ ਕੱਢਦੇ ਹਨ (29:11)।
- ਬੱਚੇ ਝਗੜੇ ਅਤੇ ਝਗੜੇ ਦਾ ਕਾਰਨ ਬਣਦੇ ਹਨ (22:10)।
- ਬੱਚੇ ਗੁੱਸੇ ਨੂੰ ਭੜਕਾਉਂਦੇ ਹਨ (29:8a)।
- ਬੱਚੇ ਆਪਣੇ ਤਰੀਕੇ ਨਾਲ ਜਾਂਦੇ ਹਨ (15:21a)।
- ਜਦੋਂ ਬੱਚੇ ਮੂਰਖਤਾ ਵਿੱਚ ਖੋਜੇ ਜਾਂਦੇ ਹਨ ਤਾਂ ਉਹ ਚੀਕਦੇ ਹਨ (17:12)।
- ਬੱਚੇ ਉਹਨਾਂ ਦੇ ਸ਼ਬਦਾਂ ਦੁਆਰਾ ਖਤਰੇ ਵਿੱਚ ਹਨ (18:6-7)।
- ਬੱਚੇ ਇੱਕ ਮੁਸ਼ਕਲ ਰਾਹ ਤੁਰਦੇ ਹਨ (22:5a)।
- ਬੱਚਿਆਂ ਨੂੰ ਸਮੇਂ-ਸਮੇਂ 'ਤੇ ਮੁਸ਼ਕਲਾਂ ਦੁਆਰਾ ਅਗਵਾਈ ਕਰਨੀ ਚਾਹੀਦੀ ਹੈ (26:3)।

ਪਿਆਰ ਭਰਿਆ ਸੰਚਾਰ

- ਬੱਚੇ ਮੂਰਖਤਾ ਵਿੱਚ ਬਣੇ ਰਹਿੰਦੇ ਹਨ (27:22)।

ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਸਾਰੇ ਨਕਾਰਾਤਮਕ ਚਰਿੱਤਰ ਦੇ ਗੁਣ ਆਪਣੇ ਆਪ ਨੂੰ ਪ੍ਰਗਟ ਕਰਨਗੇ, ਪਰ ਇਹ ਸਾਨੂੰ ਅਪਵਿੱਤਰਤਾ ਦੀ ਮੂਰਖਤਾ ਦਾ ਵਰਣਨ ਦਿੰਦਾ ਹੈ। ਚੰਗੀ ਖਬਰ ਇਹ ਹੈ ਕਿ, ਬਾਈਬਲ ਤੁਹਾਡੇ ਬੱਚਿਆਂ ਨੂੰ ਸਹੀ ਸਿੱਖਿਆ ਅਤੇ ਈਸ਼ਵਰੀ ਅਨੁਸ਼ਾਸਨ ਦੁਆਰਾ ਚਰਿੱਤਰ ਅਤੇ ਪਰਿਪੱਕਤਾ ਵਿਕਸਿਤ ਕਰਨ ਲਈ ਲੋੜੀਂਦੀ ਮਦਦ ਪ੍ਰਦਾਨ ਕਰਦੀ ਹੈ।

ਅਸੀਂ ਬਚਕਾਨਾ ਵਿਹਾਰ ਤੋਂ ਹੈਰਾਨ ਕਿਉਂ ਹੁੰਦੇ ਹਾਂ? ਅਤੇ ਅਸੀਂ ਕਿਉਂ ਸੋਚਦੇ ਹਾਂ ਕਿ ਗੁੱਸਾ ਸਾਡੇ ਅਨੁਸ਼ਾਸਨ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਂਦਾ ਹੈ? ਬਹੁਤ ਸਾਰੇ ਲੋਕਾਂ ਦਾ ਪਾਲਣ-ਪੋਸ਼ਣ ਇਸ ਤਰ੍ਹਾਂ ਕੀਤਾ ਗਿਆ ਸੀ ਅਤੇ ਉਹ ਸਿਰਫ਼ ਆਪਣੇ ਮਾਪਿਆਂ ਤੋਂ ਸਿੱਖੇ ਵਿਹਾਰ ਨੂੰ ਦੁਹਰਾ ਰਹੇ ਹਨ। ਇਸੇ ਤਰ੍ਹਾਂ ਮੇਰਾ ਪਾਲਣ ਪੋਸ਼ਣ ਹੋਇਆ ਹੈ। ਇੱਕ ਸਮਾਂ ਸੀ ਜਦੋਂ ਮੈਂ ਵਿਸ਼ਵਾਸ ਕਰਦਾ ਸੀ ਕਿ ਜੇ ਮੈਂ ਆਪਣਾ ਚਿਹਰਾ ਨਹੀਂ ਮੋੜਦਾ ਅਤੇ ਆਪਣੀ ਆਵਾਜ਼ ਨਹੀਂ ਉਠਾਉਂਦਾ, ਤਾਂ ਮੇਰਾ ਅਨੁਸ਼ਾਸਨ ਕੰਮ ਨਹੀਂ ਕਰ ਰਿਹਾ ਸੀ। ਪਰ, ਬਾਈਬਲ ਵਿੱਚ ਇਸ ਵਿਵਹਾਰ ਦੀ ਤਾਰੀਫ਼ ਕਿੱਥੇ ਕੀਤੀ ਗਈ ਹੈ? ਕਿਤੇ ਨਹੀਂ। ਦਰਅਸਲ, ਯਾਕੂਬ 1:20 ਇਸ ਦੇ ਬਿਲਕੁਲ ਉਲਟ ਬਿਆਨ ਕਰਦਾ ਹੈ: "ਕਿਉਂਕਿ ਮਨੁੱਖ ਦਾ ਕ੍ਰੋਧ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪੈਦਾ ਨਹੀਂ ਕਰਦਾ।" ਅਸੀਂ ਕੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ?

ਮੈਂ ਕਈ ਸਾਲ ਪਹਿਲਾਂ ਇੱਕ ਰੈਸਟੋਰੈਂਟ ਦੇ ਰੈਸਟਰੂਮ ਵਿੱਚ ਆਪਣੇ ਹੱਥ ਧੋ ਰਿਹਾ ਸੀ ਜਦੋਂ ਇੱਕ ਬਹੁਤ ਹੀ ਪਰੇਸ਼ਾਨ ਆਦਮੀ ਦਰਵਾਜ਼ੇ ਵਿੱਚੋਂ ਫਟਦਾ ਹੋਇਆ ਆਇਆ। ਉਹ ਆਪਣੇ ਨੌਂ ਜਾਂ ਦਸ ਸਾਲਾਂ ਦੇ ਬੇਟੇ ਨੂੰ ਪਾਲ ਰਿਹਾ ਸੀ, ਜੋ ਸਪੱਸ਼ਟ ਤੌਰ 'ਤੇ ਰਾਤ ਦਾ ਖਾਣਾ ਗੁਆਉਣ ਦੀ ਕਗਾਰ 'ਤੇ ਸੀ। ਪਿਤਾ ਨੇ ਇੱਕ ਸਟਾਲ ਦਾ ਦਰਵਾਜ਼ਾ ਖੋਲ੍ਹਿਆ ਅਤੇ ਲੜਕੇ ਨੂੰ ਅੰਦਰ ਧੱਕ ਦਿੱਤਾ, ਹਰ ਸਮੇਂ ਚੀਕਦੇ ਹੋਏ, "ਜਲਦੀ ਕਰੋ, ਜਲਦੀ ਕਰੋ, ਜਲਦੀ ਕਰੋ। ਕੀ ਤੁਸੀਂ ਉੱਪਰ ਸੁੱਟਣ ਜਾ ਰਹੇ ਹੋ? ਤੁਹਾਨੂੰ ਕੀ ਤਕਲੀਫ਼ ਹੈ?"

ਜ਼ਾਹਰ ਹੈ ਕਿ ਬਿਮਾਰ ਲੜਕੇ ਨੇ ਟਾਇਲਟ ਸੀਟ 'ਤੇ ਆਪਣੇ ਹੱਥ ਝੁਕਾ ਕੇ ਆਪਣੇ ਆਪ ਨੂੰ ਸਹਾਰਾ ਦਿੱਤਾ। ਪਿਤਾ ਨੇ ਚੀਕਿਆ, "ਟਾਇਲਟ ਸੀਟ ਨੂੰ ਨਾ ਛੂਹੋ!" ਉਸਨੇ ਆਪਣੇ ਬੇਟੇ ਨੂੰ ਫੜ ਲਿਆ, ਉਸਨੂੰ ਸਿੱਕ ਦੇ ਉੱਪਰ ਭਜਾਇਆ, ਅਤੇ ਬੇਰੈਨੀ ਨਾਲ ਉਸਦੇ ਹੱਥ ਧੋਏ, ਸ਼ਿਕਾਇਤ ਕਰਨ, ਆਲੋਚਨਾ ਕਰਨ ਅਤੇ ਗਰੀਬ ਲੜਕੇ ਦਾ ਨਿਰਣਾ ਕਰਨ ਲੱਗੇ। ਇਸ ਨਿਯੰਤਰਣ ਤੋਂ ਬਾਹਰ ਦੇ ਪਿਤਾ, ਉਸ ਦੇ ਰਾਤ ਦੇ ਖਾਣੇ ਵਿੱਚ ਵਿਘਨ ਪੈਣ ਕਾਰਨ ਪਰੇਸ਼ਾਨ ਹੋ ਗਏ, ਨੇ ਮੇਰੇ ਸਾਹਮਣੇ ਇੱਕ ਵੱਡਾ, ਸ਼ਰਮਨਾਕ ਦ੍ਰਿਸ਼ ਬਣਾਇਆ, ਇੱਕ ਬਿਲਕੁਲ ਅਜਨਬੀ। ਮੈਂ ਸਿਰਫ਼ ਕਲਪਨਾ ਕਰ ਸਕਦਾ ਸੀ ਕਿ ਉਸਦੇ ਆਪਣੇ ਘਰ ਦੀ ਨਿੱਜਤਾ ਵਿੱਚ ਕੀ ਹੋਇਆ ਸੀ।

ਮੈਂ ਉਸ ਵਿਅਕਤੀ ਨੂੰ ਆਪਣਾ ਕਾਰਡ ਸੌਂਪਣ ਅਤੇ ਉਸਨੂੰ ਇਹ ਦੱਸਣ ਵਾਂਗ ਮਹਿਸੂਸ ਕੀਤਾ ਕਿ ਜਲਦੀ ਹੀ ਉਸਦੇ ਹੱਥ 'ਤੇ ਗੁੱਸੇ ਵਾਲਾ ਕਿਸ਼ੋਰ ਹੋਵੇਗਾ ਅਤੇ ਸ਼ਾਇਦ ਉਸਨੂੰ ਕੁਝ ਸਲਾਹ ਦੀ ਜ਼ਰੂਰਤ ਹੈ।

ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਬਿਨਾਂ ਕਿਸੇ ਪਾਪੀ ਪ੍ਰਗਟਾਵੇ ਦੇ, ਸਾਡੇ ਵਾਲ ਖੜ੍ਹੇ ਹੋਣ ਜਾਂ ਸਾਡੀਆਂ ਨਾੜੀਆਂ ਬਾਹਰ ਨਿਕਲਣ ਤੋਂ ਬਿਨਾਂ ਅਨੁਸ਼ਾਸਨ ਕਿਵੇਂ ਕਰਨਾ ਹੈ। ਅਤੇ ਜਿਵੇਂ ਅਸੀਂ ਪ੍ਰਭੂ ਨੂੰ ਸੌਂਪਦੇ ਹਾਂ, ਅਸੀਂ ਇਹ ਕਰ ਸਕਦੇ ਹਾਂ। ਯਾਦ ਰੱਖੋ ਕਿ ਪਿਆਰ ਅਤੇ ਦਿਆਲਤਾ ਦੇ ਕੰਮ ਪ੍ਰਭੂ ਦੀ ਆਗਿਆਕਾਰੀ ਤੋਂ ਕੀਤੇ ਜਾਣੇ ਹਨ। ਜਦੋਂ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਸ ਵਿੱਚ ਰਹਿੰਦੇ ਹਾਂ, ਤਾਂ ਉਹ ਸਾਨੂੰ ਇਹ ਚੀਜ਼ਾਂ ਕਰਨ ਦੀ ਤਾਕਤ ਦਿੰਦਾ ਹੈ। ਇਹ ਭਾਵਨਾਵਾਂ ਬਾਰੇ ਨਹੀਂ ਹੈ, ਕਿਉਂਕਿ ਕਦੇ-ਕਦੇ ਅਸੀਂ ਪਿਆਰ ਮਹਿਸੂਸ ਨਹੀਂ ਕਰਦੇ।

ਬਹੁਤ ਸਾਰੇ ਮਸੀਹੀ ਘਰਾਂ ਵਿੱਚ ਦੁਖਦਾਈ ਹਕੀਕਤ ਇਹ ਹੈ ਕਿ ਮਾਪੇ ਧਰਤੀ ਉੱਤੇ ਕਿਸੇ ਹੋਰ ਨਾਲੋਂ ਆਪਣੇ ਬੱਚਿਆਂ ਪ੍ਰਤੀ ਵਧੇਰੇ ਨਫ਼ਰਤ ਅਤੇ ਵਧੇਰੇ ਬੇਰਹਿਮੀ ਦਿਖਾਉਂਦੇ ਹਨ - ਪਿਆਰ (ਸੱਚ) ਵਿੱਚ ਜਵਾਬ ਦੇਣ ਦੀ ਬਜਾਏ ਸਰੀਰ ਵਿੱਚ ਪ੍ਰਤੀਕ੍ਰਿਆ ਕਰਦੇ ਹਨ। ਸਾਨੂੰ ਪਰਮੇਸ਼ੁਰ ਨੂੰ ਪਹਿਲਾਂ ਸਾਨੂੰ ਸਿਖਲਾਈ ਦੇਣ ਦੀ ਇਜਾਜ਼ਤ ਦੇ ਕੇ ਉਸ ਨਾਲ ਸਹਿਯੋਗ ਕਰਨਾ ਚਾਹੀਦਾ ਹੈ, ਅਤੇ ਫਿਰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਜਦੋਂ ਅਸੀਂ ਪਿਆਰ ਨਹੀਂ ਕਰਦੇ ਹਾਂ।

ਪੌਲੁਸ ਨੇ ਅਫ਼ਸੀਆਂ 4:31-32 ਵਿੱਚ ਕੁਝ ਖਾਸ ਹਿਦਾਇਤ ਦਿੱਤੀ ਸੀ: "ਸਾਰੀ ਕੁਤੱਬ, ਕ੍ਰੋਧ, ਕ੍ਰੋਧ, ਰੋਲਾ-ਰੌਪਾ ਅਤੇ ਬੁਰੀ ਗੱਲ ਤੁਹਾਡੇ ਤੋਂ ਸਾਰੀ ਬੁਰਿਆਈ ਨਾਲ ਦੂਰ ਕੀਤੀ ਜਾਵੇ। ਅਤੇ ਇੱਕ ਦੂਜੇ ਨਾਲ ਦਿਆਲੂ, ਕੇਮਲ ਦਿਲ, ਇੱਕ ਦੂਜੇ ਨੂੰ ਮਾਫ਼ ਕਰੋ, ਜਿਵੇਂ ਕਿ ਮਸੀਹ ਵਿੱਚ ਪਰਮੇਸ਼ੁਰ ਨੇ ਤੁਹਾਨੂੰ ਮਾਫ਼ ਕੀਤਾ ਹੈ।

ਧਿਆਨ ਦਿਓ ਕਿ ਕੀ ਦੂਰ ਕਰਨ ਦੀ ਲੋੜ ਹੈ। ਇੱਥੇ "ਦਿਆਲੂ" ਹੋਣ ਦਾ ਹੁਕਮ ਵੀ ਹੈ, ਕ੍ਰੈਸਟੋਸ (ਯੂਨਾਨੀ), ਜੋ ਇੱਕ ਅਜਿਹਾ ਵਿਵਹਾਰ ਹੈ ਜਿਸਦਾ ਅਸੀਂ ਪਿੱਛਾ ਕਰਨਾ ਹੈ ਅਤੇ ਇਸਦਾ ਪਿੱਛਾ ਕਰਨਾ ਜਾਰੀ ਰੱਖਣਾ ਹੈ।

ਕਾਰਜ ਯੋਜਨਾ

ਉਹਨਾਂ ਚੀਜ਼ਾਂ ਦੀ ਸੂਚੀ ਬਣਾਓ ਜਿਨ੍ਹਾਂ ਦੀ ਤੁਹਾਨੂੰ "ਦੂਰ ਕਰਨ" ਦੀ ਲੋੜ ਹੈ, ਪਰਮੇਸ਼ੁਰ ਤੋਂ ਮਾਫ਼ੀ ਮੰਗੋ, ਅਤੇ ਫਿਰ ਪਰਮੇਸ਼ੁਰ ਤੋਂ ਤੁਹਾਨੂੰ ਇਹ ਦਿਖਾਉਣ ਲਈ ਕਹੋ ਕਿ ਤੁਸੀਂ ਆਪਣੇ ਬੱਚਿਆਂ ਪ੍ਰਤੀ ਦਿਆਲੂ ਕਿਵੇਂ ਬਣ ਸਕਦੇ ਹੋ। ਉਸ 'ਤੇ ਭਰੋਸਾ ਕਰਨ ਲਈ ਵਿਸ਼ਵਾਸ ਲਈ ਪ੍ਰਾਰਥਨਾ ਕਰੋ ਅਤੇ ਇਸ 'ਤੇ ਬਣੇ ਰਹੋ, ਭਾਵੇਂ ਤੁਸੀਂ ਕਈ ਵਾਰ ਅਸਫਲ ਹੋ ਜਾਂਦੇ ਹੋ। ਜਦੋਂ ਤੁਸੀਂ ਅਸਫਲ ਹੋ ਜਾਂਦੇ ਹੋ ਤਾਂ ਹਮੇਸ਼ਾ ਮਾਫ਼ੀ ਮੰਗਣ ਲਈ ਉਸਦੀ ਕਿਰਪਾ ਲਈ ਪੁੱਛੋ। ਇਹ ਇੱਕੋ ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਰੱਬੀ ਤਬਦੀਲੀ ਦਾ ਅਨੁਭਵ ਕਰੋਗੇ।

ਡੂੰਘੀ ਖੋਦੋ

ਬਾਈਬਲ ਸਾਨੂੰ ਦੂਸਰਿਆਂ ਅਤੇ ਆਪਣੇ ਬੱਚਿਆਂ ਪ੍ਰਤੀ ਕੀ ਕਰਨ ਦੀ ਸਲਾਹ ਦਿੰਦੀ ਹੈ?

ਭਰੱਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ, ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।(ਰੋਮੀਆਂ 12:10)

ਸੇ ਤੁਸੀਂ ਪਰਮੇਸੁਰ ਦਿਆਂ ਚੁਣਿਆਂ ਹੋਇਆਂ ਵਾਂਗੁ ਜਿਹੜੇ ਪਵਿੱਤਰ ਅਤੇ ਪਿਆਰੇ ਹਨ ਰਹਿਮਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ।(ਕੁਲੁੱਸੀਆਂ 3:12)

ਪਰ ਆਤਮਾ ਦਾ ਫਲ ਇਹ ਹੈ - ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ।(ਗਲਾਤੀਆਂ 5:22)

ਆਲਸੀ ਕਟੋਰੇ ਵਿੱਚ ਹੱਥ ਡਬੋਦਾ ਹੈ, ਪਰ ਔਨਾ ਵੀ ਨਹੀਂ ਕਰਦਾ ਭਈ ਉਹ ਨੂੰ ਫੇਰ ਮੂੰਹ ਤਾਈਂ ਲਿਆਵੇ।(ਕਹਾਉਤਾਂ 19:22)

ਪਾਠ 6

ਪਿਆਰ ਸੁਆਰਥੀ ਨਹੀਂ ਹੁੰਦਾ

ਮਾਪੇ ਬਣਨਾ ਆਤਮ-ਬਲੀਦਾਨ ਹੈ।

ਪਿਆਰ ਈਰਖਾ ਨਹੀਂ ਕਰਦਾ

ਮਾਪਿਆਂ ਦੀ ਈਰਖਾ, ਜਾਂ ਈਰਖਾ ਦਾ ਨਤੀਜਾ ਉਦੋਂ ਹੋ ਸਕਦਾ ਹੈ ਜਦੋਂ ਇੱਕ ਮਾਤਾ ਜਾਂ ਪਿਤਾ ਦਾ ਬਚਪਨ ਦੁਖਦਾਈ ਹੁੰਦਾ ਹੈ ਅਤੇ ਉਹਨਾਂ ਦੇ ਬੱਚੇ ਦੀ ਜ਼ਿੰਦਗੀ ਸੌਖੀ ਹੁੰਦੀ ਹੈ ਜਾਂ ਉਹਨਾਂ ਖੇਤਰਾਂ ਵਿੱਚ ਉੱਤਮ ਹੁੰਦਾ ਹੈ ਜਿੱਥੇ ਉਹ ਉੱਤਮ ਨਹੀਂ ਸਨ। ਮਿਸਾਲ ਲਈ, ਇੱਕ ਜਵਾਨ ਧੀ ਦਾ ਆਪਣੀ ਮਾਂ ਨਾਲ ਬਹੁਤ ਵਧੀਆ ਰਿਸ਼ਤਾ ਹੈ। ਇੱਕ ਵਾਰ ਹਾਈ ਸਕੂਲ ਵਿੱਚ, ਉਹ ਇੱਕ ਚੀਅਰਲੀਡਰ ਬਣ ਜਾਂਦੀ ਹੈ, ਬਹੁਤ ਮਸ਼ਹੂਰ, ਅਤੇ ਮੁੰਡਿਆਂ ਤੋਂ ਬਹੁਤ ਧਿਆਨ ਪ੍ਰਾਪਤ ਕਰ ਰਹੀ ਹੈ।

ਹੌਲੀ-ਹੌਲੀ ਉਹ ਆਪਣੀ ਉਮਰ ਦੇ ਬਹੁਤ ਸਾਰੇ ਦੇਸਤ ਪ੍ਰਾਪਤ ਕਰਦੇ ਹੋਏ ਮੰਮੀ ਤੋਂ ਦੂਰ ਹੋ ਜਾਂਦੀ ਹੈ, ਜੋ ਕਿ ਪੂਰੀ ਤਰ੍ਹਾਂ ਆਮ ਹੈ। ਮੰਮੀ ਨੂੰ ਘਾਟਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ, ਫਿਰ ਪਛਤਾਵਾ ਹੁੰਦਾ ਹੈ, ਜਿਵੇਂ ਕਿ ਉਹ ਆਪਣੀ ਕਿਸ਼ੋਰ ਉਮਰ ਵੱਲ ਮੁੜਦੀ ਹੈ। ਜਿਵੇਂ ਕਿ ਉਹ ਆਪਣੀ ਜ਼ਿੰਦਗੀ ਦੀ ਆਪਣੀ ਧੀ ਨਾਲ ਤੁਲਨਾ ਕਰਦੀ ਹੈ, ਈਰਖਾ ਅਤੇ ਨਾਰਾਜ਼ਗੀ ਉਦੋਂ ਤੱਕ ਸਾਹਮਣੇ ਆਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੱਕ ਮਾਂ ਦਾ ਰਵੱਈਆ ਪੂਰੀ ਤਰ੍ਹਾਂ ਈਰਖਾ ਨਹੀਂ ਬਣ ਜਾਂਦਾ।

ਇੱਕ ਹੋਰ ਆਮ ਉਦਾਹਰਣ ਇੱਕ ਪਿਤਾ ਹੈ ਜਿਸਦਾ ਪੁੱਤਰ ਵੱਡਾ ਹੋ ਰਿਹਾ ਹੈ। ਉਹ ਇੱਕ ਫੁਟਬਾਲ ਖਿਡਾਰੀ ਹੈ ਅਤੇ ਆਪਣੇ ਬਾਰੇ ਬਹੁਤ ਬੇਚੈਨ ਮਹਿਸੂਸ ਕਰਦਾ ਹੈ, ਇੱਕ ਆਮ ਕਿਸ਼ੋਰ। ਉਤਸ਼ਾਹ ਨਾਲ ਉਹ ਆਪਣੇ ਪਿਤਾ ਨੂੰ ਰਿਪੋਰਟ ਕਰਦਾ ਹੈ, "ਮੈਂ ਅੱਜ 150 ਪੌਂਡ ਦਾ ਬੈਚ ਦਬਾਇਆ, ਪਿਤਾ ਜੀ!" ਪਿਤਾ ਜੀ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ, "ਤਾਂ ਕੀ। ਤੁਹਾਡੀ ਉਮਰ ਵਿੱਚ, ਮੈਂ ਹੋਰ ਕਰ ਰਿਹਾ ਸੀ। ਹੈਰਾਨੀ ਦੀ ਗੱਲ ਹੈ ਕਿ ਜਦੋਂ ਅਸੀਂ ਆਪਣੇ ਬੱਚਿਆਂ ਨਾਲ ਈਰਖਾ ਕਰਦੇ ਹਾਂ ਤਾਂ ਅਸੀਂ ਅਜਿਹਾ ਵਿਵਹਾਰ ਕਰਦੇ ਹਾਂ। ਸਾਨੂੰ ਇਨ੍ਹਾਂ ਗੱਲਾਂ ਤੋਂ ਆਪਣੇ ਦਿਲਾਂ ਦੀ ਰਾਖੀ ਕਰਨੀ ਚਾਹੀਦੀ ਹੈ।

ਕੀ ਤੁਸੀਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਸਾਰੇ ਤੋਹਫ਼ਿਆਂ ਅਤੇ ਪ੍ਰਤਿਭਾਵਾਂ ਵਿੱਚ ਅਸੀਸ ਅਤੇ ਉਤਸ਼ਾਹਿਤ ਕਰ ਰਹੇ ਹੋ? ਕੀ ਤੁਸੀਂ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਉਤਸ਼ਾਹਿਤ ਹੋ? ਕੀ ਤੁਸੀਂ ਉਹਨਾਂ ਨੂੰ ਖੁਸ਼ ਕਰ ਰਹੇ ਹੋ? ਕੀ ਤੁਸੀਂ ਉਨ੍ਹਾਂ ਦੀਆਂ ਸਫਲਤਾਵਾਂ ਬਾਰੇ ਗੱਲ ਕਰ ਰਹੇ ਹੋ, ਜਾਂ ਕੀ ਤੁਸੀਂ ਸਿਰਫ ਨਕਾਰਾਤਮਕ, ਬੁਰੀਆਂ ਚੀਜ਼ਾਂ ਵੱਲ ਇਸ਼ਾਰਾ ਕਰ ਰਹੇ ਹੋ? ਸਾਨੂੰ ਸਾਡੇ ਬੱਚਿਆਂ ਦੇ ਤੋਹਫ਼ਿਆਂ ਨੂੰ ਪਛਾਣਨ ਅਤੇ ਉਹਨਾਂ ਨੂੰ ਅਕਸਰ ਸਲਾਹ ਦੇਣ ਦੀ ਲੋੜ ਹੁੰਦੀ ਹੈ।

ਸਵੈ-ਜਾਂਚ 1

ਕੀ ਕੋਈ ਖਾਸ ਬੱਚਾ ਹੈ ਜਿਸ ਨੂੰ ਤੁਸੀਂ ਨਫ਼ਰਤ ਜਾਂ ਈਰਖਾ ਦਿਖਾਈ ਹੈ? ਜੇ ਹਾਂ, ਤਾਂ ਸਮਝਾਓ।

ਡੂੰਘੀ ਖੋਦੋ

ਈਰਖਾ ਵੱਲ ਮੁੜਨ ਦੀ ਬਜਾਏ, ਸਾਨੂੰ ਪਰਮੇਸ਼ੁਰ ਦੀ ਬੁੱਧ ਅਨੁਸਾਰ ਕੰਮ ਕਰਨ ਦੀ ਲੋੜ ਹੈ।

ਪਰ ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ, ਸੀਲ ਸੁਭਾਉ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ, ਦੁਆਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ ਅਤੇ ਧਰਮ ਦਾ ਫਲ ਮੇਲ ਕਰਾਉਣ ਵਾਲਿਆਂ ਤੋਂ ਮੇਲ ਨਾਲ ਬੀਜਿਆ ਜਾਂਦਾ ਹੈ। (ਯਾਕੂਬ 3:17-18)

ਇਸ ਸ਼ਾਸਤਰ ਵਿੱਚੋਂ ਬੁੱਧ ਦੀਆਂ ਕੁਝ ਵਿਸ਼ੇਸ਼ਤਾਵਾਂ ਦੀ ਸੂਚੀ ਬਣਾਓ।

ਵਰਣਨ ਕਰੋ ਕਿ ਈਰਖਾ ਦੇ ਨਤੀਜੇ ਵਜੋਂ ਕਿਹੋ ਜਿਹੀਆਂ ਕਾਰਵਾਈਆਂ ਹੁੰਦੀਆਂ ਹਨ।

ਪਰ ਯਹੂਦੀਆਂ ਨੇ ਖੁਣਸ ਕਰਕੇ ਬਜ਼ਾਰ ਦੇ ਲੁੱਚਿਆਂ ਲੰਡਿਆਂ ਵਿੱਚੋਂ ਕਈ ਪੁਰਖਾਂ ਨੂੰ ਆਪਣੇ ਸੰਗ ਰਲਾ ਲਿਆ ਅਤੇ ਭੀੜ ਲਾ ਕੇ ਨਗਰ ਵਿੱਚ ਰੋਲਾ ਪਾ ਦਿੱਤਾ ਅਤੇ ਯਾਸੋਨ ਦੇ ਘਰ ਉੱਤੇ ਹੱਲਾ ਕਰ ਕੇ ਉਨ੍ਹਾਂ ਨੂੰ ਲੋਕਾਂ ਦੇ ਕੋਲ ਬਾਹਰ ਲਿਆਉਣ ਚਾਹੁੰਦੇ ਸਨ।(ਰਸੂਲਾਂ ਦੇ ਕਰਤੱਬ 17:5)

ਪਿਲਾਤੁਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ, ਤੁਸੀਂ ਚਾਹੁੰਦੇ ਹੋ ਜੇ ਮੈਂ ਤੁਹਾਡੇ ਲਈ ਯਹੂਦੀਆਂ ਦੇ ਪਾਤਸ਼ਾਹ ਨੂੰ ਛੱਡ ਦਿਆਂ? 10 ਕਿਉਂ ਜੇ ਉਹ ਨੇ ਮਲੂਮ ਕੀਤਾ ਸੀ ਭਈ ਪਰਧਾਨ ਜਾਜਕਾਂ ਨੇ ਖਾਰ ਦੇ ਮਾਰੇ ਉਹ ਨੂੰ ਹਵਾਲੇ ਕੀਤਾ ਹੈ 11 ਪਰ ਪਰਧਾਨ ਜਾਜਕਾਂ ਨੇ ਭੀੜ ਨੂੰ ਚੁੱਕਿਆ ਜੇ ਉਹ ਬਰੱਬਾਸ ਹੀ ਉਨ੍ਹਾਂ ਦੀ ਖਾਤਰ ਛੱਡ ਦੇਵੇ।(ਮਰਕੁਸ 15:9-11)

ਕਾਰਜ ਯੋਜਨਾ

ਤੁਹਾਡੇ ਬੱਚਿਆਂ ਵਿੱਚੋਂ ਹਰੇਕ ਕੋਲ ਕੁਦਰਤੀ ਤੋਹਫ਼ਿਆਂ ਅਤੇ ਪ੍ਰਤਿਭਾਵਾਂ ਦੀ ਸੂਚੀ ਬਣਾਓ। ਫਿਰ ਇਸ ਹਫ਼ਤੇ ਇਹਨਾਂ ਤੋਹਫ਼ਿਆਂ ਲਈ ਤੁਹਾਡੇ ਬੱਚਿਆਂ ਦੀ ਪ੍ਰਸ਼ੰਸਾ ਕਰਨ ਲਈ ਪਰਮੇਸ਼ੁਰ ਤੋਂ ਉਸਦੀ ਕਿਰਪਾ ਲਈ ਪੁੱਛੋ।

ਪਿਆਰ ਆਪਣੇ ਆਪ ਨੂੰ ਪਰੇਡ ਜਾਂ ਸ਼ੇਖੀ ਨਹੀਂ ਮਾਰਦਾ

ਪਿਆਰ ਆਪਣੇ ਆਪ ਨੂੰ ਪਰੇਡ ਨਹੀਂ ਕਰਦਾ, ਜਾਂ ਸ਼ੇਖੀ ਮਾਰਦਾ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਹਿ ਰਿਹਾ ਹੈ: "ਤੁਸੀਂ ਜਾਣਦੇ ਹੋ, ਜਦੋਂ ਮੈਂ ਤੁਹਾਡੀ ਉਮਰ ਦਾ ਸੀ ਤਾਂ ਮੇਰੇ ਲਈ ਤੁਹਾਡੇ ਨਾਲੋਂ ਬਹੁਤ ਮੁਸ਼ਕਲ ਸੀ। ਮੇਰੇ ਤਾਂ ਪਿਤਾ ਵੀ ਨਹੀਂ ਸਨ!" "ਮੇਰੇ ਡੈਡੀ ਮੈਨੂੰ ਬੈਲਟ ਨਾਲ ਕੁੱਟਦੇ ਸਨ।" "ਮੈਨੂੰ ਸਕੂਲ ਜਾਣ ਲਈ ਕਦੇ ਵੀ ਸਵਾਰੀ ਨਹੀਂ ਮਿਲੀ। ਮੈਨੂੰ ਬਰਫ਼ ਵਿੱਚ, ਚੜ੍ਹਾਈ ਉੱਤੇ, ਦੇਵੇਂ ਪਾਸੇ ਤੁਰਨਾ ਪਿਆ।" "ਮੈਨੂੰ ਸਾਰੇ ਕੰਮ ਕਰਨੇ ਪਏ।"

ਤੱਥ ਫਾਈਲ

ਸ਼ੇਖੀ - ਸ਼ੇਖੀ ਭਰੇ ਢੰਗ ਨਾਲ ਆਪਣੇ ਆਪ ਬਾਰੇ, ਜਾਂ ਆਪਣੇ ਆਪ ਨਾਲ ਸਬੰਧਤ ਚੀਜ਼ਾਂ ਬਾਰੇ ਗੱਲ ਕਰਨਾ; ਸ਼ੇਖੀ ਮਾਰਨ ਲਈ।

ਇਸ ਤਰ੍ਹਾਂ ਦੇ ਬਿਆਨ ਅਕਸਰ ਉਦੋਂ ਹੁੰਦੇ ਹਨ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਦਿੰਦੇ ਹਾਂ ਜਾਂ ਜਦੋਂ ਉਹ ਸ਼ਿਕਾਇਤ ਕਰ ਰਹੇ ਹੁੰਦੇ ਹਨ। ਪਰ ਇਹ ਪ੍ਰਸ਼ੰਸਾ ਪੱਤਰ ਪ੍ਰੇਰਿਤ ਨਹੀਂ ਕਰਦੇ ਕਿਉਂਕਿ ਉਹ ਸ਼ੇਖੀ ਮਾਰ ਰਹੇ ਹਨ। ਬ੍ਰੈਗ ਸ਼ਬਦ ਦਾ ਸਮਾਨਾਰਥੀ ਸ਼ਬਦ "ਵਿੰਡਬੈਗ" ਹੈ। 14 ਕੀ ਅਸੀਂ ਇਹੀ ਬਣਨਾ ਚਾਹੁੰਦੇ ਹਾਂ? ਬਿਲਕੁੱਲ ਨਹੀਂ। ਸ਼ੇਖੀ ਮਾਰਨਾ ਅਨੁਸ਼ਾਸਨ ਨਹੀਂ ਹੈ, ਨਾ ਹੀ ਇਸ ਦਾ ਹਿੱਸਾ ਹੋਣਾ ਚਾਹੀਦਾ ਹੈ। ਕੀ ਅਸੀਂ ਇਮਾਨਦਾਰੀ ਨਾਲ ਸੋਚਦੇ ਹਾਂ ਕਿ ਸਾਡੇ ਕਿਸ਼ੋਰ ਸਾਡੇ ਬਚਪਨ ਨਾਲ ਸਬੰਧਤ ਹੋ ਸਕਦੇ ਹਨ? ਉਹ ਨਹੀਂ ਕਰ ਸਕਦੇ।

ਸੱਚਮੁੱਚ, ਜਦੋਂ ਸਕੂਲ ਦੇ ਬਲਾਕਾਂ ਦੀ ਦੂਰੀ 'ਤੇ ਹੈ, ਤਾਂ ਜਦੋਂ ਸਾਡੇ ਬੱਚੇ ਸ਼ਿਕਾਇਤ ਕਰਦੇ ਹਨ ਅਤੇ ਰੋਲਾ ਪਾਉਂਦੇ ਹਨ, "ਓਹ, ਮੈਨੂੰ ਸਕੂਲ ਜਾਣਾ ਪਿਆ ਹੈ," ਤਾਂ ਇਸ ਕਾਰਡ ਨੂੰ ਖਿੱਚਣਾ ਮੁਸ਼ਕਲ ਨਹੀਂ ਹੈ। ਜ਼ਿਆਦਾਤਰ ਬੱਚੇ ਆਲਸੀ ਹੁੰਦੇ ਹਨ; ਇਹ ਬਦਲਿਆ ਨਹੀਂ ਹੈ। ਸੁਕਰਾਤ ਨੇ 400 ਈਸਵੀ ਪੂਰਵ ਦੇ ਆਸਪਾਸ ਇੱਕ ਬਿਆਨ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ, "ਅੱਜ ਦੇ ਬੱਚੇ ਜ਼ਾਲਮ ਹਨ। ਉਹ ਆਪਣੇ ਮਾਤਾ-ਪਿਤਾ ਦਾ ਵਿਰੋਧ ਕਰਦੇ ਹਨ, ਉਨ੍ਹਾਂ ਦੇ ਭੋਜਨ ਨੂੰ ਖੇਖਲਾ ਕਰਦੇ ਹਨ, ਅਤੇ ਆਪਣੇ ਅਧਿਆਪਕਾਂ 'ਤੇ ਜ਼ੁਲਮ ਕਰਦੇ ਹਨ।" 15 ਕੁਝ ਚੀਜ਼ਾਂ ਕਦੇ ਨਹੀਂ ਬਦਲਦੀਆਂ। ਚਾਹੇ ਕਿੰਨੇ ਵੀ ਪਰਤਾਏ ਹੋਣ, ਸਾਨੂੰ ਸ਼ੇਖੀਆਂ ਮਾਰਨ ਦੀ ਨਹੀਂ ਸਗੋਂ ਉਨ੍ਹਾਂ ਨੂੰ ਹੌਸਲਾ ਦੇਣ ਦੀ ਚੋਣ ਕਰਨੀ ਚਾਹੀਦੀ ਹੈ।

ਬਾਈਬਲ ਸ਼ੇਖੀ ਮਾਰਨ ਬਾਰੇ ਕਹਿੰਦੀ ਹੈ, "ਦੂਜੇ ਨੂੰ ਤੁਹਾਡੀ ਉਸਤਤ ਕਰਨ ਦਿਓ, ਨਾ ਕਿ ਤੁਹਾਡੇ ਆਪਣੇ ਮੂੰਹ; ਇੱਕ ਅਜਨਬੀ, ਅਤੇ ਤੁਹਾਡੇ ਆਪਣੇ ਬੁੱਲ੍ਹਾਂ ਦੀ ਨਹੀਂ" (ਕਹਾਉਤਾਂ 27:2)। ਸਾਨੂੰ ਕਦੇ ਵੀ ਆਪਣੇ ਬੱਚਿਆਂ ਨੂੰ ਪ੍ਰਭਾਵਿਤ ਕਰਨ ਦੀ ਲੋੜ ਨਹੀਂ ਹੈ ਕਿ ਅਸੀਂ ਕਿੰਨੇ ਮਹਾਨ ਅਤੇ ਬੁੱਧੀਮਾਨ ਹਾਂ, ਅਤੇ ਨਾ ਹੀ ਉਹਨਾਂ ਨੂੰ ਇਹ ਦਿਖਾਉਣ ਲਈ ਕਿ ਅਸੀਂ ਕਿੰਨੇ ਮਹੱਤਵਪੂਰਨ ਹਾਂ, ਇਹ ਕਹਿ ਕੇ ਉਹਨਾਂ ਨੂੰ ਨੀਵਾਂ ਕਰਨ ਦੀ ਲੋੜ ਨਹੀਂ ਹੈ, ਜਿਵੇਂ ਕਿ, "ਮੈਂ ਕਦੇ ਵੀ ਆਪਣੇ ਮਾਤਾ-ਪਿਤਾ ਨਾਲ ਇਸ ਤਰ੍ਹਾਂ ਗੱਲ ਨਹੀਂ ਕੀਤੀ ਜਦੋਂ ਮੈਂ ਤੁਹਾਡੀ ਉਮਰ ਦਾ ਸੀ।"

ਕਿਉਂਕਿ ਜੇ ਆਪਣੀ ਨੇਕ ਨਾਮੀ ਜਤਾਉਂਦਾ ਹੈ ਸੇ ਨਹੀਂ ਸਗੋਂ ਉਹ ਪਰਵਾਨ ਹੁੰਦਾ ਹੈ ਜਿਹ ਦੀ ਪ੍ਰਭੂ ਨੇਕ ਨਾਮੀ ਕਰਦਾ ਹੈ।(2 ਕੁਰਿੰਥੀਆਂ 10:18)

ਸਵੈ-ਜਾਂਚ 2

ਕੀ ਸ਼ੇਖੀ ਮਾਰਨਾ ਉਹ ਤਕਨੀਕ ਹੈ ਜੋ ਤੁਸੀਂ ਅਨੁਸ਼ਾਸਨ ਦੌਰਾਨ ਵਰਤਦੇ ਹੋ ਜਾਂ ਤੁਹਾਡੇ ਬੱਚਿਆਂ ਨੂੰ ਅਜ਼ਮਾਉਣ ਅਤੇ ਪ੍ਰੇਰਿਤ ਕਰਨ ਦਾ ਤਰੀਕਾ ਹੈ? ਜੇ ਹਾਂ, ਤਾਂ ਸਮਝਾਓ।

ਡੂੰਘੀ ਖੋਦੋ

ਦੱਸੋ ਕਿ ਇਹ ਆਇਤਾਂ ਦੂਜਿਆਂ ਦੇ ਸਾਮ੍ਹਣੇ ਆਪਣੇ ਆਪ ਨੂੰ ਉੱਚਾ ਕਰਨ ਬਾਰੇ ਕੀ ਕਹਿੰਦੀਆਂ ਹਨ—ਸਾਡੇ ਬੱਚਿਆਂ।

ਮੈਂ ਤਾਂ ਓਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਭਈ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੋ ਸਗੋਂ ਸੁਚਤ ਨਾਲ ਸਮਝੋ ਜਿੱਕੁਰ ਪਰਮੇਸੁਰ ਨੇ ਮਿਣ ਕੇ ਹਰੇਕ ਨੂੰ ਨਿਰਚਾ ਵੰਡ ਦਿੱਤੀ ਹੈ।(ਰੋਮੀਆਂ 12:3)

ਕਿਉਂਕਿ ਜੇ ਕੋਈ ਆਪਣੇ ਆਪ ਨੂੰ ਕੁਝ ਸਮਝੇ ਅਤੇ ਹੋਵੇ ਕੁਝ ਵੀ ਨਾ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ।(ਗਲਾਤੀਆਂ 6:3)

ਧੜੇਬਾਜ਼ੀਆਂ ਅਥਵਾ ਫੇਕੇ ਘੁਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ।(ਫਿਲਿੱਪੀਆਂ 2:3)

ਪਿਆਰ ਫੁੱਲਿਆ ਜਾਂ ਹੰਕਾਰੀ ਨਹੀਂ ਹੁੰਦਾ

ਅਸੀਂ ਤਾਨਾਸ਼ਾਹ ਨਹੀਂ ਬਣਨਾ, ਬੇਰਹਿਮੀ ਨਾਲ ਜਾਂ ਹੰਕਾਰ ਨਾਲ ਦੂਜਿਆਂ 'ਤੇ ਰਾਜ ਕਰਨਾ ਹੈ। ਪਰਮੇਸੁਰ ਚਾਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿਖਲਾਈ ਦੇਈਏ, ਨਾ ਕਿ ਉਨ੍ਹਾਂ ਨੂੰ ਕਾਬੂ ਕਰੀਏ। ਸਾਡੇ ਰਵੱਈਏ ਨੂੰ ਇਹ ਦਰਸਾਉਣਾ ਚਾਹੀਦਾ ਹੈ ਕਿ ਅਸੀਂ ਹਰ ਸਥਿਤੀ ਵਿੱਚ ਉਹਨਾਂ ਦੇ ਹਿੱਤ ਵਿੱਚ ਕੰਮ ਕਰ ਰਹੇ ਹਾਂ, ਉਹਨਾਂ ਦੀ ਪਰਿਪੱਕਤਾ ਅਤੇ ਈਸ਼ਵਰੀ ਚਰਿੱਤਰ ਨੂੰ ਵਿਕਸਿਤ ਕਰਨ ਵਿੱਚ ਮਦਦ ਕਰ ਰਹੇ ਹਾਂ। ਸਾਡੇ ਬੱਚਿਆਂ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਇੱਕ ਟੀਮ ਦਾ ਹਿੱਸਾ ਹਨ, ਉਹਨਾਂ ਨੂੰ ਪਾਲਣ ਦੀ ਇਸ ਯਾਤਰਾ ਵਿੱਚ ਸਾਡੇ ਨਾਲ ਮਿਲ ਕੇ ਕੰਮ ਕਰਦੇ ਹਨ, ਨਾ ਕਿ ਫੌਜ ਵਿੱਚ ਸਿਪਾਹੀ।

ਤੱਥ ਫਾਈਲ

ਹੰਕਾਰੀ ਜਾਂ ਹੰਕਾਰੀ—ਹੰਕਾਰੀ ਹੋਣਾ; ਮਹਿਸੂਸ ਕਰਨਾ ਜਾਂ ਸਵੈ-ਮਹੱਤਵ ਦਿਖਾਉਣਾ, ਦੂਜਿਆਂ ਲਈ ਅਣਦੇਖੀ। ਘਮੰਡੀ; ਆਪਣੇ ਆਪ ਨੂੰ ਉੱਚ ਦਰਜਾ ਦੇਣਾ, ਜਾਂ ਮਹੱਤਤਾ ਦੀ ਅਣਉਚਿਤ ਡਿਗਰੀ।

ਕੁਝ ਮਾਪੇ ਇਸ ਬਿੰਦੂ ਨੂੰ ਯਾਦ ਕਰਦੇ ਹਨ. ਜੇ ਮਰਦ ਫੌਜ ਵਿੱਚ ਰਹੇ ਹਨ ਜਾਂ ਇੱਕ ਫੌਜੀ ਪਰਿਵਾਰ ਵਿੱਚ ਪਾਲਿਆ ਗਿਆ ਹੈ, ਉਹ ਅਕਸਰ ਇੱਕ ਡਿੱਲ ਸਾਰਜੈਂਟ ਕਿਸਮ ਦੀ ਲੀਡਰਸ਼ਿਪ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਈਸ਼ਵਰੀ ਲੀਡਰਸ਼ਿਪ ਇੱਕ ਗੈਸਟੈਪੇ ਪਹੁੰਚ ਨਹੀਂ ਹੈ, ਜਿਵੇਂ ਕਿ ਗੁਪਤ ਪੁਲਿਸ ਦਾ ਰਵੱਈਆ ਬਣਾਈ ਰੱਖਣਾ ਅਤੇ ਕਿਸੇ ਬੱਚੇ ਨੂੰ ਕੁਝ ਗਲਤ ਕਰਦੇ ਹੋਏ ਫਸਾਉਣ ਜਾਂ ਫੜਨ ਦਾ ਤਰੀਕਾ ਲੱਭਣਾ। ਜਦੋਂ ਮਾਪੇ ਆਪਣੇ ਬੱਚਿਆਂ ਨੂੰ ਕਹਿੰਦੇ ਹਨ, "ਮੈਨੂੰ ਪਤਾ ਹੈ ਕਿ ਤੁਸੀਂ ਝੂਠ ਬੋਲ ਰਹੇ ਹੋ। ਮੈਂ ਤੁਹਾਨੂੰ ਫੜਨ ਜਾ ਰਿਹਾ ਹਾਂ," ਅਤੇ ਫਿਰ ਉਹ ਸਾਜ਼ਿਸ਼ ਰਚਦੇ ਹਨ ਅਤੇ ਯੋਜਨਾ ਬਣਾਉਂਦੇ ਹਨ ਕਿ ਕਿਵੇਂ ਸਫਲ ਹੋਣਾ ਹੈ, ਇਹ ਬਾਈਬਲ ਦੀ ਪਹੁੰਚ ਨਹੀਂ ਹੈ ਅਤੇ ਤੁਹਾਡੇ ਬੱਚਿਆਂ ਨੂੰ ਦੂਰ ਕਰਨ ਵਾਲੀ ਨਾਰਾਜ਼ਗੀ ਦਾ ਕਾਰਨ ਬਣੇਗੀ।

ਬਹੁਤ ਸਾਰੇ ਕਿਸ਼ੋਰ ਸੋਚਦੇ ਹਨ ਕਿ ਉਹਨਾਂ ਦੇ ਮਾਪੇ ਹਮੇਸ਼ਾ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ। ਇਹ ਟੀਮ ਵਰਕ ਨਹੀਂ ਹੈ, ਪਰ ਇੱਕ ਤਾਨਾਸ਼ਾਹ, ਪੁਲਿਸ, ਜਾਂ ਦੁਸ਼ਮਣ ਵਾਂਗ, ਲੜਾਈ ਵਿੱਚ ਜੇਤੂ ਬਣਨ ਦੀ ਉਮੀਦ ਕਰਦਾ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਕੁਆਰਟਰਬੈਕ ਇੱਕ ਲਾਈਨਮੈਨ ਨੂੰ ਕਹਿ ਰਿਹਾ ਹੈ, "ਮੈਂ ਤੁਹਾਨੂੰ ਦੇਖ ਰਿਹਾ ਹਾਂ," ਜਾਂ ਲਾਈਨਮੈਨ ਕੁਆਰਟਰਬੈਕ ਨੂੰ, "ਤੁਸੀਂ ਬਿਹਤਰ ਢੰਗ ਨਾਲ ਗੇਂਦ ਉਸ ਵਿਅਕਤੀ ਨੂੰ ਸੁੱਟੋ ਜਿਸਨੂੰ ਮੈਂ ਚਾਹੁੰਦਾ ਹਾਂ, ਜਾਂ ਮੈਂ ਤੁਹਾਨੂੰ ਇਸ ਡਿਫੈਂਡਰ ਕ੍ਰੀਮ ਨੂੰ ਦੇਣ ਜਾ ਰਿਹਾ ਹਾਂ।" ? ਇਹ ਕਿਹੋ ਜਿਹੀ ਟੀਮ ਵਰਕ ਹੈ?

ਸਾਨੂੰ ਹਮੇਸ਼ਾ ਈਸ਼ਵਰੀ ਪਾਲਣ-ਪੋਸ਼ਣ ਦੇ ਮੁੱਖ ਸਿਧਾਂਤ ਨੂੰ ਯਾਦ ਰੱਖਣਾ ਚਾਹੀਦਾ ਹੈ: ਅਸੀਂ ਸੇਵਕ ਹਾਂ। ਸਾਨੂੰ ਪਰਿਵਾਰ ਵਿੱਚ ਆਪਣੀ ਸਥਿਤੀ ਨੂੰ ਪ੍ਰਭੂ ਦੁਆਰਾ ਇੱਕ ਬ੍ਰਹਮ ਸੱਦੇ ਵਜੋਂ ਵੇਖਣਾ ਚਾਹੀਦਾ ਹੈ ਅਤੇ ਸਭ ਕੁਝ ਉਸਦੀ ਮਹਿਮਾ ਲਈ ਕਰਨਾ ਚਾਹੀਦਾ ਹੈ, ਨਾ ਕਿ ਸਾਡੀ। ਯਿਸੂ ਆਪਣੇ ਚੇਲਿਆਂ ਦੇ ਨਾਲ ਸੀ ਜਦੋਂ ਉਨ੍ਹਾਂ ਵਿੱਚੋਂ ਦੋ ਨੇ ਪੁੱਛਿਆ ਕਿ ਕੀ ਉਹ ਬੈਠ ਸਕਦੇ ਹਨ, ਇੱਕ ਉਸਦੇ ਸੱਜੇ ਪਾਸੇ ਅਤੇ ਦੂਜਾ ਉਸਦੇ ਖੱਬੇ ਪਾਸੇ, ਪਰਮੇਸੁਰ ਦੇ ਰਾਜ ਵਿੱਚ।

ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ:

ਤਦ ਯਿਸੂ ਨੇ ਉਨ੍ਹਾਂ ਨੂੰ ਕੋਲ ਸੱਦ ਕੇ ਆਖਿਆ, ਤੁਸੀਂ ਜਾਣਦੇ ਹੋ ਜੇ ਪਰਾਈਆਂ ਕੌਮਾਂ ਦੇ ਸਰਦਾਰ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹ ਜਿਹੜੇ ਵੱਡੇ ਹਨ ਉਨ੍ਹਾਂ ਉੱਤੇ ਧੌਸ ਜਮਾਉਂਦੇ ਹਨ 26 ਤੁਹਾਡੇ ਵਿੱਚ ਅਜਿਹਾ ਨਾ ਹੋਵੇ ਪਰ ਜੇ ਕੋਈ ਤੁਹਾਡੇ ਵਿੱਚ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂਆ ਹੋਵੇ 27 ਅਤੇ ਜੇ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਸੋ ਤੁਹਾਡਾ ਕਾਮਾ ਹੋਵੇ 28 ਜਿਵੇਂ ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ। (ਮੱਤੀ 20:25-28)

ਨੈਕਰ, ਸੇਵਾ ਕੀਤੀ ਅਤੇ ਸੇਵਾ ਸ਼ਬਦ ਯੂਨਾਨੀ ਸ਼ਬਦ ਡਾਇਕੋਨੋਸ ਤੋਂ ਲਏ ਗਏ ਹਨ, ਨਵੇਂ ਨੇਮ ਦੀਆਂ ਕੁਝ ਆਇਤਾਂ ਵਿੱਚ "ਮੰਤਰੀ" ਅਨੁਵਾਦ ਕੀਤਾ ਗਿਆ ਹੈ। ਗੁਲਾਮ ਉਹ ਹੁੰਦਾ ਸੀ ਜਿਸ ਦਾ ਆਪਣਾ ਕੋਈ ਅਧਿਕਾਰ ਨਹੀਂ ਸੀ ਪਰ ਉਹ ਕਿਸੇ ਹੋਰ ਦੀ ਇੱਛਾ ਲਈ ਸਮਰਪਿਤ ਸੀ। ਯਿਸੂ ਅਧਿਕਾਰ ਦੀ ਨਿੰਦਾ ਨਹੀਂ ਕਰ ਰਿਹਾ ਸੀ, ਪਰ ਅਧਿਕਾਰ ਦੀ ਸਹੀ ਵਰਤੋਂ 'ਤੇ ਜ਼ੋਰ ਦੇ ਰਿਹਾ ਸੀ। ਯਿਸੂ ਕੋਲ ਦੁਨੀਆਂ ਦਾ ਸਾਰਾ ਅਧਿਕਾਰ ਸੀ, ਪਰ ਉਸਦਾ ਰਵੱਈਆ "ਪਿਤਾ ਦੀ ਇੱਛਾ" ਦੀ ਸੇਵਾ ਅਤੇ ਪੂਰਾ ਕਰਨਾ ਸੀ। ਮਾਪਿਆਂ ਕੋਲ ਪਰਮੇਸ਼ੁਰ ਦੁਆਰਾ ਦਿੱਤਾ ਗਿਆ ਅਧਿਕਾਰ ਹੈ, ਪਰ ਅਸੀਂ ਉਸ ਵਿਸ਼ੇਸ਼ ਅਧਿਕਾਰ ਦੀ ਵਰਤੋਂ ਕਿਵੇਂ ਕਰਦੇ ਹਾਂ ਇਹ ਪਰਮੇਸ਼ੁਰ ਲਈ ਸਭ ਤੋਂ ਮਹੱਤਵਪੂਰਣ ਹੈ, ਕਿਉਂਕਿ ਅਸੀਂ ਉਸ ਦੇ ਸੇਵਕ ਹਾਂ।

ਪਰਮੇਸ਼ੁਰ ਪਾਦਰੀ ਨੂੰ ਸੇਵਾ ਕਰਨ ਲਈ ਕਹਿੰਦਾ ਹੈ, "ਤੁਹਾਨੂੰ ਸੌਂਪੇ ਗਏ ਲੋਕਾਂ ਦੇ ਮਾਲਕ ਹੋਣ ਵਜੋਂ ਨਹੀਂ, ਸਗੋਂ ਇੱਜ਼ਤ ਲਈ ਮਿਸਾਲ ਬਣੋ" (1 ਪਤਰਸ 5:3)। ਇਸੇ ਤਰ੍ਹਾਂ, ਸਾਨੂੰ ਉਸ ਝੁੰਡ ਦੀ ਸੇਵਾ ਕਰਨੀ ਚਾਹੀਦੀ ਹੈ, ਜਿਸ ਉੱਤੇ ਰਾਜ ਕਰਨਾ ਨਹੀਂ, ਪਰਮੇਸ਼ੁਰ ਨੇ ਸਾਡੀ ਦੇਖਭਾਲ ਲਈ ਵਚਨਬੱਧ ਕੀਤਾ ਹੈ। ਪਰਮੇਸ਼ੁਰ ਨੇ ਸਾਨੂੰ ਕੋਈ ਕੰਮ ਨਹੀਂ ਸੌਂਪਿਆ ਹੈ ਪਰ ਸਾਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਸਾਨੂੰ ਚਿੰਤਾ ਕਰਨੀ ਚਾਹੀਦੀ ਹੈ ਕਿ ਅਸੀਂ ਉਸਦੀ ਮਿਸਾਲ ਬਣੀਏ, ਜ਼ਾਲਮ ਨਾ ਬਣੀਏ।

ਲੋਭੀ ਪੁਰਸ ਝਗੜਾ ਛੇੜਦਾ ਹੈ,
ਪਰ ਜਿਹੜਾ ਯਹੋਵਾਹ ਉੱਤੇ ਭੋਰਸਾ ਰੱਖਦਾ ਹੈ ਉਹ ਮੋਟਾ ਕੀਤਾ ਜਾਵੇਗਾ। (ਕਹਾਉਤਾਂ 28:25)

ਸਵੈ-ਜਾਂਚ 3

ਕੀ ਤੁਸੀਂ ਕਦੇ-ਕਦੇ ਤਾਨਾਸ਼ਾਹ ਹੁੰਦੇ ਹੋ, ਆਪਣੇ ਬੱਚਿਆਂ ਦੀ ਬਜਾਏ ਉਨ੍ਹਾਂ ਨਾਲ ਗੱਲ ਕਰਦੇ ਹੋ, ਗਸਟਾਪੇ ਵਰਗੀਆਂ ਟਿੱਪਣੀਆਂ ਕਰਦੇ ਹੋ? ਹਾਂ ___ ਨਹੀਂ ___।

ਉਸ ਦਾ ਵਰਣਨ ਕਰੋ ਜੋ ਪ੍ਰਭੂ ਨੇ ਤੁਹਾਨੂੰ ਪ੍ਰਗਟ ਕੀਤਾ ਹੈ।

ਫੁੱਧੀ ਖੇਂਦੋ

ਦੱਸੋ ਕਿ ਬਾਈਬਲ ਹੰਕਾਰ ਅਤੇ ਹੰਕਾਰ ਬਾਰੇ ਕੀ ਕਹਿੰਦੀ ਹੈ ਅਤੇ ਇਹ ਸਾਡੇ ਪਾਲਣ-ਪੋਸ਼ਣ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ।

ਯਹੋਵਾਹ ਦਾ ਭੈ ਬੁਰਿਆਈ ਤੋਂ ਸੂਗ ਕਰਨਾ ਹੈ,
ਘੁਮੰਡ, ਹੰਕਾਰ ਅਤੇ ਬੁਰੀ ਚਾਲ ਨਾਲ,
ਪੁੱਠੇ ਮੂੰਹ ਨਾਲ ਵੀ ਮੈਂ ਵੈਰ ਰੱਖਦੀ ਹਾਂ। (ਕਹਾਉਤਾਂ 8:13)

ਹੰਕਾਰ ਦੇ ਨਾਲ ਖੁਆਰੀ ਆਉਂਦੀ ਹੈ,
ਪਰ ਦੀਨਾਂ ਦੇ ਨਾਲ ਬੁੱਧ ਹੈ। (ਕਹਾਉਤਾਂ 11:2)

ਹੰਕਾਰ ਨਾਲ ਝਗੜੇ ਹੀ ਝਗੜੇ ਹੁੰਦੇ ਹਨ, ਪਰ ਜਿਹੜੇ ਸਲਾਹ ਨੂੰ ਮੰਨਦੇ ਹਨ ਉਹਨਾਂ ਨਾਲ ਬੁੱਧ ਹੈ। (ਕਹਾਉਤਾਂ 13:10)

ਪਿਆਰ ਭਰਿਆ ਸੰਚਾਰ

ਪਰ ਉਹ ਹੋਰ ਵੀ ਕਿਰਪਾ ਕਰਦਾ ਹੈ ਇਸ ਕਾਰਨ ਉਹ ਕਹਿੰਦਾ ਹੈ ਭਈ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਉੱਤੇ
ਕਿਰਪਾ ਕਰਦਾ ਹੈ।(ਯਾਕੂਬ 4:6)

ਪਾਠ 7

ਪਿਆਰ ਵਿਹਾਰ ਕਰਦਾ ਹੈ

ਅਸੀਂ ਆਪਣੇ ਅੰਦਰਲੇ ਵਿਕਾਰ ਅਤੇ ਪਾਪ ਸੁਭਾਅ ਦੀ ਡੂੰਘਾਈ ਨੂੰ ਨਹੀਂ ਜਾਣਦੇ, ਪਰ ਪਰਮੇਸ਼ੁਰ ਜਾਣਦਾ ਹੈ ਕਿ ਇਹ ਸਾਨੂੰ ਕਿਵੇਂ ਪ੍ਰਗਟ ਕਰਨਾ ਹੈ। ਇਹ ਉਹ ਹੈ ਜੋ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਕਰਦੇ ਹਾਂ ਜੋ ਮਾਇਨੇ ਰੱਖਦਾ ਹੈ।

ਪਿਆਰ ਰੁੱਖਾ ਵਿਹਾਰ ਨਹੀਂ ਕਰਦਾ, ਬੇਮਿਸਾਲ ਨਹੀਂ ਹੁੰਦਾ

ਪਿਆਰ ਬੱਚੇ ਨੂੰ ਸ਼ਰਮਿੰਦਾ ਜਾਂ ਨੀਚ ਨਹੀਂ ਕਰਦਾ। ਮਾਪੇ ਇਹ ਕਿਸੇ ਬੱਚੇ ਦੀਆਂ ਅਸਫਲਤਾਵਾਂ ਜਾਂ ਕਮੀਆਂ ਬਾਰੇ ਦੂਜਿਆਂ ਨਾਲ ਚਰਚਾ ਕਰਕੇ ਜਾਂ ਅਨੁਸ਼ਾਸਨ ਦੇਣ ਵੇਲੇ ਗੁੱਸੇ ਜਾਂ ਆਲੋਚਨਾ ਕਰਕੇ ਕਰ ਸਕਦੇ ਹਨ। ਇਸ ਵਿੱਚ ਭੈਣ-ਭਰਾ ਸਮੇਤ ਹੋਰ ਲੋਕਾਂ ਦੇ ਸਾਹਮਣੇ ਝਿੜਕਣਾ, ਭਾਸ਼ਣ ਦੇਣਾ ਅਤੇ ਕੁੱਟਣਾ ਸ਼ਾਮਲ ਹੋਵੇਗਾ।

ਬਹੁਤ ਸਾਰੇ ਮਾਪੇ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਕੌਣ ਸੁਣ ਰਿਹਾ ਹੈ, ਬੱਚੇ ਦੇ ਵਿਹਾਰ ਬਾਰੇ ਖੁੱਲ੍ਹ ਕੇ ਚਰਚਾ ਕਰਨ ਦੀ ਇਜਾਜ਼ਤ ਦਿੰਦੇ ਹਨ। ਮਾਵਾਂ, ਤੁਹਾਨੂੰ ਚੁਣਨ ਲਈ ਨਹੀਂ, ਪਰ ਇਹ ਆਮ ਗੱਲ ਹੈ ਜਦੋਂ ਤੁਸੀਂ ਆਪਣੇ ਦੇਸਤਾਂ ਨੂੰ ਕਹਿੰਦੇ ਹੋ, "ਤੁਸੀਂ ਉਸ ਦਿਨ 'ਤੇ ਵਿਸ਼ਵਾਸ ਨਹੀਂ ਕਰੋਗੇ ਜਿਸ ਦਿਨ ਮੈਂ ਸੀ। ਪਹਿਲਾਂ ਮੇਰੇ ਬੇਟੇ ਨੇ ਇਹ ਕੀਤਾ, ਫਿਰ ਉਸਨੇ ਇਹ ਕੀਤਾ, ਫਿਰ ਉਸਨੇ ਇਹ ਕੀਤਾ।" ਹੋ ਸਕਦਾ ਹੈ ਕਿ ਤੁਹਾਡਾ ਬੱਚਾ ਨੇੜੇ ਹੋਵੇ, ਸੁਣ ਰਿਹਾ ਹੋਵੇ ਜਦੋਂ ਤੁਸੀਂ ਉਸਦੇ ਪਾਪਾਂ ਅਤੇ ਅਸਫਲਤਾਵਾਂ ਦਾ ਪਰਦਾਫਾਸ਼ ਕਰਦੇ ਹੋ।

ਪਰ ਪੋਲੁਸ ਸਾਨੂੰ ਤਾਕੀਦ ਕਰਦਾ ਹੈ: "ਤੁਹਾਡੇ ਮੂੰਹ ਵਿੱਚੋਂ ਕੋਈ ਭ੍ਰਿਸ਼ਟ ਬਚਨ ਨਾ ਨਿਕਲੇ, ਪਰ ਜੇ ਜ਼ਰੂਰੀ ਸੁਧਾਰ ਲਈ ਚੰਗਾ ਹੈ, ਤਾਂ ਜੋ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ" (ਅਫ਼ਸੀਆਂ 4:29)। ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਸੰਜਮ ਵਰਤਣ ਅਤੇ ਸਾਡੇ ਮੂੰਹੋਂ "ਕੋਈ ਵੀ ਭ੍ਰਿਸ਼ਟ ਸ਼ਬਦ ਨਾ ਨਿਕਲਣ" ਦੇ ਸਮੇਂ ਹਨ।

ਕਿਉਂ? ਕਿਉਂਕਿ ਇਹ ਵਧਦਾ ਨਹੀਂ, ਸਗੋਂ ਸਾਡੇ ਬੱਚਿਆਂ ਨੂੰ ਹੇਠਾਂ ਲਿਆਉਂਦਾ ਹੈ। ਇਹ ਅਸਲ ਵਿੱਚ ਗੱਪਾਂ ਦੇ ਤੌਰ ਤੇ ਯੋਗ ਹੈ, ਜੋ ਕਿ ਰੁੱਖੇ, ਕਠੋਰ, ਨਿਰਦਈ ਹੈ, ਅਤੇ ਨਿਰਮਾਣ ਦੇ ਉਲਟ ਹੈ। ਸਾਨੂੰ ਵਿਚਾਰ ਕਰਨਾ ਚਾਹੀਦਾ ਹੈ, ਕੀ ਮੇਰੇ ਅਗਲੇ ਸ਼ਬਦ ਮੇਰੇ ਬੱਚਿਆਂ ਦਾ ਨਿਰਮਾਣ ਕਰਨ ਜਾ ਰਹੇ ਹਨ, ਉਹਨਾਂ ਨੂੰ ਮਸੀਹ ਵੱਲ ਖਿੱਚਣ ਜਾ ਰਹੇ ਹਨ, ਅਤੇ ਉਹਨਾਂ ਦੇ ਕੰਨਾਂ ਨੂੰ ਪਰਮੇਸ਼ੁਰ ਦੀ ਕਿਰਪਾ ਪ੍ਰਦਾਨ ਕਰਨਗੇ? ਹੁਣ ਇਹ ਪਿਆਰ ਹੈ।

ਇੱਥੋਂ ਤੱਕ ਕਿ ਚਰਚ ਵਿੱਚ ਵੀ ਲੋਕ ਬੱਚੇ ਦੀਆਂ ਗਲਤੀਆਂ ਬਾਰੇ ਲਗਾਤਾਰ ਜਾਂਦੇ ਹਨ ਜਦੋਂ ਬੱਚਾ ਉੱਥੇ ਬੈਠਾ ਹੁੰਦਾ ਹੈ। ਹਾਂ, ਸਾਡੇ ਕੋਲ ਸਲਾਹ ਲੈਣ ਦਾ ਇੱਕ ਸਮਾਂ ਅਤੇ ਸਥਾਨ ਹੈ, ਪਰ ਸਾਨੂੰ ਕਦੇ ਵੀ ਉਨ੍ਹਾਂ ਦੇ ਪਾਪੀ ਵਿਵਹਾਰ ਨੂੰ ਜਨਤਕ ਤੌਰ 'ਤੇ ਕਿਸੇ ਦੇ ਸਾਹਮਣੇ ਪ੍ਰਗਟ ਨਹੀਂ ਕਰਨਾ ਚਾਹੀਦਾ ਹੈ। ਕਦੇ ਨਹੀਂ।

ਡੂੰਘੀ ਖੋਦੋ

ਦੱਸੋ ਕਿ ਇਹ ਕਹਾਵਤ ਇਸ ਵਿਸ਼ੇ ਨਾਲ ਕਿਵੇਂ ਸੰਬੰਧਿਤ ਹੈ ਅਤੇ ਇਸ 'ਤੇ ਮਨਨ ਕਰੋ।

ਜਿਹੜਾ ਅਪਰਾਧ ਨੂੰ ਢੱਕ ਲੈਂਦਾ ਹੈ ਉਹ ਪ੍ਰੇਮ ਨੂੰ ਭਾਲਦਾ ਹੈ, ਪਰ ਜੇ ਕਿਸੇ ਗੱਲ ਨੂੰ ਬਾਰੰਬਾਰ ਛੇੜਦਾ ਹੈ ਉਹ ਜਾਨੀ ਮਿੱਤ੍ਰਾਂ ਵਿੱਚ ਫੁੱਟ ਪਾ ਦਿੰਦਾ ਹੈ।(ਕਹਾਉਤਾਂ 17:9)

ਢੱਕਣ ਦਾ ਮਤਲਬ ਹੈ "ਇਸ 'ਤੇ ਢੱਕਣ ਲਗਾਉਣਾ, ਇਸ ਨੂੰ ਲੁਕਾਉਣਾ।" ਅਸੀਂ ਅਜਿਹਾ ਕਿਉਂ ਕਰਨਾ ਚਾਹਾਂਗੇ? ਕਿਉਂਕਿ ਇੱਕ ਬੱਚੇ ਨੂੰ ਪਿਆਰ ਕਰਨਾ ਉਸ ਵਿਅਕਤੀ ਲਈ ਸਭ ਤੋਂ ਵਧੀਆ ਚਾਹੁੰਦਾ ਹੈ। ਇੱਕ ਮਸ਼ਹੂਰ ਮਸੀਹੀ ਵਿਦਵਾਨ ਦਾ ਹਵਾਲਾ ਦੇਣ ਲਈ, "ਕਿਸੇ ਨੇ ਕਿਹਾ ਹੈ, ਕਿ, ਜੇ ਕਿਸੇ ਗੈਰ-ਹਾਜ਼ਰ ਵਿਅਕਤੀ ਦੀਆਂ ਅਸੁਵਿਧਾਜਨਕ ਗੱਲਾਂ ਦੱਸਣ ਲਈ ਪਰਤਾਇਆ ਜਾਂਦਾ ਹੈ, ਤਾਂ ਮਾਨਸਿਕ ਤੌਰ 'ਤੇ ਤਿੰਨ ਸਵਾਲ ਪੁੱਛਣੇ ਠੀਕ ਹਨ: ਕੀ ਇਹ ਸੱਚ ਹੈ? ਕੀ ਇਹ ਦਿਆਲੂ ਹੈ? ਕੀ ਇਹ ਜ਼ਰੂਰੀ ਹੈ?" 16 ਆਓ ਇੱਕ ਹੋਰ ਸਵਾਲ ਜੋੜੀਏ: ਕੀ ਇਹ ਉਸ ਵਿਅਕਤੀ ਨੂੰ ਸੁਧਾਰੇਗਾ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਅਤੇ ਜੋ ਸੁਣ ਰਹੇ ਹਨ?

ਇਸ ਸਾਵਧਾਨੀ ਦਾ ਮਤਲਬ ਕਦੇ ਵੀ ਇਹ ਨਹੀਂ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਪਾਪ ਜਾਂ ਇਸ ਨੂੰ ਢੱਕ ਕੇ ਪਾਲਣਾ ਕਰਨ ਵਿੱਚ ਅਸਫਲਤਾ ਨੂੰ ਨਜ਼ਰਅੰਦਾਜ਼ ਕਰਦੇ ਹਾਂ। ਕਹਾਉਤਾਂ 17:9 ਦੇ ਵਿਸ਼ਲੇਸ਼ਣ ਤੋਂ ਪੜ੍ਹੋ, ਕਿਵੇਂ ਇੱਕ ਲੇਖਕ ਅਪਰਾਧ ਨੂੰ ਕਵਰ ਕਰਨ ਦੀ ਵਿਆਖਿਆ ਕਰਦਾ ਹੈ:

ਪਿਆਰ ਭਰਿਆ ਸੰਚਾਰ

ਹਾਲਾਂਕਿ, ਕਿਸੇ ਅਪਰਾਧ ਨੂੰ ਢੱਕਣ ਦਾ ਮਤਲਬ ਇਹ ਨਹੀਂ ਹੈ ਕਿ ਪਾਪ ਨੂੰ ਪ੍ਰਕਾਸ਼ ਕਰਨਾ ਅਤੇ ਕਿਸੇ ਹੋਰ ਵਿੱਚ ਬਦੀ ਨੂੰ ਬਿਨਾਂ ਝਿੜਕਣ ਦੀ ਇਜਾਜ਼ਤ ਦੇਣਾ। ਇਸ ਦੇ ਉਲਟ, ਕੇਮਲਤਾ ਅਤੇ ਭਰਾਤਰੀ ਦਿਆਲਤਾ ਵਿੱਚ ਨਿੱਜੀ ਤੌਰ 'ਤੇ ਗਲਤੀ ਕਰਨ ਵਾਲੇ ਕੋਲ ਜਾਣਾ ਹੈ; ਆਪਣੀ ਜ਼ਮੀਰ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨ ਲਈ ਉਸ ਦੇ ਕੋਰਸ ਵਿੱਚ, ਜੋ ਉਸਦੇ ਪ੍ਰਭੂ ਦਾ ਅਪਮਾਨ ਕਰ ਰਿਹਾ ਹੈ। ਜੇਕਰ ਅਜਿਹਾ ਮਿਸ਼ਨ ਸਫਲ ਹੁੰਦਾ ਹੈ, ਤਾਂ ਉਸ ਪਾਪ ਦਾ ਦੁਬਾਰਾ ਜ਼ਿਕਰ ਨਹੀਂ ਕਰਨਾ ਚਾਹੀਦਾ। ਇਹ ਢੱਕਿਆ ਹੋਇਆ ਹੈ, ਅਤੇ ਹੋਰ ਕਿਸੇ ਨੂੰ ਇਸ ਬਾਰੇ ਜਾਣਨ ਦੀ ਲੋੜ ਨਹੀਂ ਹੈ।¹⁷

ਸਾਡੇ ਬੱਚੇ ਸਾਡੇ ਨੁਕਸ ਜਾਣਦੇ ਹਨ, ਹੈ ਨਾ? ਉਨ੍ਹਾਂ ਨੇ ਉਹ ਚੀਜ਼ਾਂ ਦੇਖੀਆਂ ਅਤੇ ਸੁਣੀਆਂ ਹਨ ਜੋ ਤੁਸੀਂ ਅਤੇ ਮੈਂ ਘਰ ਵਿੱਚ ਗਲਤ ਕੀਤੀਆਂ ਹਨ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਐਤਵਾਰ ਦੀ ਸਵੇਰ ਨੂੰ ਕਲੀਸਿਯਾ ਵਿੱਚ ਅਧਿਆਪਕ ਜੋ ਤੁਹਾਡੇ ਸੁੰਦਰ ਛੋਟੇ ਬੱਚਿਆਂ ਨੂੰ ਦੇਖ ਰਹੇ ਸਨ, ਉਨ੍ਹਾਂ ਨੂੰ ਕਿਹਾ, "ਸਾਡੇ ਕੋਲ ਪ੍ਰਾਰਥਨਾ ਦਾ ਸਮਾਂ ਹੋਣ ਵਾਲਾ ਹੈ, ਇਸ ਲਈ ਜੋ ਕੋਈ ਵੀ ਆ ਕੇ ਪ੍ਰਾਰਥਨਾ ਕਰਨੀ ਚਾਹੁੰਦਾ ਹੈ, ਉਹ ਆ ਜਾਏ।" ਇਸ ਲਈ ਤੁਹਾਡਾ ਛੋਟਾ ਅੱਠ ਸਾਲ ਦਾ ਮੁੰਡਾ ਉੱਪਰ ਜਾਂਦਾ ਹੈ ਅਤੇ ਕਹਿੰਦਾ ਹੈ, "ਪ੍ਰਭੂ, ਮੈਂ ਆਪਣੇ ਮੰਮੀ ਅਤੇ ਡੈਡੀ ਲਈ ਪ੍ਰਾਰਥਨਾ ਕਰਦਾ ਹਾਂ। ਉਹ ਚੀਕਦੇ ਹਨ, ਉਹ ਬਹਿਸ ਕਰਦੇ ਹਨ, ਉਹ ਚੀਕਦੇ ਹਨ, ਅਤੇ ਉਹ ਮਾੜੀ ਭਾਸ਼ਾ ਦੀ ਵਰਤੋਂ ਕਰਦੇ ਹਨ।" ਤੁਸੀਂ ਕਿਵੇਂ ਮਹਿਸੂਸ ਕਰੋਗੇ? ਤੁਸੀਂ ਇੰਨੇ ਸ਼ਰਮਿੰਦਾ ਹੋ ਸਕਦੇ ਹੋ ਕਿ ਤੁਸੀਂ ਸ਼ਾਇਦ ਉਸ ਕਲੀਸਿਯਾ ਜਾਣਾ ਛੱਡ ਦਿਓਗੇ। ਜੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਸਾਨੂੰ ਇਸ ਤਰ੍ਹਾਂ ਬੇਨਕਾਬ ਕਰਨ, ਤਾਂ ਇਸਦਾ ਕਾਰਨ ਇਹ ਹੈ ਕਿ ਉਹ ਨਹੀਂ ਚਾਹੁੰਦੇ ਕਿ ਅਸੀਂ ਵੀ ਅਜਿਹਾ ਕਰੀਏ।

ਸਵੈ-ਜਾਂਚ 1

ਕੀ ਅਜਿਹੇ ਸਮੇਂ ਹੁੰਦੇ ਹਨ ਜਦੋਂ ਤੁਸੀਂ ਆਪਣੇ ਬੱਚਿਆਂ ਨਾਲ ਰੁੱਖੇ ਜਾਂ ਕਠੋਰ ਹੁੰਦੇ ਹੋ? ਹਾਂ ___ ਨਹੀਂ ___

ਪ੍ਰਭੂ ਨੇ ਕਿਹੜਾ ਵਿਵਹਾਰ ਪ੍ਰਗਟ ਕੀਤਾ ਹੈ ਜਿਸ ਨੂੰ ਬਦਲਣ ਦੀ ਲੋੜ ਹੈ? ਆਪਣਾ ਇਕਬਾਲ ਲਿਖੋ।

ਪਿਆਰ ਆਪਣਾ ਰਾਹ ਨਹੀਂ ਲੱਭਦਾ

ਅਸੀਂ ਇਸ ਗੱਲ 'ਤੇ ਜ਼ੋਰ ਨਹੀਂ ਦੇ ਸਕਦੇ ਕਿ ਸਾਡੇ ਬੱਚੇ ਸਿਰਫ ਉਹੀ ਕਰਨ ਜੋ ਅਸੀਂ ਸੋਚਦੇ ਹਾਂ ਕਿ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ, ਜਾਂ ਜਦੋਂ ਗੈਰ-ਨੈਤਿਕ ਮੁੱਦਿਆਂ ਦੀ ਗੱਲ ਆਉਂਦੀ ਹੈ ਤਾਂ ਉਹ ਨਹੀਂ ਕਰਨਾ ਚਾਹੀਦਾ।

ਇੱਕ ਜੋੜਾ ਕਾਉਂਸਲਿੰਗ ਲਈ ਆਇਆ, ਅਤੇ ਇਹ ਸਪੱਸ਼ਟ ਸੀ ਕਿ ਮਾਂ ਪਰਿਵਾਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਵਿੱਚ ਬੱਚਿਆਂ ਦੇ ਹਿੱਤ ਸ਼ਾਮਲ ਸਨ। ਉਸਨੇ ਦੱਸਿਆ ਕਿ ਉਹ ਆਪਣੇ ਚੈਂਦਾ ਸਾਲ ਦੇ ਬੇਟੇ ਨਾਲ ਕਿੰਨੀ ਗੁੱਸੇ ਵਿੱਚ ਸੀ। ਉਸ ਦੇ ਬਾਹਰ ਕੱਢਣ ਦੀ ਪ੍ਰਕਿਰਿਆ ਵਿੱਚ, ਉਸਨੇ ਪੇਂਟਬਾਲ ਦਾ ਵਿਸ਼ਾ ਲਿਆਇਆ, ਅਤੇ ਉਸਨੇ ਕਿਹਾ, "ਮੇਰਾ ਪੁੱਤਰ ਪੇਂਟਬਾਲ ਖੇਡਣਾ ਚਾਹੁੰਦਾ ਹੈ। ਪੇਂਟਬਾਲ ਬਹੁਤ ਮਾੜਾ ਹੈ। ਮੈਨੂੰ ਲਗਦਾ ਹੈ ਕਿ ਇਹ ਬਹੁਤ ਗਲਤ ਹੈ।"

ਮੈਂ ਪਿਤਾ ਜੀ ਨੂੰ ਪੁੱਛਿਆ, "ਪਿਤਾ ਜੀ, ਤੁਸੀਂ ਇਸ ਬਾਰੇ ਕੀ ਸੋਚਦੇ ਹੋ?"

ਉਸਨੇ ਜਵਾਬ ਦਿੱਤਾ, "ਠੀਕ ਹੈ, ਮੈਨੂੰ ਲਗਦਾ ਹੈ ਕਿ ਇਹ ਠੀਕ ਹੈ।"

ਉਸਨੇ ਅੰਦਰ ਛਾਲ ਮਾਰ ਦਿੱਤੀ, "ਮੈਨੂੰ ਲਗਦਾ ਹੈ ਕਿ ਇਹ ਗਲਤ ਹੈ। ਤੁਸੀਂ ਪੇਂਟਬਾਲ ਵਿੱਚ ਲੋਕਾਂ 'ਤੇ ਗੋਲੀਬਾਰੀ ਕਰਦੇ ਹੋ।"

ਮੈਂ ਉਸਨੂੰ ਕਿਹਾ, "ਮੈਂ ਪੇਂਟਬਾਲ ਖੇਡਦਾ ਹਾਂ ਅਤੇ ਆਪਣੇ ਬੱਚਿਆਂ ਨੂੰ ਕਈ ਵਾਰ ਗੋਲੀ ਮਾਰ ਚੁੱਕੀ ਹਾਂ! ਇਹ ਬਹੁਤ ਮਜ਼ੇਦਾਰ ਹੈ। ਸਾਨੂੰ ਪੇਂਟਬਾਲ ਖੇਡਣਾ ਪਸੰਦ ਹੈ। ਤੁਹਾਡਾ ਪੁੱਤਰ ਤੁਹਾਡੇ ਨਾਲੋਂ ਵੱਖਰਾ ਹੈ। ਕੀ ਤੁਸੀਂ ਧਿਆਨ ਦਿੱਤਾ ਹੈ?"

ਮੈਨੂੰ ਪਤਾ ਹੈ ਕਿ ਮੇਰੀ ਪਤਨੀ ਕਦੇ ਵੀ ਸਾਡੇ ਲੜਕਿਆਂ ਅਤੇ ਮੇਰੇ ਨਾਲ ਪੇਂਟਬਾਲ ਨਹੀਂ ਖੇਡੇਗੀ। ਇਹ ਉਸਦੀ "ਚੀਜ਼" ਨਹੀਂ ਹੈ। ਇੱਕ ਸਹਾਇਕ ਹੋਣ ਦੇ ਨਾਤੇ, ਇੱਕ ਪਤਨੀ ਆਪਣੇ ਪਤੀ-ਜਾਂ ਪੁੱਤਰ ਨੂੰ ਨਾਰੀ ਬਣਾਉਣ ਦੀ ਕੋਸ਼ਿਸ਼ ਕੀਤੇ ਬਿਨਾਂ ਪਿਆਰ ਨਾਲ ਆਪਣੀਆਂ ਚਿੰਤਾਵਾਂ ਪ੍ਰਗਟ ਕਰ ਸਕਦੀ ਹੈ। ਕਈ ਵਾਰ ਪੇਂਟਬਾਲ ਖੇਡਣ ਤੋਂ ਬਾਅਦ ਮੈਂ ਆਪਣੀ ਕਮੀਜ਼ ਉਤਾਰ ਦਿੱਤੀ ਅਤੇ ਮੇਰੇ ਸਰੀਰ 'ਤੇ ਜ਼ਖਮ ਸਨ, ਇਸ ਲਈ ਉਸਨੇ ਪੁੱਛਿਆ, "ਤੁਹਾਨੂੰ ਇਹ ਪਸੰਦ ਆਇਆ? ਕੀ ਇਹ ਦੁਖੀ ਨਹੀਂ ਹੋਇਆ?"

ਮੈਂ ਜਵਾਬ ਦਿੱਤਾ, "ਹਾਂ, ਇਹ ਦੁਖੀ ਹੈ। ਪਰ ਜੇ ਇਹ ਥੋੜਾ ਦੁਖੀ ਨਹੀਂ ਹੁੰਦਾ, ਤਾਂ ਇਹ ਇੰਨਾ ਮਜ਼ੇਦਾਰ ਨਹੀਂ ਹੋਵੇਗਾ। ਮੈਨੂੰ ਲਗਦਾ ਹੈ ਕਿ ਇਹ ਬਹੁਤ ਮਜ਼ੇਦਾਰ ਹੈ, ਅਤੇ ਮੁੰਡੇ ਵੀ ਕਰਦੇ ਹਨ।"

ਤੱਥ ਫਾਈਲ

ਆਪਣਾ ਰਾਹ ਲੱਭੋ—ਇੱਕ ਵਿਅਕਤੀ ਜੋ ਆਪਣੇ ਹਿੱਤਾਂ ਦੇ ਅਨੁਕੂਲ ਸਭ ਤੋਂ ਵਧੀਆ ਚੀਜ਼ ਦਾ ਪਿੱਛਾ ਕਰਦਾ ਹੈ, ਬਿਨਾਂ ਕਿਸੇ ਚਿੰਤਾ ਦੇ ਕਿ ਉਹਨਾਂ ਦੀਆਂ ਕਾਰਵਾਈਆਂ ਜਾਂ ਤਰੀਕੇ ਦੂਜਿਆਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ; ਇੰਪੁੱਟ ਪ੍ਰਾਪਤ ਕਰਨ ਲਈ ਤਿਆਰ ਨਹੀਂ, ਜਿਸ ਵਿੱਚ ਪਰਮੇਸ਼ੁਰ ਦੇ ਦ੍ਰਿਸ਼ਟੀਕੋਣ ਤੋਂ ਹਿਦਾਇਤ ਸ਼ਾਮਲ ਹੈ।

ਉਹੀ ਮਾਂ ਨਹੀਂ ਚਾਹੁੰਦੀ ਸੀ ਕਿ ਉਸਦੇ ਪੁੱਤਰ ਕੋਲ ਸਕੇਟਬੋਰਡ ਹੋਵੇ। ਉਸਨੇ ਕਿਹਾ, “ਸਾਰੇ ਸਕੇਟਰ ਮਾੜੇ ਹਨ। ਉਹ ਆਪਣੀਆਂ ਟੋਪੀਆਂ ਪਿੱਛੇ ਵੱਲ ਪਾਉਂਦੇ ਹਨ ਅਤੇ ਝੁਲਸਣ ਵਾਲੀਆਂ ਪੈਂਟਾਂ ਹੁੰਦੀਆਂ ਹਨ।”

ਮੈਂ ਸਮਝ ਗਿਆ ਕਿ ਉਸਨੂੰ ਇਹ ਪਸੰਦ ਨਹੀਂ ਹੈ, ਪਰ ਮੈਂ ਸਮਝਾਇਆ ਕਿ ਇਹ ਉਸਦੇ ਬਾਰੇ ਨਹੀਂ ਹੈ। ਮੈਂ ਫਿਰ ਪਿਤਾ ਨੂੰ ਕਿਹਾ, “ਜੇ ਤੁਹਾਨੂੰ ਲੱਗਦਾ ਹੈ ਕਿ ਇਹ ਠੀਕ ਹੈ, ਤਾਂ ਤੁਹਾਨੂੰ ਅੱਗੇ ਵਧਣ ਅਤੇ ਅਗਵਾਈ ਕਰਨ ਦੀ ਲੋੜ ਹੈ। ਆਪਣੀ ਪਤਨੀ ਨੂੰ ਦੱਸੋ ਕਿ ਤੁਸੀਂ ਮੰਨਦੇ ਹੋ ਕਿ ਇਹ ਠੀਕ ਹੈ ਅਤੇ ਉਸ ਨੂੰ ਤੁਹਾਡੇ 'ਤੇ ਭਰੋਸਾ ਕਰਨ ਦੀ ਲੋੜ ਹੈ ਅਤੇ ਤੁਹਾਡੇ ਬੇਟੇ ਨਾਲ ਨਫ਼ਰਤ ਨਾਲ ਪੇਸ਼ ਨਹੀਂ ਆਉਣਾ ਚਾਹੀਦਾ ਕਿਉਂਕਿ ਉਹ ਉਨ੍ਹਾਂ ਚੀਜ਼ਾਂ ਦਾ ਆਨੰਦ ਲੈਣਾ ਚਾਹੁੰਦਾ ਹੈ ਜੋ ਲੜਕੇ ਕੁਦਰਤੀ ਤੌਰ 'ਤੇ ਕਰਨਾ ਪਸੰਦ ਕਰਦੇ ਹਨ।

ਮਿਲ ਕੇ ਕੰਮ ਕਰਨਾ

ਮੇਰਾ ਵੱਡਾ ਬੇਟਾ ਸਰਫਰ ਹੈ। ਜਦੋਂ ਉਸਨੇ ਆਪਣਾ ਡ੍ਰਾਈਵਰਜ਼ ਲਾਇਸੈਂਸ ਪ੍ਰਾਪਤ ਕੀਤਾ, ਤਾਂ ਉਹ ਬੀਚ 'ਤੇ ਗੱਡੀ ਚਲਾਉਣ ਅਤੇ ਸਰਫ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦਾ ਸੀ। ਮੇਰੀ ਪਤਨੀ ਕੁਦਰਤੀ ਤੌਰ 'ਤੇ ਉਸ ਬਾਰੇ ਚਿੰਤਤ ਸੀ ਕਿ ਉਹ ਉਥੇ ਆਪਣੇ ਆਪ ਗੱਡੀ ਚਲਾ ਰਿਹਾ ਸੀ। ਉਸਦਾ ਮਨ ਵਿੱਚ ਸੋਚ ਸੀ ਕੀ, "ਮੈਨੂੰ ਲਗਦਾ ਹੈ ਕਿ ਉਸਨੂੰ ਅਗਲੇ ਛੇ ਮਹੀਨਿਆਂ ਲਈ ਸਾਡੇ ਸ਼ਹਿਰ ਤੋਂ ਬਾਹਰ ਨਹੀਂ ਚਲਾਉਣਾ ਚਾਹੀਦਾ।"

ਮੈਂ ਜਵਾਬ ਦਿੱਤਾ, “ਆਉ ਉਸ ਨੂੰ ਦੋ ਮਹੀਨੇ ਦੇ ਦੇਈਏ। ਉਸਦੇ ਕੁਝ ਅਨੁਭਵ ਹੋਣ ਤੋਂ ਬਾਅਦ, ਮੈਂ ਉਸਨੂੰ ਮੈਨੂੰ ਬੀਚ 'ਤੇ ਲੈ ਕੇ ਜਾਣ ਦੇਵਾਂਗਾ ਅਤੇ ਦੇਖਾਂਗਾ ਕਿ ਉਹ ਕਿਵੇਂ ਕਰਦਾ ਹੈ। ਜੇ ਉਹ ਠੀਕ ਕਰਦਾ ਹੈ, ਤਾਂ ਮੈਂ ਉਸ ਨੂੰ ਇਕੱਲੇ ਬੀਚ 'ਤੇ ਜਾਣ ਦੇਵਾਂਗਾ।

ਆਪਣੇ ਤਰੀਕੇ ਨਾਲ ਨਾ ਹੋਣ ਦੀ ਕੋਸ਼ਿਸ਼ ਨਾ ਕਰਨ ਦਾ ਇੱਕ ਹਿੱਸਾ ਇਹ ਹੈ ਕਿ ਮਾਪੇ ਇੱਕ-ਦੂਜੇ ਦਾ ਸੋਚ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਪਰੋਜਨ ਸਲਾਹ ਨਾਲ ਕਾਇਮ ਹੋ ਜਾਂਦੇ ਹਨ,
ਸੇ ਤੂੰ ਚੰਗੀ ਸਲਾਹ ਲੈ ਕੇ ਜੁੱਧ ਕਰ।(ਕਹਾਉਤਾਂ 20:18)

ਜੇ ਸਲਾਹ ਨਾ ਮਿਲੇ ਤਾਂ ਪਰੋਜਨ ਰੁੱਕ ਜਾਂਦੇ ਹਨ,
ਪਰ ਜੇ ਸਲਾਹ ਦੇਣ ਵਾਲੇ ਬਹੁਤ ਹੋਣ ਤਾਂ ਓਹ ਕਾਇਮ ਹੋ ਜਾਂਦੇ ਹਨ।(ਕਹਾਉਤਾਂ 15:22)

ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਅਸੀਂ ਆਪਣੇ ਸੁਆਰਥੀ ਵਿਚਾਰਾਂ, ਡਰਾਂ, ਜਾਂ ਜੇ ਅਸੀਂ ਪਸੰਦ ਅਤੇ ਨਾਪਸੰਦ ਕਰਦੇ ਹਾਂ, ਉਨ੍ਹਾਂ ਨੂੰ ਇਹ ਨਾ ਦੱਸਣ ਦਿਓ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਕਰਨ ਦਿੰਦੇ ਹਾਂ। ਉਹ ਸਾਡੇ ਨਾਲੋਂ ਵੱਖਰੇ ਹਨ। ਸਾਨੂੰ ਉਹਨਾਂ ਨੂੰ ਨੈਤਿਕਤਾ ਅਤੇ ਸੁਰੱਖਿਆ ਦੇ ਸੰਦਰਭ ਵਿੱਚ ਉਹਨਾਂ ਦੇ ਹਿੱਤਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ।

ਪਤੀ, ਟੀਮ ਵਰਕ ਦੀ ਭਾਵਨਾ ਨਾਲ, ਇਹ ਜ਼ਰੂਰੀ ਹੈ ਕਿ ਤੁਹਾਡੀ ਪਤਨੀ ਨੂੰ ਆਪਣੀਆਂ ਚਿੰਤਾਵਾਂ ਪ੍ਰਗਟ ਕਰਨ ਦਿਓ ਅਤੇ ਪਰਿਵਾਰਕ ਫੈਸਲਿਆਂ ਵਿੱਚ ਉਸ ਨੂੰ ਸ਼ਾਮਲ ਕਰੋ। ਪਤੀਆਂ ਅਤੇ ਪਤਨੀਆਂ ਨੂੰ ਯੋਜਨਾਵਾਂ ਅਤੇ ਹੱਲ ਤਿਆਰ ਕਰਨ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ, ਪਰ ਇਹਨਾਂ ਸਥਿਤੀਆਂ ਵਿੱਚ ਅੰਤਿਮ ਫੈਸਲਾ ਪਿਤਾ ਦੇ ਕੋਲ ਹੁੰਦਾ ਹੈ।

ਡੂੰਘੀ ਖੋਦੋ

ਇਹ ਆਇਤਾਂ ਸਾਡੇ ਬੱਚਿਆਂ ਦੀਆਂ ਰੁਚੀਆਂ ਮੁਤਾਬਕ ਢਲਣ ਨੂੰ ਕਿਵੇਂ ਦਰਸਾਉਂਦੀਆਂ ਹਨ?

ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ।(ਫ਼ਿਲਿੱਪੀਆਂ 2:4)

ਧੜੇਬਾਜ਼ੀਆਂ ਅਥਵਾ ਫੇਕੇ ਘੁਮੰਡ ਨਾਲ ਕੁਝ ਨਾ ਕਰੋ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ।(ਫ਼ਿਲਿੱਪੀਆਂ 2:3)

ਪਰ ਪਿਆਰ ਰਾਹੀਂ ਇੱਕ ਦੂਜੇ ਦੀ ਸੇਵਾ ਕਰੋ। (ਗਲਾਤੀਆਂ 5:13)

ਇੱਕ ਸਮਝੌਤਾ ਲੱਭੋ

ਪਿਆਰ ਭਰਿਆ ਸੰਚਾਰ

ਮਾਤਾ-ਪਿਤਾ ਨੇ ਮੈਨੂੰ ਦੱਸਿਆ ਹੈ, "ਮੈਂ ਆਪਣੇ ਬੱਚਿਆਂ ਨੂੰ ਉਹ 'ਰੋਕ ਜੰਕ' ਸੁਣਨ ਨਹੀਂ ਦਿੰਦਾ। ਮੈਂ ਜਾਣਦਾ ਹਾਂ ਕਿ ਇਹ ਬੀਸਾਈ ਹੈ, ਪਰ ਇਸ ਵਿੱਚ ਬੁਰਾਈ ਹੈ।" ਕੀ ਅਸਲ ਵਿੱਚ ਇੱਕ ਬੁਰਾਈ ਬੀਟ(ਸੰਗੀਤ ਵਿੱਚ, ਬੀਟ ਸਮੇਂ ਜਾਂ ਨਬਜ਼ ਦੀ ਮੁੱਢਲੀ ਇਕਾਈ ਹੈ, ਜੋ ਇੱਕ ਗੀਤ ਵਿੱਚ ਮਹਿਸੂਸ ਕੀਤੀ ਜਾਂਦੀ ਹੈ) ਵਰਗੀ ਕੋਈ ਚੀਜ਼ ਹੈ? ਕੀ ਤੁਸੀਂ ਇਸ ਨੂੰ ਬਾਈਬਲ ਵਿਚ ਲੱਭ ਸਕਦੇ ਹੋ? ਭੈੜੇ ਬੋਲ ਅਤੇ ਭੈੜੀਆਂ ਕਿਰਿਆਵਾਂ ਹਨ, ਪਰ ਦੁਸ਼ਟ ਬੀਟ ਵਰਗੀ ਕੋਈ ਚੀਜ਼ ਨਹੀਂ ਹੈ। ਬੱਚੇ ਬਹੁਤ ਸਾਰੇ ਸੰਗੀਤ ਨੂੰ ਪਸੰਦ ਕਰਦੇ ਹਨ, ਜੋ ਸਾਡੇ ਸਵਾਦ ਤੋਂ ਵੱਖਰਾ ਹੋ ਸਕਦਾ ਹੈ। ਜੇ ਇਹ ਮਸੀਹੀ ਹੈ ਅਤੇ ਬੋਲ ਠੀਕ ਹਨ, ਤਾਂ ਕੀ ਸਮੱਸਿਆ ਹੈ? ਆਪਣੇ ਵਿਸ਼ਵਾਸ ਨਾਲ ਸਮਝੋਤਾ ਕੀਤੇ ਬਿਨਾਂ ਸਮਝੋਤਾ ਕਰਨ ਦਾ ਤਰੀਕਾ ਲੱਭਣ ਦੀ ਕੋਸ਼ਿਸ਼ ਕਰੋ।

ਫ਼ੁੱਫੀ ਖੇਡੋ

ਵਰਣਨ ਕਰੋ ਕਿ ਇਹ ਆਇਤਾਂ ਬੁਰਾਈ, ਅਸੁੱਧ ਗੀਤਾਂ ਨਾਲ ਕਿਵੇਂ ਸਬੰਧਤ ਹਨ।

ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿੱਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ।(ਅਫ਼ਸੀਆਂ 4:29)

ਪਰ ਹੁਣ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਰਥਾਤ ਕੋਪ, ਕ੍ਰੋਧ, ਬਦੀ, ਦੁਰਬਚਨ, ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ।(ਕੁਲੁੱਸੀਆਂ 3:8)

ਹੇ ਯਹੋਵਾਹ, ਮੇਰੀ ਚਟਾਨ ਅਰ ਮੇਰੇ ਛੁਡਾਉਣ ਵਾਲੇ,
ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ,
ਤੇਰੇ ਹਜ਼ੂਰ ਮੰਨਣ ਜੋਗ ਹੋਵੇ।(ਜ਼ਬੂਰਾਂ 19:14)

ਸਾਨੂੰ ਉਹਨਾਂ ਚੀਜ਼ਾਂ ਬਾਰੇ ਲਚਕਦਾਰ ਹੋਣਾ ਚਾਹੀਦਾ ਹੈ ਜੋ ਅਸੀਂ ਆਪਣੇ ਬੱਚਿਆਂ ਨੂੰ ਕਰਨ ਦਿੰਦੇ ਹਾਂ, ਨਾ ਕਿ ਗਲਤ ਕਾਰਨਾਂ ਕਰਕੇ ਉਹਨਾਂ ਨੂੰ ਨਿਯੰਤਰਿਤ ਕਰਨਾ। ਇਸ ਦੀ ਬਜਾਇ ਸਾਨੂੰ ਉਨ੍ਹਾਂ ਦੀਆਂ ਦਿਲਚਸਪੀਆਂ ਦਾ ਆਨੰਦ ਲੈਣ ਵਿਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ, ਇਸ ਗੱਲ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਦੇ ਵੀ ਆਪਣੀ ਨਿਹਚਾ ਨਾਲ ਸਮਝੋਤਾ ਨਾ ਕਰੀਏ ਜਾਂ ਉਨ੍ਹਾਂ ਨੂੰ ਨੈਤਿਕ ਤੌਰ 'ਤੇ ਗਲਤ ਕੰਮ ਕਰਨ ਦੀ ਇਜਾਜ਼ਤ ਦੇ ਕੇ ਬਾਈਬਲ ਕੀ ਕਹਿੰਦੀ ਹੈ।

ਜਦੋਂ ਸੰਭਵ ਹੋਵੇ ਤਾਂ ਆਪਣੇ ਬੱਚਿਆਂ ਨਾਲ ਉਹਨਾਂ ਦੇ ਹਿੱਤਾਂ ਵਿੱਚ ਹਿੱਸਾ ਲੈਣਾ ਚੰਗਾ ਹੁੰਦਾ ਹੈ। ਮੇਰੇ ਪੁੱਤਰ ਦੇ ਅੱਲ੍ਹੜ ਉਮਰ ਦੇ ਦੌਰਾਨ, ਮੈਂ ਸਰਦੀਆਂ ਦੇ ਸਮੇਂ ਵਿੱਚ ਉਸਦੇ ਨਾਲ ਸਰਫਿੰਗ ਕਰਨ ਜਾਵਾਂਗਾ: ਛੇ ਫੁੱਟ ਦੀਆਂ ਲਹਿਰਾਂ ਦੇ ਨਾਲ ਪੰਜਾਹ-ਚਾਰ-ਡਿਗਰੀ ਪਾਣੀ। ਕਈ ਮੌਕਿਆਂ 'ਤੇ, ਲਹਿਰਾਂ ਤੋਂ ਪਾਰ ਨਿਕਲਣ ਨੇ ਮੈਨੂੰ ਲਗਭਗ ਮਾਰ ਦਿੱਤਾ। ਮੈਂ ਅੱਧਾ ਸਮਾਂ ਠੰਢਾ ਕਰ ਰਿਹਾ ਸੀ ਅਤੇ ਮੈਂ ਥੱਕ ਗਿਆ ਸੀ, ਪਰ ਪ੍ਰਭੂ ਦੀ ਉਸਤਤਿ ਕਰੋ, ਮੈਂ ਆਪਣੇ ਮੁੰਡੇ ਨਾਲ ਮਸਤੀ ਕਰ ਰਿਹਾ ਸੀ। ਇਹਨਾਂ ਵਿੱਚੋਂ ਕੁਝ ਸਰਫ ਆਉਟਿੰਗਾਂ 'ਤੇ, ਮੈਂ ਕੁਝ ਹੋਰ ਕਰਨਾ ਚਾਹੁੰਦਾ ਸੀ, ਪਰ ਉਸਨੇ ਮੈਨੂੰ ਉਸ ਵਿੱਚ ਸ਼ਾਮਲ ਹੋਣ ਲਈ ਕਿਹਾ। ਇਸ ਲਈ ਅਸੀਂ ਇਕੱਠੇ ਚਲੇ ਗਏ।

ਹਰ ਬੱਚਾ ਵੱਖਰਾ ਹੁੰਦਾ ਹੈ। ਜਦੋਂ ਮੇਰੀ ਧੀ ਛੋਟੀ ਸੀ, ਉਹ ਟ੍ਰੈਪੋਲਿਨ 'ਤੇ ਛਾਲ ਮਾਰਨਾ ਜਾਂ ਸਾਡੇ ਕੁੱਤੇ ਨੂੰ ਸੈਰ ਲਈ ਲੈ ਜਾਣਾ ਪਸੰਦ ਕਰਦੀ ਸੀ। ਨਾ ਹੀ ਉਹ ਗਤੀਵਿਧੀਆਂ ਸਨ ਜੋ ਮੈਂ ਆਨੰਦ ਲਈ ਚੁਣਾਂਗਾ, ਪਰ ਇਹ ਬਿੰਦੂ ਨਹੀਂ ਸੀ। ਅਸੀਂ ਇੱਕ ਦੂਜੇ ਨਾਲ ਸਮਾਂ ਬਿਤਾ ਰਹੇ ਸੀ, ਉਹੀ ਕਰ ਰਹੇ ਸੀ ਜੋ ਉਹ ਕਰਨਾ ਚਾਹੁੰਦੀ ਸੀ।

ਜਦੋਂ ਮੇਰੀ ਧੀ ਦਸ ਸਾਲਾਂ ਦੀ ਸੀ, ਉਸਨੇ ਮੈਨੂੰ ਇੱਕ ਪਿਤਾ ਦਿਵਸ ਕਾਰਡ ਲਿਖਿਆ, ਇਹ ਦੱਸਦਿਆਂ ਕਿ ਉਹ ਆਪਣੇ ਡੈਡੀ ਨੂੰ ਕਿਉਂ ਪਿਆਰ ਕਰਦੀ ਹੈ:

ਇਹ ਕਾਰਨ ਹਨ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਡੈਡੀ.

ਨੰਬਰ 1, ਤੁਸੀਂ ਮੇਰੇ ਨਾਲ ਟ੍ਰੈਪੋਲਿਨ 'ਤੇ ਜਾਓ।

ਨੰਬਰ 2, ਤੁਸੀਂ ਮੈਨੂੰ ਡੇਅਰੀ ਰਾਈ ਕੋਲ ਲੈ ਜਾਓ। [ਠੀਕ ਹੈ, ਮੈਨੂੰ ਇਹ ਪਸੰਦ ਹੈ-ਇਹ ਕੁਰਬਾਨੀ ਨਹੀਂ ਹੈ!]

ਨੰਬਰ 3, ਤੁਸੀਂ ਮੇਰੇ ਕੁੱਤੇ ਨੂੰ ਮੇਰੇ ਨਾਲ ਸੈਰ ਕਰਨ ਲਈ ਲੈ ਜਾਓ।

ਨੰਬਰ 4, ਤੁਸੀਂ ਮੇਰੇ ਨਾਲ ਫੁਟਬਾਲ ਖੇਡਦੇ ਹੋ।

- ਨੰਬਰ 5, ਤੁਸੀਂ ਮੈਨੂੰ ਸਾਈਕਲ ਦੀ ਸਵਾਰੀ 'ਤੇ ਲੈ ਜਾਓ।
- ਨੰਬਰ 6, ਤੁਸੀਂ ਮੈਨੂੰ ਮੋਟਰਸਾਈਕਲ ਦੀ ਸਵਾਰੀ 'ਤੇ ਲੈ ਜਾਓ।
- ਨੰਬਰ 7, ਤੁਸੀਂ ਮੇਰੇ ਨਾਲ ਪੜ੍ਹੋ।
- ਨੰਬਰ 8, ਤੁਸੀਂ ਮੈਨੂੰ ਨਾਸਤਾ ਬਣਾਓ।
- ਨੰਬਰ 9, ਤੁਸੀਂ ਮੇਰੇ ਨਾਲ ਤਾਸ ਖੇਡਦੇ ਹੋ।

ਧਿਆਨ ਦਿਓ ਕਿ ਉਸਨੇ ਸੂਚੀਬੱਧ ਕੀਤਾ ਹਰ ਕਾਰਨ ਇੱਕ ਕਾਰਵਾਈ ਸੀ। ਮੈਂ ਉਸਨੂੰ ਆਪਣਾ ਸਮਾਂ ਦੇ ਰਿਹਾ ਸੀ। ਪਿਆਰ ਕਿਰਿਆ ਬਾਰੇ ਹੈ, ਜਿਸ ਵਿੱਚ ਇਕੱਠੇ ਬਿਤਾਇਆ ਸਮਾਂ ਸ਼ਾਮਲ ਹੈ। ਹਰ ਬੱਚੇ ਨੂੰ ਇਸਦੀ ਲੋੜ ਹੁੰਦੀ ਹੈ, ਅਤੇ ਸਾਨੂੰ ਇਸ ਨੂੰ ਲਗਾਤਾਰ ਯਾਦ ਰੱਖਣ ਅਤੇ ਅਭਿਆਸ ਕਰਨ ਦੀ ਲੋੜ ਹੈ। ਸਾਡੇ ਬੱਚਿਆਂ ਨੂੰ ਸਾਡੇ ਤੋਂ ਬਹੁਤ ਜਲਦੀ ਦੂਰ ਕਰਨ ਦੇ ਵਿਰੁੱਧ ਸਭ ਤੋਂ ਵਧੀਆ ਬਚਾਅ ਇਹ ਹੈ ਕਿ ਉਹਨਾਂ ਨਾਲ ਵਿਅਕਤੀਗਤ ਤੌਰ 'ਤੇ ਅਤੇ ਇੱਕ ਪਰਿਵਾਰ ਦੇ ਰੂਪ ਵਿੱਚ ਸਮਾਂ ਬਿਤਾ ਕੇ ਇੱਕ ਸਖ਼ਤ ਅਪਰਾਧ ਸ਼ੁਰੂ ਕੀਤਾ ਜਾਵੇ।

ਬੱਚਿਆਂ ਨਾਲ ਸੰਬੰਧ ਰੱਖਣ ਦਾ ਇਕ ਹੋਰ ਮਹੱਤਵਪੂਰਨ ਪਹਿਲੂ ਸਹੀ ਪਿਆਰ ਦਿਖਾਉਣਾ ਹੈ। ਅਕਸਰ ਪਿਤਾ ਜੀ ਕਹਿੰਦੇ ਹਨ, "ਮੈਂ ਇੱਕ ਗਲੇ ਨਹੀਂ ਹਾਂ।" ਮੈਂ ਜਵਾਬ ਦਿੰਦਾ ਹਾਂ, "ਪਰ ਇਹ ਤੁਹਾਡੇ ਬਾਰੇ ਨਹੀਂ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਜੱਫੀ ਪਾ ਰਹੇ ਹੋ। ਸੱਚਾ ਪਿਆਰ ਇੱਕ ਕੁਰਬਾਨੀ ਹੈ ਅਤੇ ਦੂਜੇ ਵਿਅਕਤੀ ਬਾਰੇ ਹੈ। ਤੁਹਾਡੇ ਕੋਲ ਇੱਕ ਬੱਚਾ ਹੈ ਜੋ ਤੁਹਾਨੂੰ ਪਿਆਰ ਕਰਦਾ ਹੈ ਅਤੇ ਉਸਨੂੰ ਜੱਫੀ ਪਾਉਣ ਦੀ ਲੋੜ ਹੈ। ਇਸ ਬਾਰੇ ਕੁਝ ਕਰੋ।"

ਪਿਤਾ ਜੀ, ਤੁਸੀਂ ਆਪਣੇ ਆਪ ਨੂੰ ਦੱਸ ਸਕਦੇ ਹੋ ਕਿ ਮੰਮੀ ਤੁਹਾਡੀ ਧਿਆਨ ਦੀ ਕਮੀ ਨੂੰ ਪੂਰਾ ਕਰ ਰਹੀ ਹੈ, ਪਰ ਇਹ ਇਸ ਤਰ੍ਹਾਂ ਕੰਮ ਨਹੀਂ ਕਰਦਾ ਹੈ। ਤੁਹਾਨੂੰ ਜੇ ਵੀ ਡਰ ਜਾਂ ਜ਼ਿੱਦ ਹੈ ਉਸ ਤੋਂ ਛੁਟਕਾਰਾ ਪਾਉਣ ਦੀ ਜ਼ਰੂਰਤ ਹੈ ਅਤੇ ਕਹੋ, "ਮੈਂ ਇੱਕ ਗਲੇ ਬਣਨ ਜਾ ਰਿਹਾ ਹਾਂ।" ਫਿਰ ਪਰਮੇਸ਼ੁਰ ਨੂੰ ਪੁੱਛੋ ਕਿ ਉਹ ਤੁਹਾਡਾ ਦਿਲ ਬਦਲ ਲਵੇ ਅਤੇ ਤੁਹਾਨੂੰ ਆਪਣੇ ਜੱਫੀ ਵਾਲੇ ਬੱਚੇ ਲਈ ਜੱਫੀ ਪਾਵੇ।

ਕੁਝ ਮਾਵਾਂ ਨੂੰ ਜੱਫੀ ਪਾਉਣ ਵਿੱਚ ਸਮੱਸਿਆ ਹੁੰਦੀ ਹੈ, ਪਰ ਉਹੀ ਸਿਧਾਂਤ ਲਾਗੂ ਹੁੰਦੇ ਹਨ। ਮਾਵਾਂ ਦਾ ਆਮ ਤੌਰ 'ਤੇ ਆਪਣੇ ਬੱਚਿਆਂ ਪ੍ਰਤੀ ਕੁਦਰਤੀ ਪਿਆਰ ਹੁੰਦਾ ਹੈ, ਪਰ ਪਿਛਲੇ ਮੁੱਦੇ (ਖਾਸ ਕਰਕੇ ਅਣਸੁਲਝੇ ਹੋਏ) ਇਸ ਤਰੀਕੇ ਨਾਲ ਪਿਆਰ ਦਿਖਾਉਣ ਦੀ ਉਨ੍ਹਾਂ ਦੀ ਆਜ਼ਾਦੀ ਨੂੰ ਪ੍ਰਭਾਵਤ ਕਰ ਸਕਦੇ ਹਨ। ਜੇ ਅਜਿਹਾ ਹੈ, ਤਾਂ ਇਸ ਨੂੰ ਬਦਲਣ ਦੀ ਲੋੜ ਹੈ ਅਤੇ ਪਰਮੇਸ਼ੁਰ ਦੀ ਮਦਦ ਨਾਲ ਬਦਲ ਸਕਦਾ ਹੈ।

ਭੁੱਖੀ ਖੇਦੇ

ਬੱਸਲੁਨੀਕਾ ਦੇ ਲੋਕਾਂ ਪ੍ਰਤੀ ਪੌਲੁਸ ਦੇ ਕੰਮਾਂ ਬਾਰੇ ਪੜ੍ਹੋ:

ਪਰ ਅਸੀਂ ਤੁਹਾਡੇ ਵਿੱਚ ਅਜੇਹੇ ਅਸੀਲ ਸਾਂ ਜਿਹੀ ਮਾਤਾ ਜੋ ਆਪਣੇ ਬੱਚਿਆਂ ਨੂੰ ਪਾਲਦੀ ਹੈ 8ਇਉਂ ਅਸੀਂ ਤੁਹਾਡੇ ਚਾਹਵੰਦ ਹੋ ਕੇ ਤੁਹਾਨੂੰ ਨਿਰੀ ਪਰਮੇਸ਼ੁਰ ਦੀ ਖੁਸ਼ ਖਬਰੀ ਨਹੀਂ ਸਗੋਂ ਆਪਣੀ ਜਾਨ ਭੀ ਦੇਣ ਨੂੰ ਤਿਆਰ ਸਾਂ ਇਸ ਲਈ ਜੇ ਤੁਸੀਂ ਸਾਡੇ ਪਿਆਰੇ ਬਣ ਗਏ ਸਾਓ।(1 ਬੱਸਲੁਨੀਕੀਆਂ 2:7-8)

ਇਸ ਕਲਿਸਿਯਾ ਪ੍ਰਤੀ ਉਸਦਾ ਰਵੱਈਆ ਅਤੇ ਕੰਮ ਕੀ ਸੀ?

ਬੱਚਿਆਂ ਪ੍ਰਤੀ ਯਿਸੂ ਦੀ ਕਾਰਵਾਈ ਅਤੇ ਉਹ ਦੂਜਿਆਂ ਤੋਂ ਕੀ ਕਰਨ ਦੀ ਉਮੀਦ ਕਰਦਾ ਹੈ ਬਾਰੇ ਪੜ੍ਹੋ:

ਅਤੇ ਇੱਕ ਛੋਟੇ ਬਾਲਕ ਨੂੰ ਲੈ ਕੇ ਉਸ ਨੂੰ ਉਨ੍ਹਾਂ ਦੇ ਵਿਚਾਲੇ ਖੜਾ ਕੀਤਾ। ਫੇਰ ਉਸ ਨੂੰ ਕੁੱਛੜ ਚੁੱਕ ਕੇ ਉਨ੍ਹਾਂ ਨੂੰ ਕਿਹਾ 37ਜੇ ਕੋਈ ਮੇਰੇ ਨਾਮ ਕਰਕੇ ਅਜਿਹਿਆਂ ਬਾਲਕਾਂ ਵਿੱਚੋਂ ਇੱਕ ਨੂੰ ਕਬੂਲ ਕਰੇ ਸੇ ਮੈਨੂੰ ਕਬੂਲ ਕਰਦਾ ਹੈ ਅਤੇ ਜੇ ਮੈਨੂੰ ਕਬੂਲ ਕਰੇ ਸੇ ਮੈਨੂੰ ਨਹੀਂ ਸਗੋਂ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ।(ਮਰਕੁਸ 9:36-37)

ਮਸੀਹ ਆਪਣੇ ਚੇਲਿਆਂ ਨੂੰ ਬੱਚਿਆਂ ਨਾਲ ਕੀ ਕਰਨ ਦੀ ਸਲਾਹ ਦੇ ਰਿਹਾ ਸੀ?

ਸਾਡੇ ਅੰਤਰ

ਮੇਰਾ ਵੱਡਾ ਬੇਟਾ ਨਿਕੋਲਸ ਕਦੇ ਵੀ ਬਹੁਤ ਜ਼ਿਆਦਾ ਗਲੇ ਨਹੀਂ ਸੀ। ਉਸ ਦਾ ਪਿਆਰ ਪ੍ਰਾਪਤ ਕਰਨ ਦਾ ਤਰੀਕਾ ਮੇਰੀ ਪਿੱਠ 'ਤੇ ਛਾਲ ਮਾਰ ਕੇ ਮੇਰੇ ਨਾਲ ਕੁਸ਼ਤੀ ਕਰਨਾ ਸੀ। ਇਸ ਲਈ ਅਸੀਂ ਅਕਸਰ ਕੁਸ਼ਤੀ ਕਰਦੇ ਸੀ। ਮੇਰਾ ਬੇਟਾ ਜਸਟਿਨ, ਇੱਕ ਕਿਸ਼ੋਰ ਦੇ ਰੂਪ ਵਿੱਚ, ਅਜੇ ਵੀ ਮੇਰੀ ਗੋਦੀ ਵਿੱਚ ਲੇਟਿਆ

ਪਿਆਰ ਭਰਿਆ ਸੰਚਾਰ

ਹੋਵੇਗਾ, ਬੇਨਤੀ ਕਰੇਗਾ, "ਮੇਰੀ ਪਿੱਠ ਨੂੰ ਖੁਰਕ ਕਰੋ।" ਸਾਡੀਆਂ ਪ੍ਰਾਰਥਨਾਵਾਂ ਕਹਿਣ ਤੋਂ ਬਾਅਦ ਕਈ ਰਾਤਾਂ, ਜਸਟਿਨ ਮੇਰੇ ਕੋਲ 20 ਮਿੰਟ ਲਈ ਲੇਟ ਜਾਂਦਾ ਤਾਂ ਜੋ ਮੈਂ ਉਸਦਾ ਸਿਰ ਰਗੜ ਸਕਾਂ, ਉਸਦੀ ਪਿੱਠ ਵਲੂੰਧਰ ਸਕਾਂ, ਜਾਂ ਉਸਦੇ ਪੈਰ ਰਗੜ ਸਕਾਂ। ਉਸ ਨੇ ਇਸ ਨੂੰ ਪਿਆਰ ਕੀਤਾ।

ਹਰ ਬੱਚਾ ਵੱਖਰਾ ਹੁੰਦਾ ਹੈ, ਅਤੇ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਮਹੱਤਵਪੂਰਨ ਹੁੰਦਾ ਹੈ। ਪਰ ਸਾਰਿਆਂ ਨੂੰ ਵਿਸ਼ੇਸ਼ ਪਿਆਰ ਦੀ ਲੋੜ ਹੈ। ਇਸ ਨਾਲ ਸੰਖਰਸ਼ ਕਰਨ ਵਾਲੇ ਬਹੁਤ ਸਾਰੇ ਮਾਪਿਆਂ ਨੇ ਇਸ ਬਾਰੇ ਕਦੇ ਪ੍ਰਾਰਥਨਾ ਨਹੀਂ ਕੀਤੀ। ਉਹਨਾਂ ਨੇ ਕਦੇ ਵੀ ਰੱਬ ਨੂੰ ਉਹਨਾਂ ਨੂੰ ਬਦਲਣ ਲਈ ਨਹੀਂ ਕਿਹਾ, ਜਾਂ ਉਹਨਾਂ ਨੇ ਇਹ ਸਮਝਣ ਲਈ ਆਪਣੇ ਆਪ ਦੀ ਜਾਂਚ ਕਰਨੀ ਟਾਲ ਦਿੱਤੀ ਹੈ ਕਿ ਇਹ ਇੰਨਾ ਮੁਸ਼ਕਲ ਕਿਉਂ ਹੈ।

ਸਵੈ-ਜਾਂਚ 2

ਜੇਕਰ ਇਹ ਤੁਸੀਂ ਹੋ, ਤਾਂ ਰੁਕੋ ਅਤੇ ਇਸ ਖੇਤਰ ਵਿੱਚ ਤੁਹਾਡੀ ਮਦਦ ਕਰਨ ਲਈ ਪਰਮੇਸ਼ੁਰ ਨੂੰ ਕਹੋ। ਉਹ ਲਿਖੇ ਜੋ ਉਸਨੇ ਤੁਹਾਨੂੰ ਪ੍ਰਗਟ ਕੀਤਾ ਹੈ।

ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸਾਡੇ ਬਾਰੇ ਨਹੀਂ ਹੈ। ਜੇ ਤੁਸੀਂ ਅਸਹਿਜ ਮਹਿਸੂਸ ਕਰਦੇ ਹੋ, ਤਾਂ ਬੇਨਤੀ ਕਰਨਾ ਸ਼ੁਰੂ ਕਰੋ, " ਪਰਮੇਸ਼ੁਰ, ਮੈਨੂੰ ਬਦਲ ਦਿਓ।" ਇਹ ਤੁਹਾਡੀ ਮਰਜ਼ੀ ਨਹੀਂ ਹੈ, ਪਰ ਪਰਮੇਸ਼ੁਰ ਦੀ ਇੱਛਾ ਹੈ। ਸਾਨੂੰ ਉਸ ਦੀ ਮਹਿਮਾ ਕਰਨ ਦੀ ਲੋੜ ਹੈ, ਭਾਵੇਂ ਇਹ ਸਾਡੇ ਬੱਚਿਆਂ ਨਾਲ ਪਿਆਰ ਦਿਖਾਉਣ ਦੀ ਗੱਲ ਆਉਂਦੀ ਹੈ। ਪਿਛਲੀਆਂ ਸਮੱਸਿਆਵਾਂ ਤੁਹਾਡੀ ਮੁਸ਼ਕਲ ਦਾ ਕਾਰਨ ਹੋ ਸਕਦੀਆਂ ਹਨ। ਸ਼ਾਇਦ ਤੁਹਾਡੇ ਮਾਪੇ ਸਨ ਜਿਨ੍ਹਾਂ ਨੇ ਪਿਆਰ ਨਹੀਂ ਦਿਖਾਇਆ ਜਾਂ ਤੁਹਾਨੂੰ ਸਰੀਰਕ ਤੌਰ 'ਤੇ ਦੁਰਵਿਵਹਾਰ ਵੀ ਨਹੀਂ ਕੀਤਾ। ਜੇ ਤੁਸੀਂ ਕੁਝ ਨੂੰ ਸਹਾਰਾ ਦੇ ਰਹੇ ਹੋ ਜਾਂ ਮਾਤਾ-ਪਿਤਾ (ਮਾਂ) ਦੁਆਰਾ ਨਾ ਭਰੇ ਜ਼ਖਮ ਹਨ, ਅਤੇ ਤੁਹਾਡੇ ਅਤੀਤ ਦੇ ਨਾਲ ਪ੍ਰਭੂ 'ਤੇ ਭਰੋਸਾ ਕਰਕੇ ਉਨ੍ਹਾਂ ਨੂੰ ਮਾਫ਼ ਨਹੀਂ ਕੀਤਾ ਹੈ, ਤਾਂ ਇਹ ਮੁੱਦਾ ਤੁਹਾਡੇ ਜੀਵਨ ਵਿੱਚ ਇੱਕ "ਕਿਰਪਾ ਰੇਕੂ" ਹੋ ਸਕਦਾ ਹੈ।

ਸਭਨਾ ਨਾਲ ਮੇਲ ਰੱਖਣ ਦਾ ਪਿੱਛਾ ਕਰੋ ਅਤੇ ਪਵਿੱਤਰਤਾਈ ਦਾ ਜਿਹ ਦੇ ਬਿਨਾ ਕੋਈ ਪ੍ਰਭੂ ਨੂੰ ਨਾ ਵੇਖੋਗਾ 15ਵੇਖਣਾ ਭਈ ਕੋਈ ਪਰਮੇਸ਼ੁਰ ਦੀ ਕਿਰਪਾ ਤੋਂ ਵੱਜਿਆ ਨਾ ਰਹੇ ਅਤੇ ਨਾ ਹੋਵੇ ਭਈ ਕੋਈ ਕੁਝ ਤਣ ਦੀ ਜੜ੍ਹ ਫੁੱਟ ਕੇ ਦੁਖ ਦੇਵੇ ਅਤੇ ਬਾਹਲੇ ਉਸ ਦੇ ਕਾਰਨ ਭ੍ਰਿਸ਼ਟ ਹੋ ਜਾਣ।
(ਇਬਰਾਨੀਆਂ 12:14-15)

ਪਰਮੇਸ਼ੁਰ ਦਰਦ ਨੂੰ ਠੀਕ ਕਰ ਸਕਦਾ ਹੈ ਅਤੇ ਤੁਹਾਨੂੰ ਭਾਵਨਾਤਮਕ ਨੁਕਸਾਨ ਤੋਂ ਬਚਾਉਣਾ ਚਾਹੁੰਦਾ ਹੈ। ਜੇ ਤੁਸੀਂ ਪ੍ਰਾਰਥਨਾ ਵਿੱਚ ਉਸ ਉੱਤੇ ਭਰੋਸਾ ਨਹੀਂ ਕਰਦੇ, ਅਤੇ ਆਗਿਆਕਾਰੀ ਵਿੱਚ ਇੱਕ ਨਵਾਂ ਰਵੱਈਆ ਭਾਲਦੇ ਹੋ, ਤਾਂ ਤੁਹਾਡਾ ਨਕਾਰਾਤਮਕ ਵਿਵਹਾਰ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਲਈ ਇੱਕ ਵਿਨਾਸ਼ਕਾਰੀ ਸ਼ਕਤੀ ਬਣ ਜਾਵੇਗਾ।

ਇਸ ਖੇਤਰ ਵਿੱਚ ਹੋਰ ਮਦਦ ਲਈ ਅੰਤਿਕਾ E: ਟਰੱਸਟ ਅਤੇ ਮਾਫੀ ਦੇਖੋ।

ਪਰਮੇਸ਼ੁਰ ਆਪਣੀ ਪਰਿਵਰਤਨ ਕਰਨ ਵਾਲੀ ਸ਼ਕਤੀ ਨੂੰ ਸਾਡੇ ਜੀਵਨ ਵਿੱਚ ਡੋਲ੍ਹਣਾ ਚਾਹੁੰਦਾ ਹੈ, ਜਿਸ ਨਾਲ ਉਹ ਸਾਨੂੰ ਉਨ੍ਹਾਂ ਬੱਚਿਆਂ ਪ੍ਰਤੀ ਕੋਮਲਤਾ ਨਾਲ ਪਿਆਰ ਕਰਦਾ ਹੈ ਜੋ ਉਹ ਸਾਨੂੰ ਦਿੰਦਾ ਹੈ। ਪਰ ਜੇ ਅਸੀਂ ਆਪਣੇ ਮਾਤਾ-ਪਿਤਾ ਨੂੰ ਮਾਫ਼ ਕਰਕੇ ਪ੍ਰਭੂ ਦਾ ਕਹਿਣਾ ਨਹੀਂ ਮੰਨਦੇ, ਤਾਂ ਇਹ ਸਾਡੀ ਬਦਲਣ ਦੀ ਯੋਗਤਾ ਨੂੰ ਰੋਕ ਦੇਵੇਗਾ। ਇਹ ਇੱਕ ਆਮ ਸਮੱਸਿਆ ਹੈ। ਸਾਨੂੰ ਆਪਣੇ ਸਰੀਰ ਲਈ ਮਰਨਾ ਚਾਹੀਦਾ ਹੈ ਅਤੇ ਉਨ੍ਹਾਂ ਅਪਰਾਧਾਂ ਨੂੰ ਛੱਡ ਦੇਣਾ ਚਾਹੀਦਾ ਹੈ ਜੋ ਸਾਨੂੰ ਅਪੰਗ ਕਰਦੇ ਹਨ, ਪਰਮੇਸ਼ੁਰ ਅਤੇ ਸਾਡੇ ਬੱਚਿਆਂ ਦੇ ਪਿਆਰ ਲਈ। ਕੇਵਲ ਤਦ ਹੀ ਅਸੀਂ ਉਹਨਾਂ ਨੂੰ ਉਹਨਾਂ ਤਰੀਕਿਆਂ ਨਾਲ ਖੁੱਲ੍ਹ ਕੇ ਪਿਆਰ ਦੇਵਾਂਗੇ ਜਿਹਨਾਂ ਦੀ ਉਹਨਾਂ ਨੂੰ ਇਸ ਨੂੰ ਪ੍ਰਾਪਤ ਕਰਨ ਦੀ ਲੋੜ ਹੈ।

ਡੂੰਘੀ ਖੋਦੋ

ਦੱਸੋ ਕਿ ਇਹਨਾਂ ਆਇਤਾਂ ਦਾ ਕੀ ਅਰਥ ਹੈ ਅਤੇ ਇਹ ਪਾਲਣ ਪੋਸ਼ਣ ਲਈ ਕਿਵੇਂ ਲਾਗੂ ਹੋ ਸਕਦੀਆਂ ਹਨ।

ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆ ਦੇਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਏ ਉਹ ਉਸ ਨੂੰ ਲੱਭ ਲਵੇਗਾ।(ਮੱਤੀ 16:25)

ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਜਤਨ ਕਰੇ।(1 ਕੁਰਿੰਥੀਆਂ 10:24)

ਕੀ ਤੁਸੀਂ ਘਰ ਵਿੱਚ ਆਪਣਾ ਰਸਤਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਹਾਂ ___ ਨਹੀਂ ___

ਜੇ ਅਜਿਹਾ ਹੈ, ਤਾਂ ਤਬਦੀਲੀ ਲਈ ਆਪਣੀ ਵਚਨਬੱਧਤਾ ਨੂੰ ਲਿਖੋ, ਪਰਮੇਸ਼ੁਰ ਤੋਂ ਅੱਗੇ ਚੱਲਣ ਦੀ ਤਾਕਤ ਮੰਗੋ।

ਪਾਠ 8

ਪਿਆਰ ਨਹੀਂ ਕਰਦਾ

ਪਾਲਣ-ਪੋਸ਼ਣ ਦਾ ਮਤਲਬ ਸਕੋਰ ਰੱਖਣਾ ਜਾਂ ਮਨਪਸੰਦ ਹੋਣਾ ਨਹੀਂ ਹੈ।

ਪਿਆਰ ਬੁਰਾਈ ਨਹੀਂ ਸੋਚਦਾ

ਅਸੀਂ ਆਪਣੇ ਬੱਚਿਆਂ ਦੀਆਂ ਅਸਫਲਤਾਵਾਂ ਨੂੰ ਬਾਅਦ ਵਿੱਚ ਉਨ੍ਹਾਂ ਨੂੰ ਪਰੇਸ਼ਾਨ ਕਰਨ ਦੇ ਮਨ ਨਾਲ ਨਹੀਂ ਰੱਖ ਸਕਦੇ। ਅਫਸੋਸ ਦੀ ਗੱਲ ਹੈ ਕਿ ਇਹ ਇੱਕ ਆਮ ਤਰੀਕਾ ਹੈ ਜੋ ਬਹੁਤ ਸਾਰੇ ਮਾਪੇ ਅਨੁਸ਼ਾਸਨ ਦੌਰਾਨ ਵਰਤਦੇ ਹਨ। ਅਸਫਲਤਾ ਇੱਕ ਬੱਚੇ ਦੇ ਜੀਵਨ ਦਾ ਹਿੱਸਾ ਹੈ, ਅਤੇ ਬਹੁਤ ਸਾਰੇ ਮਾਪੇ, ਉਸ ਅਸਫਲਤਾ ਲਈ ਉਹਨਾਂ ਨੂੰ ਅਨੁਸ਼ਾਸਿਤ ਕਰਨ ਦੀ ਬਜਾਏ, ਘਟਨਾ ਨੂੰ ਉਹਨਾਂ ਦੀ "ਪਿਛਲੀ ਜੇਬ" ਵਿੱਚ ਰੱਖਦੇ ਹਨ, ਸਿਰਫ ਇਸਨੂੰ ਬਾਹਰ ਕੱਢਣ ਅਤੇ ਬਾਅਦ ਵਿੱਚ ਉਹਨਾਂ ਦੇ ਵਿਰੁੱਧ ਇਸਦੀ ਵਰਤੋਂ ਕਰਨ ਲਈ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ ਪਿਆਰ "ਕੋਈ ਬੁਰਾ ਨਹੀਂ ਸਮਝਦਾ" (1 ਕੁਰਿੰਥੀਆਂ 13:5)।

ਤੱਥ ਫਾਈਲ
ਕੋਈ ਬੁਰਾਈ ਨਹੀਂ ਸੋਚਦਾ—ਲੋਜੀਜ਼ੋਮਾਈ (ਯੂਨਾਨੀ)। ਲੇਖਕਾਰੀ ਸ਼ਬਦ ਵਜੋਂ ਵਰਤਿਆ ਜਾਂਦਾ ਹੈ, ਜਿਸਦਾ ਅਰਥ ਹੈ ਚੀਜ਼ਾਂ ਨੂੰ ਕਿਸੇ ਦੇ ਦਿਮਾਗ ਵਿੱਚ ਰੱਖਣਾ, ਗਿਣਨਾ ਜਾਂ ਜੋੜਨਾ, ਗਣਨਾਵਾਂ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਨਾ।

ਇੱਕ ਉਦਾਹਰਨ ਉਦੋਂ ਹੋਵੇਗੀ ਜਦੋਂ ਤੁਹਾਡਾ ਬੱਚਾ ਪੁੱਛਦਾ ਹੈ ਕਿ ਕੀ ਉਹ ਸਕੂਲ ਫੁੱਟਬਾਲ ਗੇਮ ਵਿੱਚ ਕਿਸੇ ਦੇਸਤ ਨਾਲ ਜਾ ਸਕਦਾ ਹੈ, ਅਤੇ ਤੁਹਾਡਾ ਜਵਾਬ ਹੈ, "ਨਹੀਂ! ਯਾਦ ਹੈ ਕਿ ਤੁਸੀਂ ਪਿਛਲੇ ਮੰਗਲਵਾਰ ਕੀ ਕੀਤਾ ਸੀ? ਮਾਫ਼ ਕਰਨਾ। ਤੁਸੀਂ ਕਿਤੇ ਨਹੀਂ ਜਾ ਰਹੇ ਹੋ।" ਅਨੁਸ਼ਾਸਨ ਦਾ ਇਹ ਤਰੀਕਾ ਗਲਤ ਹੈ ਅਤੇ ਨਾਰਾਜ਼ਗੀ ਨੂੰ ਵਧਾ ਸਕਦਾ ਹੈ। ਇਹ ਪਿਆਰ ਦੇ ਉਲਟ ਹੈ। ਪਿਆਰ ਗਲਤੀਆਂ ਦਾ ਕੋਈ ਰਿਕਾਰਡ ਨਹੀਂ ਰੱਖਦਾ।

ਗਲਤੀਆਂ ਨੂੰ ਤੁਰੰਤ-ਅਤੇ ਸਪੱਸ਼ਟੀਕਰਨ ਦੇ ਨਾਲ ਨਜਿੱਠਣ ਦੀ ਲੋੜ ਹੈ। ਪਿਛਲੇ ਮੰਗਲਵਾਰ ਜੇ ਹੋਇਆ, ਉਸ ਨੂੰ ਉਦੋਂ ਢੱਕਿਆ ਜਾਣਾ ਚਾਹੀਦਾ ਸੀ, ਪਰਮੇਸ਼ੁਰੀ ਬੁੱਧੀ ਨਾਲ ਸੰਭਾਲਿਆ ਜਾਣਾ ਚਾਹੀਦਾ ਸੀ, ਅਤੇ ਡਿਸਚਾਰਜ ਕੀਤਾ ਜਾਣਾ ਚਾਹੀਦਾ ਸੀ। ਗੁੱਸੇ ਅਤੇ ਨਾਰਾਜ਼ਗੀ ਦੀਆਂ ਭਾਵਨਾਵਾਂ ਦਾ ਵਿਕਾਸ ਕਰਨਾ ਜੋ ਸਮੇਂ ਦੇ ਨਾਲ ਰਹਿੰਦਾ ਹੈ, ਰਿਸ਼ਤਿਆਂ ਲਈ ਵਿਨਾਸ਼ਕਾਰੀ ਹੈ ਅਤੇ ਨਤੀਜੇ ਵਜੋਂ ਬੇਅਸਰ ਅਨੁਸ਼ਾਸਨ ਹੁੰਦਾ ਹੈ। ਭਾਵਨਾਵਾਂ ਚੰਗੀਆਂ ਸਵਾਰੀਆਂ ਹਨ, ਪਰ ਡਰਾਈਵਰ ਗਰੀਬ ਹਨ। ਸਾਨੂੰ ਆਪਣੀਆਂ ਭਾਵਨਾਵਾਂ ਨੂੰ ਨਹੀਂ, ਸਗੋਂ ਸੱਚਾਈ ਨੂੰ ਇਹ ਨਿਰਣਾ ਦੇਣਾ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦੇ ਹਾਂ, ਭਾਵੇਂ ਇਹ ਉਹਨਾਂ ਨੂੰ ਅਨੁਸ਼ਾਸਨ ਦੇਣ ਦੀ ਗੱਲ ਹੋਵੇ।

ਸਭਨਾ ਨਾਲ ਮੇਲ ਰੱਖਣ ਦਾ ਪਿੱਛਾ ਕਰੋ ਅਤੇ ਪਵਿੱਤਰਤਾਈ ਦਾ ਜਿਹ ਦੇ ਬਿਨਾ ਕੋਈ ਪ੍ਰਭੂ ਨੂੰ ਨਾ ਵੇਖੋਗਾ 15ਵੇਖਣਾ ਭਈ ਕੋਈ ਪਰਮੇਸ਼ੁਰ ਦੀ ਕਿਰਪਾ ਤੋਂ ਵੱਜਿਆ ਨਾ ਰਹੇ ਅਤੇ ਨਾ ਹੋਵੇ ਭਈ ਕੋਈ ਕੁੜੱਤਣ ਦੀ ਜੜ੍ਹ ਫੁੱਟ ਕੇ ਦੁਖ ਦੇਵੇ ਅਤੇ ਬਾਹਲੇ ਉਸ ਦੇ ਕਾਰਨ ਭ੍ਰਿਸ਼ਟ ਹੋ ਜਾਣ।(ਇਬਰਾਨੀਆਂ 12:14-15)

ਅਸੁੱਧ ਹੋਣ ਦਾ ਮਤਲਬ ਇਹ ਹੈ ਕਿ ਕਿਉਂਕਿ ਸਾਡੇ ਬੱਚੇ ਦੁਆਰਾ ਕੀਤੇ ਗਏ ਕਿਸੇ ਕੰਮ ਬਾਰੇ ਸਾਡੇ ਕੋਲ ਕੁੜੱਤਣ ਹੈ, ਅਸੀਂ ਜ਼ਹਿਰ ਸੁੱਟਣਾ ਸ਼ੁਰੂ ਕਰ ਦਿੰਦੇ ਹਾਂ ਜੋ ਸਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਸੰਕਰਮਿਤ ਅਤੇ ਦੁਖੀ ਕਰਦਾ ਹੈ। ਮਾਪੇ ਜੋ ਆਪਣੇ ਬੱਚਿਆਂ ਪ੍ਰਤੀ ਬੁਰਾਈ ਦੇ ਵਿਚਾਰ ਰੱਖਦੇ ਹਨ ਅਤੇ ਉਨ੍ਹਾਂ ਦੀਆਂ ਅਸਫਲਤਾਵਾਂ 'ਤੇ ਦਬਾਅ ਪਾਉਂਦੇ ਹਨ, ਅਕਸਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਜਾਂ ਮਾਤਾ-ਪਿਤਾ ਗੁੱਸੇ ਵਿੱਚ ਰਹਿ ਸਕਦੇ ਹਨ, ਕਈ ਦਿਨ ਗੁੱਸੇ ਹੋ ਸਕਦੇ ਹਨ, ਬੇਰਹਿਮ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਨ, ਜਾਂ ਭੈਣਾਂ-ਭਰਾਵਾਂ ਨਾਲ ਉਨ੍ਹਾਂ ਦੀ ਤੁਲਨਾ ਕਰ ਸਕਦੇ ਹਨ। ਇਹ ਅਭਿਆਸ ਪਿਆਰ ਦੇ ਉਲਟ ਹਨ। ਬਹੁਤ ਸਾਰੇ ਮਾਪੇ ਕਦੇ ਵੀ ਇਸ ਤੱਥ ਵੱਲ ਧਿਆਨ ਨਹੀਂ ਦਿੰਦੇ ਕਿ ਉਹ ਪਿਆਰ ਦੇ ਉਲਟ ਅਭਿਆਸ ਕਰ ਰਹੇ ਹਨ। ਸਾਨੂੰ ਬੁਰਾਈ ਨਾ ਸੋਚਣ ਦੀ ਚੋਣ ਕਰਨੀ ਚਾਹੀਦੀ ਹੈ ਪਰ ਚੰਗੇ ਬਾਰੇ ਸੋਚਣਾ ਚਾਹੀਦਾ ਹੈ।

1 ਕੁਰਿੰਥੀਆਂ 13:5 ਦਾ NASB ਸੰਸਕਰਣ ਕਹਿੰਦਾ ਹੈ, ਪਿਆਰ "ਗਲਤ ਦੁੱਖਾਂ ਨੂੰ ਧਿਆਨ ਵਿੱਚ ਨਹੀਂ ਰੱਖਦਾ," ਅਤੇ NIV ਕਹਿੰਦਾ ਹੈ, ਪਿਆਰ "ਗਲਤੀਆਂ ਦਾ ਕੋਈ ਰਿਕਾਰਡ ਨਹੀਂ ਰੱਖਦਾ।" ਲਿਵਿੰਗ ਬਾਈਬਲ ਇਸ ਨੂੰ ਇਕ ਖਾਸ ਤਰੀਕੇ ਨਾਲ ਕਹਿੰਦੀ ਹੈ: "ਇਹ ਚਿੜਚਿੜਾ ਜਾਂ ਛੂਹਣ ਵਾਲਾ ਨਹੀਂ ਹੈ। ਇਹ ਗੁੱਸਾ ਨਹੀਂ ਰੱਖਦਾ ਅਤੇ ਸ਼ਾਇਦ ਹੀ ਧਿਆਨ ਦੇਵੇਗਾ ਕਿ ਜਦੋਂ ਦੂਸਰੇ ਇਸ ਨੂੰ ਗਲਤ ਕਰਦੇ ਹਨ।" ਇਹ 1 ਕੁਰਿੰਥੀਆਂ 13:5 ਦਾ ਅਸਲ ਅਰਥ ਹੈ, ਅਤੇ ਸਾਨੂੰ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ। ਪਿਆਰ ਮਾਫ਼ ਕਰਦਾ ਹੈ ਅਤੇ ਪਿਛਲੇ ਮੁੱਦਿਆਂ ਨੂੰ ਜਾਰੀ ਕਰਦਾ ਹੈ।

ਮਾਫ਼ੀ ਇੱਕ ਜ਼ਹਿਰ ਵਾਂਗ ਹੈ ਜੋ ਦੂਜੇ ਵਿਅਕਤੀ ਨੂੰ ਦੁੱਖ ਦੇਣ ਦੀ ਉਮੀਦ ਵਿੱਚ ਲੈਂਦਾ ਹੈ। ਸੱਚਮੁੱਚ, ਮਾਫ਼ੀ ਇੱਕ ਕੈਂਸਰ ਵਰਗੀ ਹੈ। ਜੇ ਅਸੀਂ ਇਸਨੂੰ ਇਜਾਜ਼ਤ ਦਿੰਦੇ ਹਾਂ, ਤਾਂ ਇਹ ਸਾਨੂੰ ਅੰਦਰੋਂ ਨਿਗਲ ਜਾਵੇਗਾ ਅਤੇ ਸਾਡੇ ਆਲੇ ਦੁਆਲੇ ਦੇ ਹਰ ਕਿਸੇ ਨੂੰ ਨਕਾਰਾਤਮਕ ਤਰੀਕੇ ਨਾਲ ਸੰਕਰਮਿਤ ਕਰ ਦੇਵੇਗਾ।

ਮਾਪੇ ਹੋਣ ਦੇ ਨਾਤੇ, ਸਾਡੇ ਕੋਲ ਆਪਣੇ ਬੱਚਿਆਂ ਨੂੰ ਮਾਫ਼ ਕਰਨ ਦੇ ਮੌਕੇ ਹੁੰਦੇ ਹਨ, ਕਈ ਵਾਰ ਰੋਜ਼ਾਨਾ। ਬਹੁਤ ਸਾਰੇ ਮਾਪੇ ਗਲਤ ਦ੍ਰਿਸ਼ਟੀਕੋਣ ਰੱਖਦੇ ਹਨ ਜਦੋਂ ਉਨ੍ਹਾਂ ਦੇ ਬੱਚਿਆਂ ਦੀ ਗੱਲ ਆਉਂਦੀ ਹੈ ਕਿ ਉਹ ਨਿਯਮ ਤੋੜਦੇ ਹਨ ਜਾਂ ਅਣਆਗਿਆਕਾਰੀ ਕਰਦੇ ਹਨ। ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਬੱਚੇ ਦੇ ਮੂਰਖਤਾ ਭਰੇ ਕੰਮ ਜਾਂ ਅਸਫਲਤਾ ਨੂੰ ਉਨ੍ਹਾਂ ਨੂੰ ਸਿਖਲਾਈ ਦੇਣ ਦੇ ਮੌਕੇ ਵਜੋਂ ਵੇਖੀਏ, ਨਾ ਕਿ ਸਾਡੇ ਲਈ ਨਿੱਜੀ ਤੌਰ 'ਤੇ ਗੁੱਸੇ ਜਾਂ ਦੁਖੀ ਹੋਣ ਲਈ।

ਜਦੋਂ ਕੋਈ ਸਾਡੇ ਨਾਲ ਬੁਰਾ ਕਰਦਾ ਹੈ, ਤਾਂ ਪਰਮੇਸ਼ੁਰ ਕਹਿੰਦਾ ਹੈ, "ਤੁਹਾਨੂੰ ਉਸ ਨੂੰ ਮਾਫ਼ ਕਰਨਾ ਅਤੇ ਦਿਲਾਸਾ ਦੇਣਾ ਚਾਹੀਦਾ ਹੈ, ਅਜਿਹਾ ਨਾ ਹੋਵੇ ਕਿ ਅਜਿਹਾ ਵਿਅਕਤੀ ਬਹੁਤ ਜ਼ਿਆਦਾ ਦੁੱਖ ਨਾਲ ਨਿਗਲ ਜਾਵੇ। ਇਸ ਲਈ ਮੈਂ ਤੁਹਾਨੂੰ ਉਸ ਨਾਲ ਆਪਣੇ ਪਿਆਰ ਦੀ ਪੁਸ਼ਟੀ ਕਰਨ ਲਈ ਬੇਨਤੀ ਕਰਦਾ ਹਾਂ" (2 ਕੁਰਿੰਥੀਆਂ 2:7-8)। ਪ੍ਰਕਿਰਿਆ ਵੱਲ ਧਿਆਨ ਦਿਓ: ਮਾਫ਼ ਕਰੋ ਅਤੇ ਫਿਰ ਆਪਣੇ ਪਿਆਰ ਦੀ ਪੁਸ਼ਟੀ ਕਰੋ।

ਸਾਨੂੰ ਕਿੰਨੀ ਵਾਰ ਮਾਫ਼ ਕਰਨਾ ਚਾਹੀਦਾ ਹੈ? ਹਮੇਸ਼ਾ. "ਸੱਤਰ ਗੁਣਾ ਸੱਤ" (ਮੱਤੀ 18:22)। ਪਰਮੇਸ਼ੁਰ ਦਾ ਬਚਨ ਇਸ ਬਾਰੇ ਸਪਸ਼ਟ ਹੈ।

ਫੁੱਧੀ ਖੇਦੇ

ਦੱਸੋ ਕਿ ਸਾਨੂੰ ਦੂਜਿਆਂ ਨੂੰ ਕਿਵੇਂ ਮਾਫ਼ ਕਰਨਾ ਚਾਹੀਦਾ ਹੈ।

ਹੁਣ ਇਸ ਗੱਲ ਦਾ ਭਈ ਉਹ ਚੜ੍ਹਿਆ ਇਸ ਤੋਂ ਬਿਨਾਂ ਹੋਰ ਕੀ ਭਾਵ ਹੈ ਜੇ ਉਹ ਧਰਤੀ ਦੇ ਹੇਠਲਿਆਂ ਥਾਵਾਂ ਵਿੱਚ ਉਤਰਿਆ ਵੀ ਸੀ।(ਅਫਸੀਆਂ 4:32)

ਕਾਰਜ ਯੋਜਨਾ

ਕੀ ਤੁਸੀਂ ਆਪਣੇ ਬੱਚਿਆਂ ਪ੍ਰਤੀ ਮਾਫ਼ ਕਰਨ, ਭੁੱਲਣ ਅਤੇ ਚੰਗੇ ਵਿਚਾਰ ਸੋਚਣ ਦੀ ਮਸੀਹ ਦੀ ਮਿਸਾਲ ਦਾ ਅਨੁਸਰਣ ਕਰ ਰਹੇ ਹੋ? ਹਾਂ ___ ਨਹੀਂ ___

ਜੇ ਨਹੀਂ, ਤਾਂ ਉਹਨਾਂ ਖੇਤਰਾਂ ਦੀ ਸੂਚੀ ਬਣਾਓ ਜਿੱਥੇ ਤੁਸੀਂ ਆਪਣੇ ਬੱਚਿਆਂ ਨੂੰ ਮਾਫ਼ ਕਰਨ ਵਿੱਚ ਅਸਫਲ ਰਹੇ ਹੋ। ਪਰਮੇਸ਼ੁਰ ਤੋਂ ਮਾਫ਼ੀ ਮੰਗੋ ਅਤੇ ਆਪਣੇ ਬੱਚਿਆਂ ਦੀ ਮਾਫ਼ੀ ਮੰਗਣ ਲਈ ਸਮਾਂ ਕੱਢੋ।

ਫੁੱਧੀ ਖੇਦੇ

ਵਰਣਨ ਕਰੋ ਕਿ ਹੇਠਾਂ ਦਿੱਤੀ ਆਇਤ ਦਾ ਕੀ ਅਰਥ ਹੈ ਅਤੇ ਤੁਸੀਂ ਇਸਨੂੰ ਪਾਲਣ-ਪੋਸ਼ਣ ਲਈ ਕਿਵੇਂ ਲਾਗੂ ਕਰ ਸਕਦੇ ਹੋ।

ਮੁਕਦੀ ਗੱਲ, ਹੇ ਭਰਾਵੇ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੇਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ।(ਫਿਲਿੱਪੀਆਂ 4:8)

ਪਿਆਰ ਕੁਧਰਮ ਵਿੱਚ ਅਨੰਦ ਨਹੀਂ ਹੁੰਦਾ

ਪਿਆਰ ਬਦੀ ਵਿੱਚ ਅਨੰਦ ਨਹੀਂ ਹੁੰਦਾ। ਇਹ 1 ਕੁਰਿੰਥੀਆਂ 13:6 ਦਾ ਹੁਕਮ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਪਰਮੇਸ਼ੁਰ ਕਹਿ ਰਿਹਾ ਹੈ, "ਇਸ ਬਾਰੇ ਸੋਚੋ ਵੀ ਨਾ।" ਇਹੀ ਜ਼ੋਰ ਹੈ।

ਸ਼ਾਇਦ ਤੁਸੀਂ ਆਪਣੇ ਬੱਚੇ ਨੂੰ ਕਿਹਾ ਹੈ, "ਮੈਂ ਤੁਹਾਨੂੰ ਇਹ ਕਿਹਾ ਸੀ! ਤੁਸੀਂ ਉਸ ਦੇ ਹੱਕਦਾਰ ਹੋ ਜੇ ਤੁਹਾਨੂੰ ਮਿਲਿਆ ਹੈ। ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਮੁਸੀਬਤ ਵਿੱਚ ਪੈ ਜਾਓਗੇ। ਮੈਂ ਸਹੀ ਸੀ!" ਜਦੋਂ ਕੋਈ ਬੱਚਾ ਗਲਤੀ ਕਰਦਾ ਹੈ ਅਤੇ ਫੜਿਆ ਜਾਂਦਾ ਹੈ, ਤਾਂ ਸਾਨੂੰ ਕਦੇ ਵੀ ਇਸ ਗੱਲ ਤੋਂ ਖੁਸ਼ ਨਹੀਂ ਹੋਣਾ ਚਾਹੀਦਾ ਕਿ ਉਹ ਮੁਸੀਬਤ ਜਾਂ ਦੁਖੀ ਹੈ। ਪਰਮੇਸ਼ੁਰ ਨਹੀਂ ਚਾਹੁੰਦਾ ਕਿ ਅਸੀਂ ਸਰੀਰ ਵਿੱਚ ਆਪਣੇ ਬੱਚਿਆਂ ਪ੍ਰਤੀ ਪ੍ਰਤੀਕਿਰਿਆ ਕਰੀਏ। ਉਹ ਚਾਹੁੰਦਾ ਹੈ ਕਿ ਅਸੀਂ ਪਿਆਰ ਨਾਲ ਜਵਾਬ ਦੇਈਏ, ਭਾਵੇਂ ਉਹ ਜਾਣ-ਬੁੱਝ ਕੇ ਕੋਈ ਮੂਰਖਤਾਈ ਕਰਦੇ ਹਨ।

ਤੱਥ ਫਾਈਲ

ਬਦੀ ਵਿੱਚ ਅਨੰਦ ਨਾ ਹੋਣਾ—ਜਦੋਂ ਤੁਸੀਂ ਕਿਸੇ ਨੂੰ ਪਾਪ ਵਿੱਚ ਡਿੱਗਦੇ ਜਾਂ ਗਲਤੀ ਕਰਦੇ ਦੇਖਦੇ ਹੋ, ਤਾਂ ਤੁਸੀਂ ਉਨ੍ਹਾਂ ਪ੍ਰਤੀ ਖੁਸ਼ ਜਾਂ ਬਦਲਾ ਲੈਣ ਵਾਲੇ ਨਹੀਂ ਹੁੰਦੇ।
ਮਖੈਲ- ਸ਼ੇਖੀ ਮਾਰਨਾ, ਮਖੈਲ ਕਰਨਾ, ਮਖੈਲ ਕਰਨਾ ਜਾਂ ਫੁੱਲਣਾ।
ਪੱਖ-ਪ੍ਰਸੰਨ, ਅਨੰਦ, ਜਾਂ ਸਵੀਕ੍ਰਿਤੀ।

ਸਾਡੇ ਪਤਿਤ ਸੁਭਾਅ ਦੇ ਕਾਰਨ, ਸਾਡੇ ਵਿੱਚ ਇੱਕ ਮਾੜੀ ਲਕੀਰ ਹੈ ਜੋ ਕਦੇ-ਕਦੇ ਅਨੰਦ ਲੈਂਦੀ ਹੈ ਜਦੋਂ ਕੋਈ ਮੂਰਖਤਾਪੂਰਨ ਵਿਕਲਪਾਂ ਤੋਂ ਦੁਖੀ ਹੁੰਦਾ ਹੈ। ਸਾਨੂੰ ਸਿਰਫ਼ ਟੀਵੀ ਨੂੰ ਚਾਲੂ ਕਰਨਾ ਹੈ ਅਤੇ ਨਵੀਨਤਮ ਰਿਆਇਤੀ ਸ਼ੋਅ ਦੇਖਣਾ ਹੈ ਜਿੱਥੇ ਲੋਕ ਦੂਜਿਆਂ ਦੀ ਮੂਰਖਤਾ 'ਤੇ ਹੱਸ ਰਹੇ ਹਨ, ਜਾਂ ਘੱਟੋ-ਘੱਟ ਮਨੋਰੰਜਨ ਕਰ ਰਹੇ ਹਨ। “ਖੈਰ ਉਹ ਵਿਅਕਤੀ ਉਸ ਦਾ ਹੱਕਦਾਰ ਸੀ ਜੋ ਉਨ੍ਹਾਂ ਨੂੰ ਮਿਲਿਆ।” ਜਦੋਂ ਇਹ ਰਵੱਈਆ ਸਾਡੇ ਘਰਾਂ ਵਿੱਚ ਘੁੰਮਦਾ ਹੈ, ਤਾਂ ਇਸਦਾ ਸਾਡੇ ਬੱਚਿਆਂ ਅਤੇ ਸਾਡੇ ਉੱਤੇ ਵਿਨਾਸਕਾਰੀ ਪ੍ਰਭਾਵ ਪੈਂਦਾ ਹੈ, ਕਿਉਂਕਿ ਅਸੀਂ ਪਰਮੇਸ਼ੁਰ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਹਾਂ। ਇਹ ਪਿਆਰ ਕੀ ਹੈ ਨੂੰ ਪੂਰੀ ਤਰ੍ਹਾਂ ਧੁੰਦਲਾ ਅਤੇ ਭ੍ਰਿਸ਼ਟ ਕਰ ਦਿੰਦਾ ਹੈ।

ਮਾਪੇ ਹੋਣ ਦੇ ਨਾਤੇ, ਸਾਨੂੰ ਰੋਜ਼ਾਨਾ ਆਪਣੇ ਬੱਚਿਆਂ ਦੀ ਮੂਰਖਤਾ ਨਾਲ ਨਜਿੱਠਣਾ ਚਾਹੀਦਾ ਹੈ। ਸਵਾਲ ਇਹ ਹੈ ਕਿ ਅਸੀਂ ਇਨ੍ਹਾਂ ਸਮਿਆਂ ਦੌਰਾਨ ਪਰਮੇਸ਼ੁਰ ਨੂੰ ਕਿਵੇਂ ਪੇਸ਼ ਕਰਨ ਜਾ ਰਹੇ ਹਾਂ? ਵਿਚਾਰ ਕਰੋ ਕਿ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੇ ਨਾਲ ਕਿਵੇਂ ਪੇਸ਼ ਆਵੇ ਜਦੋਂ ਅਸੀਂ ਉਸਦੀ ਵਡਿਆਈ ਕਰਨ ਵਿੱਚ ਅਸਫਲ ਰਹਿੰਦੇ ਹਾਂ ਅਤੇ ਜਾਂ ਉਸਦੇ ਤਰੀਕੇ ਨਾਲ ਕੰਮ ਨਹੀਂ ਕਰਦੇ।

ਬਾਈਬਲ ਸਾਨੂੰ ਇਸ ਬਾਰੇ ਸਖ਼ਤ ਚੇਤਾਵਨੀ ਦਿੰਦੀ ਹੈ ਕਿ ਅਸੀਂ ਪਾਪ ਨਾਲ ਕਿਵੇਂ ਨਜਿੱਠਦੇ ਹਾਂ:

ਮੂਰਖ ਪਾਪ ਕਰ ਕੇ ਹੱਸਦੇ ਹਨ,
ਪਰ ਸਚਿਆਰਾਂ ਦੇ ਵਿਚਕਾਰ ਰਜ਼ਾਮੰਦੀ ਹੁੰਦੀ ਹੈ। (ਕਹਾਉਤਾਂ 14:9)

ਸਾਨੂੰ ਆਇਤ ਦੇ ਬਾਅਦ ਵਾਲੇ ਹਿੱਸੇ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ ਤਾਂ ਜੋ ਜਦੋਂ ਸਾਡੇ ਬੱਚੇ ਪਾਪ ਵਿੱਚ ਪੈ ਜਾਂਦੇ ਹਨ, ਤਾਂ ਉਹ ਸਾਡੇ ਨਾਲ ਹਮਦਰਦੀ ਦੇ ਦਿਲ ਤੋਂ ਕਿਰਪਾ ਪਾਉਂਦੇ ਹਨ ਜੋ ਉਨ੍ਹਾਂ ਨੂੰ ਪਿਆਰ ਨਾਲ ਅਨੁਸ਼ਾਸਨ ਦਿੰਦਾ ਹੈ।

ਰੰਗੇ ਹੱਥੀਂ ਫੜਿਆ

ਜਦੋਂ ਇੱਕ ਔਰਤ ਵਿਭਚਾਰ ਕਰਦੇ ਹੋਏ ਫੜੀ ਗਈ ਸੀ, ਤਾਂ ਯਹੂਦੀ ਉਸ ਨੂੰ ਯਿਸੂ ਕੋਲ ਲਿਆਏ ਅਤੇ ਪੁੱਛਿਆ, “ਗੁਰੂ ਜੀ, ਇਹ ਔਰਤ ਵਿਭਚਾਰ ਕਰਦੇ ਹੋਏ ਫੜੀ ਗਈ ਸੀ। ਹੁਣ ਮੁਸਾ, ਨੇਮ ਵਿੱਚ, ਸਾਨੂੰ ਹੁਕਮ ਦਿੱਤਾ ਹੈ ਕਿ ਅਜਿਹੇ ਲੋਕਾਂ ਨੂੰ ਪੱਥਰ ਮਾਰਿਆ ਜਾਵੇ। ਪਰ ਤੁਸੀਂ ਕੀ ਕਹਿੰਦੇ ਹੋ?” (ਯੂਹੰਨਾ 8:4-5)। ਆਇਤ 6 ਕਹਿੰਦੀ ਹੈ ਕਿ ਯਹੂਦੀ ਯਿਸੂ ਦੀ ਪਰਖ ਕਰ ਰਹੇ ਸਨ, ਪਰ ਉਹ ਵੀ ਖੁਸ਼ ਸਨ ਕਿ ਉਹ ਇਸ ਕੰਮ ਵਿੱਚ ਫੜੀ ਗਈ ਸੀ ਅਤੇ ਉਸਨੂੰ ਪੱਥਰ ਮਾਰਨ ਦੀ ਉਮੀਦ ਕਰ ਰਹੇ ਸਨ। (ਅਪਰਾਧ ਕਰਨ ਵਾਲਾ ਆਦਮੀ ਕਿੱਥੇ ਸੀ?)

ਕਈ ਵਾਰ ਅਸੀਂ ਆਪਣੇ ਬੱਚਿਆਂ ਨੂੰ ਪਾਪ ਕਰਦੇ ਹੋਏ, ਸ਼ਾਇਦ ਸਾਡੇ ਨਾਲ ਝੂਠ ਬੋਲਦੇ ਹੋਏ ਫੜ ਲੈਂਦੇ ਹਾਂ, ਅਤੇ ਸਾਡਾ ਜਵਾਬ ਕੀ ਹੋਣਾ ਚਾਹੀਦਾ ਹੈ? ਯਿਸੂ ਨੇ ਆਇਤ 7 ਵਿੱਚ ਸਾਡੇ ਲਈ ਇਸਦਾ ਜਵਾਬ ਦਿੱਤਾ, “ਜਿਹੜਾ ਤੁਹਾਡੇ ਵਿੱਚੋਂ ਕੋਈ ਪਾਪ ਤੋਂ ਰਹਿਤ ਹੈ, ਉਸਨੂੰ ਪਹਿਲਾਂ ਉਸਨੂੰ ਇੱਕ ਪੱਥਰ ਮਾਰਨਾ ਚਾਹੀਦਾ ਹੈ।” ਯਿਸੂ ਨੇ ਫਿਰ ਜ਼ਮੀਨ 'ਤੇ ਲਿਖਣਾ ਸ਼ੁਰੂ ਕੀਤਾ, ਅਤੇ ਇਹ ਮੰਨਿਆ ਜਾਂਦਾ ਹੈ ਕਿ ਉਹ ਦੋਸ਼ ਲਗਾਉਣ ਵਾਲਿਆਂ ਦੇ ਪਾਪਾਂ ਵੱਲ ਇਸ਼ਾਰਾ ਕਰ ਰਿਹਾ ਸੀ। ਇਕ-ਇਕ ਕਰਕੇ ਉਹ ਸਾਰੇ ਚਲੇ ਗਏ ਕਿਉਂਕਿ ਉਨ੍ਹਾਂ ਦੇ ਦਿਲਾਂ ਨੂੰ ਦੇਸ਼ੀ ਠਹਿਰਾਇਆ ਗਿਆ ਸੀ (ਆਇਤ 9)। ਫਿਰ ਯਿਸੂ ਨੇ ਔਰਤ ਨਾਲ ਸਿੱਧੇ ਤੌਰ 'ਤੇ ਗੱਲ ਕੀਤੀ, ਕਿਹਾ ਕਿ ਉਸਨੇ ਉਸ ਨੂੰ ਦੇਸ਼ੀ ਨਹੀਂ ਠਹਿਰਾਇਆ ਅਤੇ ਇਹ ਉਸ ਲਈ “ਜਾਕੇ ਹੋਰ ਪਾਪ ਨਾ ਕਰਨ” (ਆਇਤ 11) ਦਾ ਮੌਕਾ ਸੀ।

ਕਦੇ-ਕਦੇ ਮੈਂ ਖੁਸ਼ ਸੀ ਕਿ ਨਿਕ ਨੂੰ ਉਹ ਮਿਲਿਆ ਜਿਸ ਦਾ ਉਹ ਹੱਕਦਾਰ ਸੀ, ਪਰ ਮੈਂ ਇਹ ਨਹੀਂ ਦਿਖਾਇਆ। ਇਹ ਸੋਚਣਾ ਵੀ ਗਲਤ ਹੈ। ਸਾਨੂੰ ਸਵੈ-ਨਿਯੰਤਰਣ ਵਰਤਣ ਦੀ ਲੋੜ ਹੈ। ਕਹਾਉਤਾਂ 24:17 ਕਹਿੰਦਾ ਹੈ, “ਜਦੋਂ ਤੁਹਾਡਾ ਦੁਸ਼ਮਣ ਡਿੱਗਦਾ ਹੈ ਤਾਂ ਅਨੰਦ ਨਾ ਕਰੋ, ਅਤੇ ਜਦੋਂ ਉਹ ਠੇਕਰ ਖਾਵੇ ਤਾਂ ਤੁਹਾਡੇ ਦਿਲ ਨੂੰ ਖੁਸ਼ ਨਾ ਹੋਣ ਦਿਓ।” ਕਿਉਂਕਿ ਜਦੋਂ ਸਾਡਾ ਦੁਸ਼ਮਣ ਡਿੱਗਦਾ ਹੈ ਤਾਂ ਸਾਨੂੰ ਖੁਸ਼ੀ ਨਹੀਂ ਕਰਨੀ ਚਾਹੀਦੀ, ਜਦੋਂ ਬੱਚੇ ਡਿੱਗਦੇ ਹਨ ਤਾਂ ਸਾਨੂੰ ਕਿੰਨਾ ਜ਼ਿਆਦਾ ਨਹੀਂ ਕਰਨਾ ਚਾਹੀਦਾ?

ਉਜਾੜੂ ਪੁੱਤਰ (ਲੂਕਾ 15:11-32) ਦੀ ਕਹਾਣੀ ਵਿੱਚ, ਸਾਨੂੰ ਪਾਪ ਵਿੱਚ ਡਿੱਗਣ ਵਾਲੇ ਪੁੱਤਰ ਪ੍ਰਤੀ ਪਿਤਾ ਦੇ ਦਿਲ ਦੀ ਝਲਕ ਮਿਲਦੀ ਹੈ, ਜੋ ਸਾਡੇ ਸਵਰਗੀ ਪਿਤਾ ਦੇ ਦਿਲ ਦੀ ਤਸਵੀਰ ਹੈ। ਜਦੋਂ ਉਸ ਦੇ ਪੁੱਤਰ ਨੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ, ਤਾਂ ਬਾਈਬਲ ਕਹਿੰਦੀ ਹੈ, “ਅਤੇ ਉਹ ਉੱਠਿਆ ਅਤੇ ਆਪਣੇ ਪਿਤਾ ਕੋਲ ਆਇਆ। ਪਰ ਜਦੋਂ ਉਹ ਅਜੇ ਬਹੁਤ ਦੂਰ ਹੀ ਸੀ, ਉਸਦੇ ਪਿਤਾ ਨੇ ਉਸਨੂੰ ਵੇਖਿਆ ਅਤੇ ਤਰਸ ਕੀਤਾ, ਅਤੇ ਦੌੜ ਕੇ ਉਸਦੇ ਗਲੇ ਤੇ ਡਿੱਗ ਪਿਆ ਅਤੇ ਉਸਨੂੰ ਚੁੰਮਿਆ” (ਆਇਤ 20)। ਉਸ ਦੇ ਪੁੱਤਰ ਦੇ ਡਿੱਗਣ ਨਾਲੋਂ ਕੋਈ ਉੱਤਮ ਨੈਤਿਕਤਾ ਨਹੀਂ ਸੀ, ਸਗੋਂ ਉਸ ਨੇ ਆਪਣੇ ਪੁੱਤਰ ਨੂੰ ਗਲੇ ਲਗਾਇਆ ਅਤੇ ਉਸ ਨੂੰ ਚੁੰਮਿਆ। ਬਹੁਤ ਸਾਰੇ ਮਾਪਿਆਂ ਨੂੰ ਅਜੇ ਵੀ ਇਸ ਕਿਸਮ ਦੀ ਦਇਆ ਪੈਦਾ ਕਰਨ ਦੀ ਲੋੜ ਹੈ।

ਜਦੋਂ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਨਜ਼ਰਅੰਦਾਜ਼ ਕਰਦੇ ਹਾਂ ਜਾਂ ਪਵਿੱਤਰ ਆਤਮਾ ਦੀ ਅਗਵਾਈ ਦਾ ਵਿਰੋਧ ਕਰਦੇ ਹਾਂ ਅਤੇ ਪਾਪ ਅਤੇ ਗਲਤੀ ਵਿੱਚ ਪੈ ਜਾਂਦੇ ਹਾਂ, ਤਾਂ ਪਰਮੇਸ਼ੁਰ ਖੁਸ਼ ਨਹੀਂ ਹੁੰਦਾ। ਇਸ ਦੀ ਬਜਾਏ, ਉਸਦਾ ਦਿਲ ਸਾਡੀ ਮੂਰਖਤਾ ਅਤੇ ਬਗ਼ਾਵਤ ਉੱਤੇ ਟੁੱਟ ਗਿਆ ਹੈ। ਜਦੋਂ ਅਸੀਂ ਆਪਣੇ ਆਪ ਨੂੰ ਆਪਣੇ ਬੱਚਿਆਂ ਨਾਲ ਪਿਆਰ ਦਾ ਅਭਿਆਸ ਨਹੀਂ ਕਰਦੇ ਪਾਉਂਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਅੱਗੇ ਇਹ ਇਕਰਾਰ ਕਰਨਾ ਚਾਹੀਦਾ ਹੈ, ਉਸ ਤੋਂ ਸਾਨੂੰ ਮਾਫ਼ ਕਰਨ ਲਈ ਪੁੱਛਣਾ ਚਾਹੀਦਾ ਹੈ, ਫਿਰ ਤੋਬਾ ਕਰੋ ਅਤੇ ਇਸ ਪਾਪ ਤੋਂ ਮੁੜੋ। ਪਰਮੇਸ਼ੁਰ ਸਾਡੇ ਦਿਲਾਂ ਨੂੰ ਬਦਲ ਦੇਵੇਗਾ ਕਿਉਂਕਿ ਅਸੀਂ ਉਸ ਦਾ ਇਕਰਾਰ ਕਰਦੇ ਹਾਂ ਅਤੇ ਉਸ ਦਾ ਕਹਿਣਾ ਮੰਨਦੇ ਹਾਂ। ਯਾਦ ਰੱਖੋ ਕਿ ਪਰਮੇਸ਼ੁਰ ਸਾਨੂੰ ਆਪਣੇ ਸਰੂਪ ਵਿੱਚ ਬਦਲਣ ਲਈ ਸਾਡੇ ਬੱਚਿਆਂ ਦੀ ਵਰਤੋਂ ਕਰ ਰਿਹਾ ਹੈ।

ਦਇਆ ਦੀ ਬਾਈਬਲ ਦੀ ਵਿਆਖਿਆ ਇਹ ਹੈ ਕਿ ਸਾਨੂੰ ਮਸੀਹ ਦੇ ਕੰਮ ਅਤੇ ਉਸਦੀ ਕਿਰਪਾ ਦੇ ਕਾਰਨ ਸਾਡੇ ਪਾਪ ਦੀ ਸਜ਼ਾ ਨਹੀਂ ਮਿਲਦੀ। ਪਰ ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਪਰਮੇਸ਼ੁਰ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਦਿੰਦਾ ਹੈ, ਭਾਵ ਤੁਸੀਂ ਅਤੇ ਮੈਂ। ਦਇਆ ਦਿਖਾਉਣਾ ਅਨੁਸ਼ਾਸਨ ਦੀ ਕਮੀ ਨੂੰ

ਦਰਸਾਉਂਦਾ ਨਹੀਂ ਹੈ, ਜੋ ਕਿ ਜ਼ਰੂਰੀ ਹੈ, ਪਰ ਇਸਦਾ ਮਤਲਬ ਹੈ ਕਿ ਅਸੀਂ ਬੱਚੇ ਦੇ ਬਿਹਤਰ ਹਿੱਤ ਲਈ ਪਿਆਰ ਨਾਲ ਅਨੁਸ਼ਾਸਨ ਦਿੰਦੇ ਹਾਂ। ਸਹੀ ਢੰਗ ਨਾਲ ਕੀਤਾ ਗਿਆ ਅਨੁਸ਼ਾਸਨ ਪਿਆਰ ਦਾ ਪ੍ਰਗਟਾਵਾ ਹੈ।

ਫੁੱਧੀ ਖੇਡੋ

ਵਰਣਨ ਕਰੋ ਕਿ ਪਰਮੇਸ਼ੁਰ ਦਾ ਬਚਨ ਦਇਆ ਅਤੇ ਰਹਿਮ ਬਾਰੇ ਕੀ ਕਹਿੰਦਾ ਹੈ ਅਤੇ ਉਹ ਪਾਲਣ ਪੋਸ਼ਣ ਨਾਲ ਕਿਵੇਂ ਸੰਬੰਧਿਤ ਹਨ।
ਦਿਆਲੂ ਹੋਵੋ ਜਿਵੇਂ ਤੁਹਾਡਾ ਪਿਤਾ ਦਿਆਲੂ ਹੈ।(ਲੂਕਾ 6:36)

ਧੰਨ ਉਹ ਜਿਹੜੇ ਦਯਾਵਾਨ ਹਨ ਕਿਉਂ ਜੋ ਉਨ੍ਹਾਂ ਉੱਤੇ ਦਯਾ ਕੀਤੀ ਜਾਵੇਗੀ।(ਮੱਤੀ 5:7)

ਏਹ ਯਹੋਵਾਹ ਦੀ ਦਯਾ ਹੈ ਕਿ ਅਸੀਂ ਮੁੱਕੇ ਨਹੀਂ,
ਉਸ ਦਾ ਰਹਮ ਅਟੁੱਟ ਜੋ ਹੈ! ਉਹ ਹਰ ਸਵੇਰ ਨੂੰ ਤਾਜ਼ਾ ਹਨ,
ਤੇਰੀ ਵਫ਼ਾਦਾਰੀ ਵੱਡੀ ਹੈ।(ਯਿਰਮਿਯਾਹ ਦਾ ਵਿਰਲਾਪ 3:22-23)

ਸੇ ਤੁਸੀਂ ਪਰਮੇਸ਼ੁਰ ਦਿਆਂ ਚੁਣਿਆਂ ਹੋਇਆਂ ਵਾਂਝੁ ਜਿਹੜੇ ਪਵਿੱਤਰ ਅਤੇ ਪਿਆਰੇ ਹਨ ਰਹਿਮਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ।(ਕੁਲੁੱਸੀਆਂ 3:12)

ਦਯਾ ਅਤੇ ਸਚਿਆਈ ਤੈਨੂੰ ਨਾ ਛੱਡਣ,
ਉਹਨਾਂ ਨੂੰ ਆਪਣੇ ਗਲ ਦੇ ਦੁਆਲੇ ਬੰਨ੍ਹ ਲੈ,
ਉਹਨਾਂ ਨੂੰ ਆਪਣੇ ਮਨ ਦੀ ਤਖ਼ਤੀ ਉੱਤੇ ਲਿਖ ਲੈ। (ਕਹਾਉਤਾਂ 3:3)

ਪਾਠ 9

ਪਿਆਰ ਅਨੰਦ ਕਰਦਾ ਹੈ

ਪਰਮੇਸ਼ੁਰ ਦਾ ਧੰਨਵਾਦ ਕਰੋ ਕਿ ਉਹ ਸਾਡੀਆਂ ਅਸਫਲਤਾਵਾਂ 'ਤੇ ਧਿਆਨ ਨਹੀਂ ਦਿੰਦਾ, ਪਰ ਉਸਦੀ ਦਇਆ ਹਰ ਰੋਜ਼ ਨਵੀਂ ਹੁੰਦੀ ਹੈ। ਮਾਪੇ ਹੋਣ ਦੇ ਨਾਤੇ ਸਾਨੂੰ ਆਪਣੇ ਸਵਰਗੀ ਪਿਤਾ ਦੀ ਵਡਿਆਈ ਕਰਨੀ ਚਾਹੀਦੀ ਹੈ ਅਤੇ ਆਪਣੇ ਬੱਚਿਆਂ ਦੀਆਂ ਅਸਫਲਤਾਵਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ। ਸਾਨੂੰ ਇਸ ਗੱਲ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਕਿ ਪਰਮੇਸ਼ੁਰ ਕੀ ਕਹਿੰਦਾ ਹੈ ਕਿ ਉਹ ਕੀ ਹਨ-ਉਸ ਵੱਲੋਂ ਇੱਕ ਤੋਹਫ਼ਾ।

ਸੱਚ ਵਿੱਚ ਅਨੰਦ ਕਰੋ

ਪਿਆਰ ਸੱਚਾਈ ਵਿੱਚ ਖੁਸ਼ ਹੁੰਦਾ ਹੈ। ਜਦੋਂ ਅਸੀਂ ਆਪਣੇ ਬੱਚਿਆਂ ਦੀ ਪ੍ਰਸ਼ੰਸਾ ਕਰਨ ਵਿੱਚ ਅਸਫਲ ਰਹਿੰਦੇ ਹਾਂ ਅਤੇ ਇਸ ਦੀ ਬਜਾਏ ਲਗਾਤਾਰ ਉਨ੍ਹਾਂ ਦੀਆਂ ਗਲਤੀਆਂ ਨੂੰ ਦਰਸਾਉਂਦੇ ਹਾਂ, ਤਾਂ ਅਸੀਂ ਸੱਚਾਈ ਵਿੱਚ ਖੁਸ਼ ਨਹੀਂ ਹੁੰਦੇ। ਜਦੋਂ ਮਾਪੇ ਕਾਉਂਸਲਿੰਗ ਲਈ ਆਉਂਦੇ ਹਨ, ਮੈਂ ਉਨ੍ਹਾਂ ਨੂੰ ਪੁੱਛਦਾ ਹਾਂ, "ਜੇ ਤੁਹਾਡਾ ਅੱਲ੍ਹੜ ਉਮਰ ਦਾ ਬੱਚਾ ਇੱਥੇ ਸੀ ਅਤੇ ਮੈਂ ਉਸਨੂੰ ਪੁੱਛਿਆ, ਔਸਤਨ ਦਿਨ, ਤੁਹਾਡੇ ਮਾਪਿਆਂ ਨਾਲ ਤੁਹਾਡੀ ਕਿੰਨੀ ਗੱਲਬਾਤ ਸਕਾਰਾਤਮਕ ਬਨਾਮ ਨਕਾਰਾਤਮਕ ਹੈ, ਤਾਂ ਉਹ ਕੀ ਕਰੇਗਾ?"

ਤੱਥ ਫਾਈਲ

ਸੱਚਾਈ ਵਿੱਚ ਅਨੰਦ ਕਰਨਾ—ਬਹੁਤ ਖੁਸ਼ੀ ਪ੍ਰਾਪਤ ਕਰਨ ਲਈ, ਪਰਮੇਸ਼ੁਰ ਦੇ ਵਾਅਦਿਆਂ ਦੇ ਅਧਾਰ ਤੇ ਜੇ ਸੱਚ ਹੈ ਉਸ ਉੱਤੇ ਅਨੰਦ ਕਰਨ ਦੇ ਯੋਗ ਹੋਣਾ।

ਸਕਾਰਾਤਮਕ ਸੰਚਾਰ ਹੈ, "ਤੁਸੀਂ ਕਿਵੇਂ ਹੋ? ਤੁਸੀਂ ਤੁਸੀਂ ਚੰਗੇ ਲੱਗ ਰਹੇ ਹੋ। ਅੱਜ ਸਕੂਲ ਵਿੱਚ ਕੀ ਹੋਇਆ?" ਨਕਾਰਾਤਮਕ ਹੈ, "ਇਸ ਨੂੰ ਰੋਕੋ, ਆਪਣੀ ਭੈਣ ਨੂੰ ਇਕੱਲੇ ਛੱਡ ਦਿਓ! ਆਪਣਾ ਹੇਮਵਰਕ ਕਰੋ! ਰੱਦੀ ਨੂੰ ਬਾਹਰ ਕੱਢੋ!" ਜਾਂ ਲੈਕਚਰ ਦਾ ਕੋਈ ਵੀ ਰੂਪ।

ਅਕਸਰ ਮਾਪੇ ਜਵਾਬ ਦਿੰਦੇ ਹਨ, "ਇਹ ਇੱਕ ਆਸਾਨ ਹੈ। ਇਹ 90 ਫੀਸਦੀ ਨਕਾਰਾਤਮਕ ਹੈ। ਨਿੱਤ." ਦਿਨ ਹਫ਼ਤਿਆਂ ਵਿੱਚ ਬਦਲ ਜਾਂਦੇ ਹਨ, ਅਤੇ ਹਫ਼ਤੇ ਮਹੀਨਿਆਂ ਵਿੱਚ ਬਦਲ ਜਾਂਦੇ ਹਨ, ਜਦੋਂ ਅਸੀਂ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਰਹੇ ਹੁੰਦੇ ਹਾਂ, ਉਹਨਾਂ ਦੇ ਵਿਰੁੱਧ ਪਾਪ ਕਰਦੇ ਹਾਂ, ਉਹਨਾਂ ਨੂੰ ਪਿਆਰ ਨਹੀਂ ਕਰਦੇ, ਕਿਉਂਕਿ ਅਸੀਂ ਇਹ ਦੱਸਣ ਵਿੱਚ ਭਸਮ ਹੋ ਜਾਂਦੇ ਹਾਂ ਕਿ ਉਹ ਕੀ ਨਹੀਂ ਕਰ ਰਹੇ ਹਨ ਅਤੇ ਉਹਨਾਂ ਦੀਆਂ ਸਫਲਤਾਵਾਂ ਲਈ ਉਹਨਾਂ ਦੀ ਪ੍ਰਸ਼ੰਸਾ ਕਰਨ ਬਾਰੇ ਨਹੀਂ ਸੋਚਦੇ. . ਸਾਨੂੰ ਆਪਣੇ ਬੱਚਿਆਂ ਦੀਆਂ ਚੰਗੀਆਂ ਗੱਲਾਂ ਬਾਰੇ ਸਰਗਰਮੀ ਨਾਲ ਸੋਚਣ ਦੀ ਲੋੜ ਹੈ। ਮੈਂ ਜਾਣਦਾ ਹਾਂ ਕਿ ਇਹ ਉਨ੍ਹਾਂ ਮਜ਼ਬੂਤ-ਇੱਛਾ ਵਾਲੇ ਬੱਚਿਆਂ ਨਾਲ ਔਖਾ ਹੋ ਸਕਦਾ ਹੈ। ਮੈਨੂੰ ਯਾਦ ਹੈ ਕਿ ਨਿਕ ਨੇ ਕਈ ਵਾਰ ਕਿਹਾ ਸੀ, "ਤੁਸੀਂ ਮਜ਼ਬੂਤ-ਇੱਛਾ ਵਾਲੇ ਹੋ; ਇਹ ਚੰਗੀ ਗੱਲ ਹੈ." ਇਹ ਉਹ ਸਭ ਹੈ ਜਿਸ ਨਾਲ ਮੈਂ ਆ ਸਕਦਾ ਹਾਂ! ਕੁਝ ਦਿਨ ਮੈਂ ਕੁਝ ਚੰਗਾ ਕਹਿਣ ਲਈ ਪ੍ਰਾਰਥਨਾ ਕਰਨ ਲਈ ਮੁੜਿਆ।

ਜੇਕਰ ਇਹ ਨਕਾਰਾਤਮਕਤਾ ਤੁਹਾਡੇ ਪਰਿਵਾਰ ਨੂੰ ਗਲਤ ਦਿਸ਼ਾ ਵਿੱਚ ਭੇਜ ਰਹੀ ਹੈ, ਤਾਂ ਇਸ ਨੂੰ ਮੋੜੋ। ਜਦੋਂ ਤੁਹਾਡੇ ਕੋਲ ਪਰਿਵਾਰਕ ਪ੍ਰਾਰਥਨਾ ਦਾ ਸਮਾਂ ਹੋਵੇ, ਤਾਂ ਕੁਝ ਸਮਾਂ ਕੱਢੋ ਅਤੇ ਕਹੋ, "ਠੀਕ ਹੈ, ਹਰ ਕੋਈ, ਇੱਕ ਦੂਜੇ ਬਾਰੇ ਕੁਝ ਚੰਗਾ ਕਹੋ।" ਇਸ ਨੂੰ ਇੱਕ ਮਜ਼ੇਦਾਰ ਚੀਜ਼ ਬਣਾਓ। ਪੂਰੇ ਪਰਿਵਾਰ ਨੂੰ ਇੱਕ ਦੂਜੇ ਵਿੱਚ ਚੰਗੀਆਂ ਚੀਜ਼ਾਂ ਦੀ ਭਾਲ ਸ਼ੁਰੂ ਕਰੋ। ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਇੱਕ ਟੀਮ ਦੇ ਰੂਪ ਵਿੱਚ ਇਕੱਠੇ ਕੰਮ ਕਰਦੇ ਹਾਂ। ਪਿਤਾ ਜਾਂ ਮੰਮੀ, ਤੁਸੀਂ ਇਸਨੂੰ ਸ਼ੁਰੂ ਕਰੋ।

ਇੱਕ ਦੂਜੇ 'ਤੇ ਨਜ਼ਰ ਰੱਖੋ

ਮੈਂ ਮਾਈਕ੍ਰੋਮੈਨੇਜ ਕਰਨ ਦਾ ਰੁਝਾਨ ਰੱਖਦਾ ਹਾਂ। ਜਿਸ ਮਿੰਟ ਵਿੱਚ ਮੈਂ ਘਰ ਵਿੱਚ ਚਲਦਾ ਹਾਂ, ਮੈਂ ਧਿਆਨ ਦਿੰਦਾ ਹਾਂ ਕਿ ਕੀ ਥਾਂ ਤੋਂ ਬਾਹਰ ਹੈ, ਹਰ ਕਿਸੇ ਦੀਆਂ ਗਲਤੀਆਂ ਨੂੰ ਸੁਧਾਰਦਾ ਹਾਂ। "ਇਸ ਨੂੰ ਫਰਸ਼ 'ਤੇ ਕਿਸਨੇ ਛੱਡਿਆ?" ਇਹ ਸੱਚ ਹੈ ਕਿ ਨੁਕਸ ਦੂਰ ਕਰਨ ਦੀ ਲੋੜ ਹੈ, ਪਰ ਸਾਨੂੰ ਪਿਆਰ ਨਾਲ ਅਨੁਸ਼ਾਸਨ ਅਤੇ ਸਿਖਲਾਈ ਨਾਲ ਇਹ ਕਰਨਾ ਚਾਹੀਦਾ ਹੈ। ਸਾਨੂੰ ਇਸ ਖੇਤਰ ਵਿੱਚ ਆਪਣੇ ਆਪ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ।

ਮੇਰੀ ਪਤਨੀ ਨੇ ਇਸ ਖੇਤਰ ਵਿੱਚ ਮੇਰੇ ਲਈ ਅਜਿਹਾ ਵਰਦਾਨ ਰਿਹਾ ਹੈ। ਉਸਨੇ ਮੈਨੂੰ ਘਰ ਵਿੱਚ ਚੱਲਣ ਅਤੇ ਇਸ ਬਾਰੇ ਇੱਕ ਸ਼ਬਦ ਕਹਿ ਕੇ ਬਿਨਾਂ ਆਰਾਮ ਕਰਨ ਲਈ ਉਤਸ਼ਾਹਿਤ ਕੀਤਾ ਕਿ ਕੀ ਬਾਹਰ ਹੈ ਜਾਂ ਕੀ ਨਹੀਂ ਹੋਇਆ। ਇਹ ਮੈਨੂੰ ਬੱਚਿਆਂ ਨੂੰ ਆਲੇ-ਦੁਆਲੇ ਆਉਣ ਅਤੇ ਕੁਝ ਸਮੇਂ ਲਈ ਮਿਲਣ ਦੇਣ ਦੀ ਇਜਾਜ਼ਤ ਦਿੰਦਾ ਹੈ ਇਸ ਤੋਂ ਪਹਿਲਾਂ ਕਿ ਮੈਂ ਇਹ ਦੱਸਣਾ ਸ਼ੁਰੂ ਕਰ ਦੇਵਾਂ ਕਿ ਕੀ ਕਰਨ ਦੀ ਲੋੜ ਹੈ। ਮੈਂ ਇਹ ਵੀ ਦੇਖਿਆ ਹੈ ਕਿ ਕੰਮ ਤੋਂ ਘਰ ਲੈ ਕੇ ਆਉਣਾ ਰੇਡੀਓ ਜਾਂ ਸੰਗੀਤ ਨੂੰ ਬੰਦ ਕਰਨ ਅਤੇ ਪਰਮੇਸ਼ੁਰ ਵੱਲ ਮੁੜਨ ਦਾ ਇੱਕ ਸ਼ਾਨਦਾਰ ਮੌਕਾ ਹੈ, ਇਸ ਲਈ ਮੈਂ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਆਪਣੇ ਦਿਲ ਨੂੰ ਤਿਆਰ ਕਰ ਸਕਦਾ ਹਾਂ। ਯਾਦ ਰੱਖੋ, ਘਰ ਸਾਡੀ ਪਹਿਲੀ ਤਰਜੀਹ ਹੈ, ਅਤੇ ਅਸੀਂ ਉਨ੍ਹਾਂ ਲਈ ਪ੍ਰਭੂ ਦੇ ਸੇਵਕ ਬਣ ਕੇ ਇਸ ਨੂੰ ਪੂਰਾ ਕਰਦੇ ਹਾਂ।

ਕਲਪਨਾ ਕਰੋ ਕਿ ਤੁਸੀਂ ਆਪਣੇ ਬੱਚੇ ਵਿੱਚ ਸੱਚਮੁੱਚ ਖੁਸ਼ ਹੋ ਰਹੇ ਹੋ ਅਤੇ ਅਜਿਹਾ ਕਰਨ ਦੇ ਤਰੀਕੇ ਲੱਭਣ ਬਾਰੇ ਰਚਨਾਤਮਕ ਬਣੋ। ਉਨ੍ਹਾਂ ਨੂੰ ਲਿਖਣਾ ਪਿਆਰ ਦਾ ਸੰਚਾਰ ਕਰਨ ਦਾ ਵਧੀਆ ਤਰੀਕਾ ਹੈ। ਮੇਰੀ ਪਤਨੀ ਮੇਰੇ ਵੱਡੇ ਬੇਟੇ ਦੇ ਦਰਾਜ਼ ਵਿੱਚ ਕੁਝ ਕੱਪੜੇ ਪਾ ਰਹੀ ਸੀ ਅਤੇ ਹਰ ਚਿੱਠੀ ਲੱਠੀ ਜੇ ਮੈਂ ਉਸਨੂੰ ਕਦੇ ਲਿਖੀ ਸੀ। ਪਰਮੇਸ਼ੁਰ ਦੀ ਉਸਤਤਿ ਉਹ ਚੰਗੇ ਅੱਖਰ ਸਨ! ਮੈਂ ਇਹ ਨਹੀਂ ਕਿਹਾ, "ਤੂੰ ਛੋਟੀ ਜਿਹੀ . . ." ਇਸ ਦੀ ਬਜਾਏ, ਅੱਖਰਾਂ ਨਾਲ ਭਰੇ ਹੋਏ ਸਨ, "ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਤੁਸੀਂ ਮੈਨੂੰ ਬਹੁਤ ਮਾਣ ਮਹਿਸੂਸ ਕਰ ਰਹੇ ਹੋ। ਮੈਂ ਤੁਹਾਡੇ ਤੋਹਫ਼ਿਆਂ ਅਤੇ ਸੰਗੀਤ ਵਿੱਚ ਤੁਹਾਡੀ ਪ੍ਰੀਤਭਾ ਨੂੰ ਦੇਖ ਕੇ

ਬਹੁਤ ਖੁਸ਼ ਹਾਂ।" ਮੈਂ ਅਤੇ ਮੇਰੀ ਪਤਨੀ ਰੋ ਪਏ ਜਦੋਂ ਅਸੀਂ ਉਨ੍ਹਾਂ ਦੁਆਰਾ ਪੜ੍ਹਦੇ ਹਾਂ। ਉਸਨੇ ਹਰ ਇੱਕ ਨੂੰ ਬਚਾਇਆ ਸੀ, ਅਤੇ ਇਸ ਤਰ੍ਹਾਂ ਮੇਰੇ ਦੂਜੇ ਪੁੱਤਰ ਨੂੰ ਵੀ ਬਚਾਇਆ ਸੀ।

ਪਰਮੇਸ਼ੁਰ ਨੇ ਸਾਨੂੰ ਪਿਤਾ ਅਤੇ ਮਾਵਾਂ ਦੇ ਰੂਪ ਵਿੱਚ ਅਜਿਹਾ ਸ਼ਕਤੀਸ਼ਾਲੀ ਪ੍ਰਭਾਵ ਦਿੱਤਾ ਹੈ। ਸਾਨੂੰ ਆਪਣੇ ਬੱਚਿਆਂ ਨੂੰ ਅਸੀਸ ਦੇਣ ਅਤੇ ਉਸਤਤ ਕਰਨ ਲਈ ਉਸ ਸ਼ਕਤੀ ਦੀ ਵਰਤੋਂ ਕਰਨ ਦੀ ਲੋੜ ਹੈ। ਇਸ ਨਾਲ ਅਜਿਹਾ ਫਰਕ ਪੈਂਦਾ ਹੈ। ਸਾਨੂੰ ਆਪਣੇ ਬੱਚਿਆਂ ਦਾ ਅਧਿਐਨ ਕਰਨਾ ਚਾਹੀਦਾ ਹੈ, ਉਨ੍ਹਾਂ ਦੀਆਂ ਸ਼ਕਤੀਆਂ ਨੂੰ ਸਿੱਖਣਾ ਚਾਹੀਦਾ ਹੈ, ਅਤੇ ਉਨ੍ਹਾਂ ਦੇ ਗੁਣਾਂ ਅਤੇ ਚੰਗੇ ਕੰਮਾਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ।

ਸਵੈ-ਜਾਂਚ 1

ਕੀ ਤੁਸੀਂ ਇਸ ਖੇਤਰ ਵਿੱਚ ਸੰਘਰਸ਼ ਕਰਦੇ ਹੋ? ਹਾਂ ___ ਨਹੀਂ ___

ਜੇਕਰ ਅਜਿਹਾ ਹੈ, ਤਾਂ ਘੱਟੋ-ਘੱਟ ਤਿੰਨ ਗੁਣਾਂ ਦੀ ਸੂਚੀ ਬਣਾਓ ਜੋ ਤੁਸੀਂ ਆਪਣੇ ਹਰੇਕ ਬੱਚੇ ਵਿੱਚ ਦੇਖੋ ਹਨ। ਪਰਮੇਸ਼ੁਰ ਨੂੰ ਪੁੱਛੋ ਕਿ ਉਹ ਤੁਹਾਨੂੰ ਇਸ ਨੂੰ ਸੰਚਾਰ ਕਰਨ ਦਾ ਸਭ ਤੋਂ ਵਧੀਆ ਸਮਾਂ ਅਤੇ ਤਰੀਕਾ ਦਿਖਾਵੇ। ਇਹ ਕਿਸੇ ਖਾਸ ਡਿਨਰ ਲਈ ਚਿੱਠੀ ਜਾਂ ਗੱਲਬਾਤ ਰਾਹੀਂ ਹੋ ਸਕਦਾ ਹੈ। ਪਰਮੇਸ਼ੁਰ ਨੂੰ ਕਹੋ ਕਿ ਉਹ ਤੁਹਾਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣ ਅਤੇ ਉਹਨਾਂ ਦੀ ਪ੍ਰਸ਼ੰਸਾ ਕਰਨਾ ਸਿੱਖਣ ਵਿੱਚ ਮਦਦ ਕਰੇ।

ਕਾਰਜ ਯੋਜਨਾ 1

ਇਸ ਅਭਿਆਸ ਵਿੱਚ ਇੱਕ ਦੂਜੇ ਨੂੰ ਉਤਸ਼ਾਹਿਤ ਕਰਨ ਲਈ ਪਤੀ ਅਤੇ ਪਤਨੀ ਦੇ ਰੂਪ ਵਿੱਚ ਇਕੱਠੇ ਕੰਮ ਕਰੋ। ਉਹਨਾਂ ਚੁਣੌਤੀਪੂਰਨ ਪਾਲਣ-ਪੋਸ਼ਣ ਦੇ ਪਲਾਂ ਵਿੱਚ ਤੁਸੀਂ ਇੱਕ ਦੂਜੇ ਦੀ ਮਦਦ ਕਰਨ ਦੇ ਕੁਝ ਤਰੀਕਿਆਂ ਬਾਰੇ ਚਰਚਾ ਕਰੋ ਅਤੇ ਉਹਨਾਂ ਨੂੰ ਇੱਥੇ ਸੂਚੀਬੱਧ ਕਰੋ।

ਡੂੰਘੀ ਖੋਦੋ

ਦੱਸੋ ਕਿ ਇਹ ਆਇਤਾਂ ਸੱਚਾਈ ਵਿਚ ਖੁਸ਼ ਹੋਣ ਬਾਰੇ ਕੀ ਕਹਿੰਦੀਆਂ ਹਨ ਅਤੇ ਕੀ ਚੰਗਾ ਹੈ ਅਤੇ ਇਹ ਸਿਧਾਂਤ ਪਾਲਣ-ਪੋਸ਼ਣ ਉੱਤੇ ਕਿਵੇਂ ਲਾਗੂ ਹੁੰਦੇ ਹਨ।

ਹੇ ਪਰਮੇਸ਼ੁਰ, ਤੇਰੇ ਵਿਚਾਰ ਮੇਰੇ ਲਈ ਕੇਡੇ ਬਹੁਮੁੱਲੇ ਹਨ,
ਉਨ੍ਹਾਂ ਦਾ ਜੋੜ ਕੇਡਾ ਵੱਡਾ ਹੈ!
ਜੇ ਮੈਂ ਉਨ੍ਹਾਂ ਨੂੰ ਗਿਣਾਂ, ਓਹ ਰੇਤ ਦੇ ਦਾਣਿਆਂ ਨਾਲੋਂ ਵੀ ਵੱਧ ਹਨ,
ਜਦ ਮੈਂ ਜਾਗ ਉੱਠਦਾ ਹਾਂ, ਮੈਂ ਤੇਰੇ ਨਾਲ ਹੁੰਦਾ ਹਾਂ।(ਜ਼ਬੂਰ 139:17-18)

ਪ੍ਰੇਮ ਨਿਸ਼ਕਪਟ ਹੋਵੇ, ਬੁਰਿਆਈ ਤੋਂ ਸੂਗ ਕਰੋ, ਭਲਿਆਈ ਨਾਲ ਮਿਲੇ ਰਹੋ।(ਰੋਮੀਆਂ 12:9)

ਵੇਖਣਾ ਭਈ ਕੋਈ ਕਿਸੇ ਨਾਲ ਬੁਰੇ ਦੇ ਵੱਟੇ ਬੁਰਾ ਨਾ ਕਰੇ ਸਗੋਂ ਇੱਕ ਦੂਏ ਲਈ ਅਤੇ ਸਭਨਾਂ ਲਈ ਸਦਾ ਭਲਿਆਈ ਦੇ ਪਿੱਛੇ ਲੱਗੇ ਰਹੋ।(1 ਥੱਸਲੁਨੀਕੀਆਂ 5:15)

ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੇ ਮੈਂ ਸੁਣਾਂ ਭਈ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।(੩ ਯੂਹੰਨਾ 1:4)

ਸਭ ਕੁਝ ਸਹਿਣ ਕਰੋ

ਸਾਨੂੰ ਆਪਣੇ ਬੱਚਿਆਂ ਦੀ ਆਲੋਚਨਾ ਜਾਂ ਅਣਗਹਿਲੀ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਉਹ ਸਾਡੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ। ਅਸੀਂ ਉਹਨਾਂ ਤੋਂ ਗੱਲ ਕਰਨ, ਕੰਮ ਕਰਨ ਅਤੇ ਉਸ ਤਰੀਕੇ ਨਾਲ ਪ੍ਰਦਰਸ਼ਨ ਕਰਨ ਦੀ ਉਮੀਦ ਕਰ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਉਹਨਾਂ ਤੋਂ ਚਾਹੁੰਦੇ ਹਾਂ ਤਾਂ ਜੋ ਉਹਨਾਂ ਨੂੰ ਅਜਿਹੀ ਕੋਈ ਅਸੁਵਿਧਾ ਨਾ ਹੋਵੇ। ਪਰ ਪਾਲਣ ਪੋਸ਼ਣ ਵਿੱਚ ਸਮਾਂ ਲੱਗਦਾ ਹੈ। ਇਹ ਕੰਮ ਹੈ, ਇਸ ਲਈ ਕੁਰਬਾਨੀ ਦੀ ਲੋੜ ਹੈ, ਅਤੇ ਇਹ ਪਰਮੇਸ਼ੁਰ ਦੁਆਰਾ ਦਿੱਤਾ ਗਿਆ ਕੰਮ ਹੈ। ਜੇ ਅਸੀਂ ਸਾਵਧਾਨ ਨਹੀਂ ਹਾਂ, ਤਾਂ ਸਾਡੇ ਪਾਲਣ-ਪੋਸ਼ਣ ਦੀ ਸ਼ੈਲੀ ਵਿਚ ਨਾਰਾਜ਼ਗੀ ਪੈਦਾ ਹੋ ਸਕਦੀ ਹੈ। ਸਾਰੀਆਂ ਚੀਜ਼ਾਂ ਨੂੰ ਪਿਆਰ ਨਾਲ ਸਹਿਣ ਦਾ ਮਤਲਬ ਹੈ ਸਾਡੀ ਸੇਵਕਾਈ ਨੂੰ ਮਾਪਿਆਂ ਵਜੋਂ ਸਵੀਕਾਰ ਕਰਨਾ—ਚੰਗੇ, ਬੁਰੇ, ਅਤੇ ਚੁਣੌਤੀਪੂਰਨ—ਅਤੇ ਈਸ਼ਵਰੀ ਪਿਆਰ ਨਾਲ ਪੇਸ਼ ਆਉਣਾ। ਇਸ ਵਿੱਚ ਸਾਡੇ ਬੱਚਿਆਂ ਦੀਆਂ ਅਸਫਲਤਾਵਾਂ ਅਤੇ ਨੁਕਸਾਨਾਂ ਨੂੰ ਉਹਨਾਂ ਨੂੰ ਸਿਖਲਾਈ ਦੇਣ ਦੇ ਮੌਕਿਆਂ ਵਜੋਂ ਦੇਖਣਾ ਸ਼ਾਮਲ ਹੈ, ਨਾ ਕਿ ਕਠੋਰ, ਸਵੈ-ਧਰਮੀ ਲੈਕਚਰ ਦੀ ਆਲੋਚਨਾ ਜਾਂ ਪ੍ਰਦਾਨ ਕਰਨਾ।

ਤੱਥ ਫਾਈਲ
ਸਾਰੀਆਂ ਚੀਜ਼ਾਂ ਨੂੰ ਸਹਿਣ ਕਰਦਾ ਹੈ-ਸਟੀਗੋ (ਯੂਨਾਨੀ)। ਛੁਪਾਉਣ ਲਈ, ਛੁਪਾਉਣ ਲਈ। ਪਿਆਰ ਦੂਜਿਆਂ ਦੀਆਂ ਗਲਤੀਆਂ ਨੂੰ ਛੁਪਾਉਂਦਾ ਹੈ ਜਾਂ ਉਹਨਾਂ ਨੂੰ ਢੱਕਦਾ ਹੈ।¹⁸ ਇਹ ਗੁੱਸੇ ਨੂੰ ਦੂਰ ਰੱਖਦਾ ਹੈ ਜਿਵੇਂ ਜਹਾਜ਼ ਪਾਣੀ ਨੂੰ ਬਾਹਰ ਰੱਖਦਾ ਹੈ, ਜਾਂ ਛੱਤ ਮੀਂਹ ਨੂੰ ਬਾਹਰ ਰੱਖਦਾ ਹੈ।


ਕੀ ਸਾਡੇ ਅੱਖੇ ਬੱਚੇ ਸਾਡੇ ਰੋਜ਼ਾਨਾ ਕੰਮਾਂ ਰਾਹੀਂ ਜਾਣਦੇ ਹਨ ਕਿ ਅਸੀਂ ਉਨ੍ਹਾਂ ਨੂੰ ਸਵੀਕਾਰ ਕਰਦੇ ਹਾਂ? ਕੀ ਅਸੀਂ ਉਨ੍ਹਾਂ ਨੂੰ ਪਿਆਰ ਕਰਨ ਅਤੇ ਉਸ ਮਜ਼ਬੂਤ ਇੱਛਾ ਨਾਲ ਕੰਮ ਕਰਨ ਦੀ ਇੱਛਾ ਦਿਖਾਉਂਦੇ ਹਾਂ? ਕੀ ਉਹ ਸਾਡਾ ਵਾਧੂ ਸਮਾਂ ਅਤੇ ਊਰਜਾ ਦੇਣ ਦੀ ਇੱਛਾ ਦੇਖਦੇ ਹਨ? ਜਾਂ ਕੀ ਉਹ ਮੰਨਦੇ ਹਨ ਕਿ ਅਸੀਂ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ, ਜਾਂ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਭੈਣਾਂ-ਭਰਾਵਾਂ ਨਾਲੋਂ ਘੱਟ ਪਸੰਦ ਕਰਦੇ?

ਕੀ ਪੰਜ ਸਾਲ ਦਾ ਮਜ਼ਬੂਤ ਇੱਛਾ ਸ਼ਕਤੀ ਵਾਲਾ ਬੱਚਾ ਸਮਝਦਾ ਹੈ ਕਿ ਉਹ ਹਾਲਾਤਾਂ ਨੂੰ ਉਸੇ ਤਰ੍ਹਾਂ ਕਿਉਂ ਸੋਚਦਾ ਅਤੇ ਪ੍ਰਕਿਰਿਆ ਕਰਦਾ ਹੈ ਜਿਵੇਂ ਉਹ ਕਰਦਾ ਹੈ? ਬਿਲਕੁੱਲ ਨਹੀਂ। ਉਸਨੂੰ ਸਮਝ ਨਹੀਂ ਆਉਂਦੀ ਕਿ ਇੱਕ ਮਾਤਾ-ਪਿਤਾ ਕਿਉਂ ਕਹਿੰਦੇ ਹਨ, "ਉਸ ਲਕੀਰ ਨੂੰ ਪਾਰ ਨਾ ਕਰੋ।" ਉਹ ਸੋਚ ਸਕਦਾ ਹੈ, "ਮੇਰੇ ਮਾਤਾ-ਪਿਤਾ ਨਹੀਂ ਸੋਚਦੇ ਕਿ ਮੈਂ ਕਰ ਸਕਦਾ ਹਾਂ, ਇਸ ਲਈ ਮੈਨੂੰ ਉਨ੍ਹਾਂ ਨੂੰ ਦਿਖਾਉਣਾ ਚਾਹੀਦਾ ਹੈ ਕਿ ਮੈਂ ਕਰ ਸਕਦਾ ਹਾਂ।" ਉਨ੍ਹਾਂ ਨੂੰ ਪਤਾ ਨਹੀਂ ਕਿਉਂ ਉਹ ਇਸ ਤਰ੍ਹਾਂ ਤਾਰ ਤਾਰ ਰਹੇ ਹਨ। ਜਦੋਂ ਅਸੀਂ ਲਗਾਤਾਰ ਗੁੱਸੇ ਹੁੰਦੇ ਹਾਂ ਅਤੇ ਪਰਮੇਸ਼ੁਰ ਦੇ ਬਣਾਏ ਤਰੀਕੇ ਨਾਲ ਨਾਰਾਜ਼ ਹੁੰਦੇ ਹਾਂ ਅਤੇ ਉਹਨਾਂ ਦੇ ਪਾਲਣ ਪੋਸ਼ਣ ਲਈ ਵਾਧੂ ਕੰਮ ਕਰਦੇ ਹਾਂ, ਤਾਂ ਸੰਦੇਸ਼ ਇਹ ਹੈ ਕਿ ਅਸੀਂ ਉਹਨਾਂ ਨੂੰ ਘੱਟ ਪਿਆਰ ਕਰਦੇ ਹਾਂ। ਇਹ ਉਨ੍ਹਾਂ ਦੀ ਧਾਰਨਾ ਹੈ।

ਇਸ ਦੀ ਬਜਾਏ, ਸਾਨੂੰ ਇਹ ਕਹਿਣਾ ਪਵੇਗਾ, "ਠੀਕ ਹੈ, ਪਰਮੇਸ਼ੁਰ, ਤੁਸੀਂ ਮੇਰੇ ਲਈ ਇਹ ਮਜ਼ਬੂਤ-ਇੱਛਾ ਵਾਲਾ ਬੱਚਾ ਲਿਆਇਆ ਹੈ। ਮੈਨੂੰ ਇਹ ਸਵੀਕਾਰ ਕਰਨਾ ਪਵੇਗਾ ਅਤੇ ਤੁਹਾਡੀ ਸ਼ਕਤੀ ਅਤੇ ਸ਼ਕਤੀ ਨਾਲ ਇਸ ਨੂੰ ਸਹਿਣਾ ਪਵੇਗਾ, ਮੇਰੀ ਨਹੀਂ।" ਸਾਡੇ ਪਰਿਵਰਤਨ ਵਿੱਚ ਪਰਮੇਸ਼ੁਰ ਦੀ ਯੋਜਨਾ ਨੂੰ ਯਾਦ ਰੱਖੋ। ਉਸ ਦੇ ਤਰੀਕੇ ਸੰਪੂਰਨ ਹਨ।

ਸਵੈ-ਜਾਂਚ 2

ਪ੍ਰਭੂ ਤੁਹਾਡੇ ਵਿੱਚ ਕੀ ਪ੍ਰਗਟ ਕਰ ਰਿਹਾ ਹੈ ਜੋ ਇਸ ਬੱਚੇ ਦੁਆਰਾ ਪਰਮੇਸ਼ੁਰ ਦਾ ਨਹੀਂ ਹੈ, ਅਤੇ ਤੁਹਾਨੂੰ ਕਿਵੇਂ ਬਦਲਣ ਦੀ ਲੋੜ ਹੈ?




ਯਾਦ ਰੱਖੋ, ਸਾਡੇ ਬੱਚੇ ਮੂਰਖ ਜੰਮਦੇ ਹਨ। ਇਹ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਉਹਨਾਂ ਦੀ ਕੁਦਰਤੀ ਵਿਕਾਸ ਪ੍ਰਕਿਰਿਆ ਜਾਂ ਪਰਮੇਸ਼ੁਰ ਦੁਆਰਾ ਦਿੱਤੀ ਗਈ ਸ਼ਖਸੀਅਤ ਤੋਂ ਨਾਰਾਜ਼ ਹੋਏ ਬਿਨਾਂ, ਉਹਨਾਂ ਨੂੰ ਜੀਵਨ ਦੇ ਵੱਖ-ਵੱਖ ਪੜਾਵਾਂ ਵਿੱਚ ਸਰਗਰਮੀ ਨਾਲ ਪਿਆਰ ਕਰਨ, ਮਾਰਗਦਰਸ਼ਨ ਕਰਨ, ਸਿਖਾਉਣ ਅਤੇ ਅਨੁਸ਼ਾਸਨ ਦੇਣ। ਜਿਵੇਂ ਕਿ ਇਹ ਅਧਿਐਨ ਅੱਗੇ ਵਧਦਾ ਹੈ, ਅਸੀਂ ਤੁਹਾਡੇ ਬੱਚਿਆਂ ਨੂੰ ਪਰਿਪੱਕਤਾ ਵੱਲ ਲੈ ਜਾਣ ਵਿੱਚ ਮਦਦ ਕਰਨ ਲਈ ਬਾਈਬਲ ਦੇ ਸੰਦ ਪ੍ਰਦਾਨ ਕਰਦੇ ਹਾਂ, ਸਾਰੇ ਪਰਮੇਸ਼ੁਰ ਦੀ ਮਹਿਮਾ ਵੱਲ।

ਫੁੱਧੀ ਖੇਡੋ

ਆਪਣੇ ਪਾਲਣ-ਪੋਸ਼ਣ ਵਿਚ ਮਦਦ ਕਰਨ ਲਈ ਅਸੀਂ ਇਨ੍ਹਾਂ ਆਇਤਾਂ ਤੋਂ ਕਿਹੜੇ ਸਿਧਾਂਤ ਹਾਸਲ ਕਰ ਸਕਦੇ ਹਾਂ?

ਸਾਨੂੰ ਜੋ ਤਕੜੇ ਹਾਂ ਚਾਹੀਦਾ ਹੈ ਭਈ ਬਲਗੀਏ ਦੀਆਂ ਨਿਰਬਲਤਾਈਆਂ ਨੂੰ ਸਹਾਰੀਏ ਅਤੇ ਆਪ ਨੂੰ ਨਾ ਰਿਝਾਈਏ।(ਰੋਮੀਆਂ 15:1)



ਤੁਸੀਂ ਇੱਕ ਦੂਏ ਦੇ ਭਾਰ ਚੁੱਕ ਲਵੋ ਅਤੇ ਇਉਂ ਮਸੀਹ ਦੀ ਸ਼ਰਾ ਨੂੰ ਪੂਰਿਆਂ ਕਰੋ।(ਗਲਾਤੀਆਂ 6:2)

ਸਵੈ-ਜਾਂਚ 3

ਕੀ ਪਰਮੇਸੁਰ ਨੇ ਤੁਹਾਡੇ ਬੱਚਿਆਂ ਨੂੰ ਦਿੱਤੀ ਸਖਸੀਅਤ ਕਾਰਨ ਤੁਹਾਨੂੰ ਨਰਾਜ਼ਗੀ ਹੈ? ਹਾਂ ___ ਨਹੀਂ ___

ਜੇ ਅਜਿਹਾ ਹੈ, ਤਾਂ ਮੁੱਦਿਆਂ ਦੀ ਸੂਚੀ ਬਣਾਓ ਅਤੇ ਫਿਰ ਉਹਨਾਂ ਨੂੰ ਪਿਆਰ ਨਾਲ ਜਵਾਬ ਦੇਣ ਲਈ ਇੱਕ ਯੋਜਨਾ ਬਣਾਓ।

ਵਿਸ਼ਵਾਸ ਕਰੋ ਅਤੇ ਸਾਰੀਆਂ ਚੀਜ਼ਾਂ ਦੀ ਉਮੀਦ ਕਰੋ

ਪਿਆਰ ਵਿੱਚ ਲੋਕਾਂ ਵਿੱਚ ਸਭ ਤੋਂ ਵਧੀਆ ਵਿਸ਼ਵਾਸ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਭਾਵੇਂ ਤੁਹਾਡੀਆਂ ਭਾਵਨਾਵਾਂ ਤੁਹਾਨੂੰ ਕੁਝ ਹੋਰ ਦੱਸਦੀਆਂ ਹਨ। ਵਿਸ਼ਵਾਸ ਕਰਨਾ ਇੱਕ ਕਿਰਿਆ ਹੈ, ਜੋ ਕਾਰਵਾਈ ਦੀ ਮੰਗ ਕਰਦੀ ਹੈ ਭਾਵੇਂ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ। ਆਖਰੀ ਸਿਧਾਂਤ ਜੋ ਅਸੀਂ ਸਿੱਖਿਆ ਹੈ ਉਹ ਸੀ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਪਿਆਰ ਨਾਲ ਸਹਿਣ ਕਰਨਾ, ਜਾਂ ਕਵਰ ਕਰਨ ਲਈ ਤਿਆਰ ਹੋਣਾ। ਹੁਣ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਲਈ ਸਭ ਤੋਂ ਵਧੀਆ ਉਮੀਦ ਕਰਨੀ ਚਾਹੀਦੀ ਹੈ ਅਤੇ ਇੱਕ ਆਸ਼ਾਵਾਦੀ ਰਵੱਈਆ ਰੱਖਣਾ ਚਾਹੀਦਾ ਹੈ। ਸਾਨੂੰ ਹਮੇਸ਼ਾ ਇੱਕ ਭਰੋਸੇਮੰਦ ਰਿਸ਼ਤੇ ਨੂੰ ਅੱਗੇ ਵਧਾਉਣ ਦੀ ਇੱਛਾ ਦੀ ਲੋੜ ਹੁੰਦੀ ਹੈ, ਭਾਵੇਂ ਬੇਈਮਾਨੀ ਹੋਈ ਹੋਵੇ। ਬਹੁਤ ਸਾਰੇ ਮਾਪੇ ਸ਼ੱਕ ਕਰਦੇ ਹਨ ਕਿ ਉਨ੍ਹਾਂ ਦਾ ਬੱਚਾ ਤੱਥਾਂ ਨੂੰ ਜਾਣਨ ਤੋਂ ਪਹਿਲਾਂ ਕੀ ਕਹਿੰਦਾ ਹੈ। ਕੁਝ ਕਹਿੰਦੇ ਹਨ, "ਮੇਰਾ ਬੱਚਾ ਝੂਠਾ ਹੈ। ਮੈਂ ਕੁਝ ਵੀ ਸਹਿ ਸਕਦਾ ਹਾਂ, ਪਰ ਜਦੋਂ ਉਹ ਝੂਠ ਬੋਲਦੇ ਹਨ, ਓਹ।"

ਤੱਥ ਫਾਈਲ

ਵਿਸ਼ਵਾਸ ਕਰਨਾ - ਪਿਸਤੁਓ (ਯੂਨਾਨੀ)। ਵਿੱਚ ਵਿਸ਼ਵਾਸ ਰੱਖਣਾ, ਜਾਂ ਕਿਸੇ ਚੀਜ਼ ਵਿੱਚ ਦ੍ਰਿੜਤਾ ਨਾਲ ਮਨਾਉਣਾ। ਇਹ ਸੰਭਾਵੀ ਉਮੀਦ ਦੇ ਰਵੱਈਏ ਨੂੰ ਦਰਸਾਉਂਦਾ ਹੈ।

ਇਸ 'ਤੇ ਗੌਰ ਕਰੋ, ਕੀ ਤੁਸੀਂ ਹਮੇਸ਼ਾ ਆਪਣੇ ਜੀਵਨ ਸਾਥੀ ਜਾਂ ਬੱਚੇ ਤੋਂ ਮਾਫ਼ੀ ਮੰਗਦੇ ਹੋ ਜਦੋਂ ਤੁਸੀਂ ਉਨ੍ਹਾਂ ਪ੍ਰਤੀ ਆਪਣੇ ਵਿਵਹਾਰ ਵਿੱਚ ਪਰਮੇਸੁਰ ਨੂੰ ਗਲਤ ਢੰਗ ਨਾਲ ਪੇਸ਼ ਕਰਦੇ ਹੋ? ਯਿਸੂ ਨੇ ਕਿਹਾ, "ਜਿਸ ਕੋਲ ਮੇਰੇ ਹੁਕਮ ਹਨ ਅਤੇ ਉਹ ਉਨ੍ਹਾਂ ਦੀ ਪਾਲਨਾ ਕਰਦਾ ਹੈ, ਉਹੀ ਮੈਨੂੰ ਪਿਆਰ ਕਰਦਾ ਹੈ। ਅਤੇ ਜੇ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਪਿਤਾ ਦੁਆਰਾ ਪਿਆਰ ਕੀਤਾ ਜਾਵੇਗਾ, ਅਤੇ ਮੈਂ ਉਸ ਨੂੰ ਪਿਆਰ ਕਰਾਂਗਾ ਅਤੇ ਆਪਣੇ ਆਪ ਨੂੰ ਉਸ ਉੱਤੇ ਪ੍ਰਗਟ ਕਰਾਂਗਾ" (ਯੂਹੰਨਾ 14:21)।

ਇਹ ਦ੍ਰਿਸ਼ਟੀਕੋਣ ਕਿ ਝੂਠ ਬੋਲਣਾ "ਸਾਰੇ ਬੁਰੇ ਕੰਮਾਂ ਦੀ ਮਾਂ" ਹੈ, ਸਾਡੇ ਬੱਚਿਆਂ ਨੂੰ ਪਰੇਸ਼ਾਨ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਇਸ ਵਿਵਹਾਰ ਨੂੰ ਜਾਰੀ ਰੱਖਣ ਲਈ ਉਕਸਾਉਂਦਾ ਹੈ। ਹਾਂ, ਝੂਠ ਬੋਲਣਾ ਇੱਕ ਪਾਪ ਹੈ ਅਤੇ ਇਸਨੂੰ ਠੀਕ ਕਰਨ ਦੀ ਲੋੜ ਹੈ, ਪਰ ਅਸੀਂ ਝੂਠ ਨੂੰ ਹੋਰ ਸਾਰੇ ਪਾਪਾਂ ਤੋਂ ਉੱਚਾ ਨਹੀਂ ਕਰ ਸਕਦੇ। ਸਾਨੂੰ ਉਨ੍ਹਾਂ ਨੂੰ ਭਾਵਨਾਤਮਕ ਤੌਰ 'ਤੇ ਅਨੁਸ਼ਾਸਨ ਦੇਣਾ ਚਾਹੀਦਾ ਹੈ। ਪਰ ਸਾਡੇ ਕੋਲ ਇੱਕ ਨਿਯਮ ਹੋ ਸਕਦਾ ਹੈ ਜਿਸ ਵਿੱਚ ਕਿਹਾ ਗਿਆ ਹੈ: ਜੇ ਤੁਸੀਂ ਝੂਠ ਬੋਲਦੇ ਹੋ, ਤਾਂ ਨਤੀਜੇ ਦੇਹਰੇ ਹੁੰਦੇ ਹਨ। ਵਾਲੀਅਮ 4 ਵਿੱਚ ਇਸ ਬਾਰੇ ਹੋਰ।

ਅਕਸਰ ਅਜਿਹੇ ਮਾਮਲਿਆਂ ਵਿੱਚ ਜਿੱਥੇ ਬੱਚੇ ਲਗਾਤਾਰ ਝੂਠ ਬੋਲਦੇ ਹਨ, ਮਾਪਿਆਂ ਨੂੰ ਪਹਿਲੀ ਤਬਦੀਲੀਆਂ ਕਰਨ ਦੀ ਲੋੜ ਹੁੰਦੀ ਹੈ। ਉਹਨਾਂ ਨੂੰ ਗੁੱਸੇ ਵਿੱਚ ਆਉਣਾ, ਨਿਰਣਾਇਕ ਹੋਣਾ, ਅਤੇ "ਮੈਨੂੰ ਤੁਹਾਡੇ 'ਤੇ ਭਰੋਸਾ ਨਹੀਂ ਹੈ" ਜਾਂ "ਮੈਨੂੰ ਪਤਾ ਹੈ ਕਿ ਮੈਂ ਤੁਹਾਨੂੰ ਫੜਨ ਜਾ ਰਿਹਾ ਹਾਂ" ਵਰਗੀਆਂ ਗੱਲਾਂ ਕਹਿਣਾ ਛੱਡ ਦੇਣਾ ਚਾਹੀਦਾ ਹੈ। ਪਿਆਰ ਸਾਰੀਆਂ ਚੀਜ਼ਾਂ ਦੀ ਉਮੀਦ ਕਰਦਾ ਹੈ, ਹਰ ਚੀਜ਼ 'ਤੇ ਸ਼ੱਕ ਨਹੀਂ ਕਰਦਾ। ਸਾਡਾ ਰਵੱਈਆ ਸਾਨੂੰ ਆਪਣੇ ਬੱਚਿਆਂ 'ਤੇ ਲਗਾਤਾਰ ਸ਼ੱਕ ਕਰਨ ਲਈ ਪ੍ਰਭਾਵਿਤ ਕਰ ਸਕਦਾ ਹੈ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਵੀ ਛੱਡ ਦੇਣਾ ਚਾਹੁੰਦਾ ਹੈ। ਮਨੋਰੰਜਕ ਵਿਚਾਰ ਜਿਵੇਂ ਕਿ ਮੈਨੂੰ ਇਸ ਵਿਵਹਾਰ ਨੂੰ ਕਿੰਨੀ ਵਾਰ ਠੀਕ ਕਰਨਾ ਪਏਗਾ? ਸਾਰੀਆਂ ਚੀਜ਼ਾਂ ਦੀ ਉਮੀਦ ਕਰਨ ਤੋਂ ਨਹੀਂ ਆਉਂਦੀ ਪਰ ਹਾਰ ਮੰਨਣ ਦੀ ਇੱਛਾ ਨਾਲ ਆਉਂਦੀ ਹੈ। ਇੱਕ ਪਿਆਰ ਜੋ ਵਿਸ਼ਵਾਸ ਕਰਦਾ ਹੈ ਅਤੇ ਸਾਰੀਆਂ ਚੀਜ਼ਾਂ ਦੀ ਉਮੀਦ ਕਰਦਾ ਹੈ ਕੇਵਲ ਉਸ ਦੇ ਨਾਲ ਇੱਕ ਸਥਾਈ ਰਿਸ਼ਤੇ ਦੁਆਰਾ ਪਰਮੇਸੁਰ ਤੋਂ ਆ ਸਕਦਾ ਹੈ।

ਭੁੱਖੀ ਖੇਦੇ

ਇਹਨਾਂ ਆਇਤਾਂ ਵਿੱਚ ਖਾਸ ਸਿਧਾਂਤਾਂ ਦੀ ਪਛਾਣ ਕਰੋ ਜੋ ਸਾਨੂੰ ਆਸ਼ਾਵਾਦੀ ਅਤੇ ਵਿਸ਼ਵਾਸੀ ਵਿਸ਼ਵਾਸ ਰੱਖਣ ਵਿੱਚ ਮਦਦ ਕਰਨਗੇ।

ਤਦ ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਉਨ੍ਹਾਂ ਨੂੰ ਕਿਹਾ, ਇਹ ਮਨੁੱਖ ਤੋਂ ਅਣਹੋਣਾ ਹੈ ਪਰ ਪਰਮੇਸੁਰ ਤੋਂ ਸੱਭੇ ਕੁਝ ਹੋ ਸਕਦਾ ਹੈ।(ਮੱਤੀ 19:26)

ਪਿਆਰ ਭਰਿਆ ਸੰਚਾਰ

ਕਿਉਂ ਜੇ ਅਸੀਂ ਨਿਹਚਾ ਨਾਲ ਚੱਲਦੇ ਹਾਂ, ਨਾ ਵੇਖਣ ਨਾਲ।(2 ਕੁਰਿੰਥੀਆਂ 5:7)

ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ ਇਸ ਲਈ ਜੇ ਪਰਮੇਸ਼ੁਰ ਦਾ ਪ੍ਰੇਮ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੇ ਸਾਨੂੰ ਦਿੱਤਾ ਗਿਆ ਸਾਡਿਆਂ ਹਿਰਦਿਆਂ ਵਿੱਚ ਪਾਇਆ ਗਿਆ ਹੋਇਆ ਹੈ।(ਰੋਮੀਆਂ 5:5)

ਕਾਰਜ ਯੋਜਨਾ 2

ਕੀ ਅਜਿਹੇ ਤਰੀਕੇ ਹਨ ਜਿਨ੍ਹਾਂ ਵਿੱਚ ਤੁਸੀਂ ਆਪਣੇ ਬੱਚੇ ਵਿੱਚ ਵਿਸ਼ਵਾਸ ਕਰਨਾ ਅਤੇ ਆਸ ਰੱਖਣੀ ਛੱਡ ਦਿੱਤੀ ਹੈ? ਹਾਂ ___ ਨਹੀਂ ___

ਜੇ ਅਜਿਹਾ ਹੈ, ਤਾਂ ਮੁੱਦਿਆਂ ਦੀ ਸੂਚੀ ਬਣਾਓ ਅਤੇ ਪ੍ਰਭੂ ਨੂੰ ਤੁਹਾਡੇ ਅਵਿਸ਼ਵਾਸ ਨੂੰ ਠੀਕ ਕਰਨ ਲਈ ਕਹੋ ਅਤੇ ਤੁਹਾਡੇ ਬੱਚਿਆਂ ਨੂੰ ਭਰੋਸਾ ਦਿਵਾਉਣ ਲਈ ਇੱਕ ਯੋਜਨਾ ਵਿੱਚ ਤੁਹਾਡੀ ਮਦਦ ਕਰੋ ਕਿ ਪਰਮੇਸ਼ੁਰ ਇਹਨਾਂ ਚੀਜ਼ਾਂ ਨੂੰ ਪੂਰਾ ਕਰਨ ਜਾ ਰਿਹਾ ਹੈ।

ਪਾਠ 10

ਪਿਆਰ ਸਹਿਣ ਕਰਦਾ ਹੈ

ਪਿਆਰ ਸਭ ਕੁਝ ਸਹਿ ਲੈਂਦਾ ਹੈ। ਇਹ ਕਿਰਿਆ ਦਰਸਾਉਂਦੀ ਹੈ ਕਿ ਪਿਆਰ ਕਾਇਮ ਰਹਿੰਦਾ ਹੈ, ਮਜ਼ਬੂਤ ਰਹਿੰਦਾ ਹੈ, ਅਤੇ ਆਪਣੀ ਜ਼ਮੀਨ ਨੂੰ ਫੜੀ ਰੱਖਦਾ ਹੈ। ਇਹ ਨਾ ਸਿਰਫ਼ ਮਾਪਿਆਂ ਲਈ ਮਹੱਤਵਪੂਰਨ ਹੈ, ਪਰ ਮਾਤਾ-ਪਿਤਾ ਨੂੰ ਬੱਚੇ ਨੂੰ ਮਜ਼ਬੂਤ ਰਹਿਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਪਿਆਰ ਹਾਰ ਨਹੀਂ ਮੰਨਦਾ ਜਾਂ ਕਿਸੇ ਬੱਚੇ ਨੂੰ ਕਹਿੰਦਾ ਹੈ ਕਿ ਅਸੀਂ ਇਸਨੂੰ ਹੋਰ ਨਹੀਂ ਲੈ ਸਕਦੇ ਅਤੇ ਫਿਰ ਘਰ ਨੂੰ ਅਜਾਈ ਚਲਣ ਦਿਓ। ਸਾਨੂੰ ਜੀਵਨ ਦੇ ਹਰ ਮੌਸਮ ਵਿੱਚ ਆਪਣੇ ਬੱਚਿਆਂ ਦਾ ਸਮਰਥਨ ਕਰਨ ਲਈ ਵਫ਼ਾਦਾਰ ਰਹਿਣ ਦੀ ਲੋੜ ਹੈ। ਸਾਨੂੰ "ਸਿਰ ਦੀਆਂ ਖੇਡਾਂ" ਨਹੀਂ ਖੇਡਾਈਆਂ ਚਾਹੀਦੀਆਂ ਜਾਂ ਉਨ੍ਹਾਂ ਨਾਲ ਨਫ਼ਰਤ ਨਾਲ ਪੇਸ਼ ਨਹੀਂ ਆਉਣਾ ਚਾਹੀਦਾ। ਸਾਨੂੰ ਸੇਵਕਾਂ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਲਗਾਤਾਰ ਧੀਰਜ ਦਾ ਅਭਿਆਸ ਕਰਨਾ ਚਾਹੀਦਾ ਹੈ ਅਤੇ ਪਿਆਰ ਨਾਲ ਉਨ੍ਹਾਂ ਨੂੰ ਸਹੀ ਢੰਗ ਨਾਲ ਅਨੁਸ਼ਾਸਨ ਦੇਣਾ ਚਾਹੀਦਾ ਹੈ।

ਤੱਥ ਫਾਈਲ

ਸਭ ਕੁਝ ਸਹਿਣ ਕਰੋ - ਹੂਪੇਮੇਨੇ (ਯੂਨਾਨੀ)।
ਅਧੀਨ ਰਹਿਣਾ, ਸਹਿਣ ਕਰਨਾ, ਦੁੱਖਾਂ ਦੇ ਬੋਝ ਵਜੋਂ, ਦੁੱਖ। 20 ਨਾਲ ਹੀ ਧੀਰਜ ਦੀ ਸਹਿਮਤੀ, ਇਸਦੀ ਜ਼ਮੀਨ ਨੂੰ ਫੜੀ ਰੱਖਣਾ ਜਦੋਂ ਇਹ ਹੁਣ ਵਿਸ਼ਵਾਸ ਜਾਂ ਉਮੀਦ ਨਹੀਂ ਰੱਖ ਸਕਦਾ।²¹

ਮੇਰਾ ਬੇਟਾ ਜਸਟਿਨ ਕਦੇ ਵੀ ਹੋਮਵਰਕ ਕਰਨ ਵਿੱਚ ਘੱਟੋ ਘੱਟ ਬਿਤਾਉਣ ਵਿੱਚ ਮਨ ਨਹੀਂ ਕਰਦਾ ਸੀ। ਨਾ ਤਾਂ ਮੇਰੀ ਪਤਨੀ ਅਤੇ ਨਾ ਹੀ ਮੈਂ ਇਸ ਨਾਲ ਸੰਬੰਧ ਰੱਖ ਸਕਦਾ ਸੀ। ਅਸੀਂ ਦੋਵੇਂ ਵੱਡੇ ਹੁੰਦੇ ਹੋਏ ਹੋਮਵਰਕ ਨੂੰ ਨਾਪਸੰਦ ਕਰਦੇ ਸੀ। ਦੂਜੇ ਪਾਸੇ, ਨਿਕ, ਹੋਮਵਰਕ ਨੂੰ ਨਫ਼ਰਤ ਕਰਦਾ ਸੀ ਅਤੇ ਪਲੇਗ ਵਾਂਗ ਇਸ ਤੋਂ ਬਚਣ ਦੀ ਕੋਸ਼ਿਸ਼ ਕਰਦਾ ਸੀ। ਉਸ ਸਮੇਂ ਤੋਂ ਜਦੋਂ ਨਿਕ ਨੇ ਹਾਈ ਸਕੂਲ ਦੇ ਅੰਤ ਤੱਕ ਜੂਨੀਅਰ ਹਾਈ ਨੂੰ ਮਾਰਿਆ, ਜੇਕਰ ਅਸੀਂ ਉਸ ਦੇ ਨਾਲ ਨਹੀਂ ਬੈਠਦੇ ਜਦੋਂ ਉਹ ਆਪਣਾ ਹੋਮਵਰਕ ਕਰਦਾ ਸੀ, ਤਾਂ ਉਹ ਅਜਿਹਾ ਕਦੇ ਨਹੀਂ ਕਰੇਗਾ। ਇਸ ਲਈ ਹਰ ਰਾਤ ਮੈਂ ਅਤੇ ਮੇਰੀ ਪਤਨੀ ਨੇ ਨਿਕ ਨਾਲ ਅਕਸਰ ਇਹ ਅਣਸੁਖਾਵਾਂ ਹੋਮਵਰਕ ਸਮਾਂ ਸਾਂਝਾ ਕੀਤਾ। ਸਾਡੇ ਵਿੱਚੋਂ ਇੱਕ ਜਾਂ ਤਾਂ ਰਾਤ ਦਾ ਖਾਣਾ ਖਤਮ ਕਰ ਲੈਂਦਾ ਸੀ ਜਾਂ ਪਕਵਾਨ ਬਣਾਉਂਦਾ ਸੀ ਜਦੋਂ ਕਿ ਦੂਜਾ ਨਿਕ ਨਾਲ ਬੈਠਦਾ ਸੀ।

ਇੱਕ ਇਕੱਲੀ ਮਾਂ ਮੇਰੇ ਦਫ਼ਤਰ ਵਿੱਚ ਉਸੇ ਸਥਿਤੀ ਬਾਰੇ ਸ਼ਿਕਾਇਤ ਕਰਦੀ ਆਈ। ਉਸ ਨੇ ਕਿਹਾ, "ਹਰ ਰਾਤ ਜਦੋਂ ਮੈਂ ਕੰਮ ਤੋਂ ਘਰ ਆਉਂਦੀ ਹਾਂ, ਮੈਂ ਬਹੁਤ ਥੱਕ ਜਾਂਦੀ ਹਾਂ, ਪਰ ਜੇ ਮੈਂ ਆਪਣੇ ਬੇਟੇ ਨਾਲ ਨਹੀਂ ਬੈਠਦੀ, ਤਾਂ ਉਹ ਸਿਰਫ਼ ਘਬਰਾਹਟ ਕਰਦਾ ਹੈ ਅਤੇ ਇੱਕ ਘੰਟੇ ਦਾ ਹੋਮਵਰਕ ਲੈਂਦਾ ਹੈ ਅਤੇ ਇਸ ਨੂੰ ਤਿੰਨ ਘੰਟੇ ਬਣਾਉਂਦਾ ਹੈ। ਹਰ ਰਾਤ ਮੈਂ ਉਸ 'ਤੇ ਚੀਕਦਾ ਅਤੇ ਚੀਕਦਾ ਹਾਂ ਅਤੇ ਉਹ ਨਹੀਂ ਬਦਲੇਗਾ। ਇਹ ਹਾਸੇਹੀਣਾ ਹੈ।" ਫਿਰ ਉਸਨੇ ਇੱਕ ਤੁਲਨਾ ਕੀਤੀ, ਜੋ ਸਾਨੂੰ ਮਾਪਿਆਂ ਵਜੋਂ ਕਦੇ ਨਹੀਂ ਕਰਨੀ ਚਾਹੀਦੀ, ਅਤੇ ਕਿਹਾ, "ਮੈਨੂੰ ਕਦੇ ਵੀ ਆਪਣੇ ਵੱਡੇ ਪੁੱਤਰ ਨਾਲ ਨਹੀਂ ਬੈਠਣਾ ਪਿਆ। ਉਹ ਘਰ ਆਉਂਦਾ ਹੈ ਅਤੇ ਬੱਸ ਕਰਦਾ ਹੈ। ਮੈਂ ਬਹੁਤ ਪਰੇਸ਼ਾਨ ਹਾਂ, ਮੈਂ ਇਸਨੂੰ ਠੀਕ ਕਰਨ ਲਈ ਕੀ ਕਰਾਂ?"

"ਬੈਠੋ ਅਤੇ ਉਸਦੇ ਨਾਲ ਉਸਦਾ ਹੋਮਵਰਕ ਕਰੋ," ਮੈਂ ਸ਼ਾਂਤ ਹੋ ਕੇ ਜਵਾਬ ਦਿੱਤਾ।

"ਪਰ ਕੀ ਮੈਂ ਉਸਨੂੰ ਸਿਖਲਾਈ ਨਹੀਂ ਦੇਵਾਂਗਾ?" ਉਸ ਨੇ ਕਿਹਾ।

"ਹਾਂ, ਪਰ ਇਸ ਸਮੇਂ ਉਸਨੂੰ ਤੁਹਾਡੀ ਲੋੜ ਹੈ," ਮੈਂ ਜਵਾਬ ਦਿੱਤਾ। "ਉਸਦੀਆਂ ਕਾਰਵਾਈਆਂ ਕਹਿ ਰਹੀਆਂ ਹਨ, 'ਮੰਮੀ, ਮੈਨੂੰ ਤੁਹਾਡੇ ਨਾਲ ਬੈਠਣ ਦੀ ਲੋੜ ਹੈ। ਮੈਨੂੰ ਤੁਹਾਡੀ ਮਦਦ ਦੀ ਲੋੜ ਹੈ। ਮੈਨੂੰ ਇਸ ਖੇਤਰ ਵਿੱਚ ਤੁਹਾਡੇ ਢਾਂਚੇ ਦੀ ਲੋੜ ਹੈ।'" ਮੈਂ ਉਸਨੂੰ ਕਿਹਾ, "ਤੁਸੀਂ ਉਸਦੀ ਤੁਲਨਾ ਆਪਣੇ ਵੱਡੇ ਪੁੱਤਰ ਨਾਲ ਨਹੀਂ ਕਰ ਸਕਦੇ। ਇਸ ਦੀ ਬਜਾਏ, ਹਰ ਰਾਤ ਆਪਣੇ ਆਪ ਨੂੰ ਯਾਦ ਦਿਵਾਓ, 'ਇਹ ਮੇਰੇ ਪੁੱਤਰ ਨਾਲ ਮੇਰਾ ਸਮਾਂ ਹੈ,' ਅਤੇ ਉਸ ਨਾਲ ਉਸ ਦਾ ਹੋਮਵਰਕ ਕਰੋ। ਤੁਸੀਂ ਹੋਰ ਕੀ ਕਰ ਰਹੇ ਹੋ ਜੋ ਜ਼ਿਆਦਾ ਮਹੱਤਵਪੂਰਨ ਹੈ?"

ਗਰੀਬ ਔਰਤ ਨੇ ਇਸ ਬੱਚੇ ਦੀ ਜ਼ਿੰਦਗੀ ਦੇ ਪਹਿਲੇ ਅੱਠ ਸਾਲ ਉਸ ਦੀ ਤੁਲਨਾ ਉਸ ਦੇ ਭਰਾ ਨਾਲ ਕਰਨ ਅਤੇ ਹਰ ਰਾਤ ਗੁੱਸੇ ਹੋਣ ਦੀ ਬਜਾਏ ਸਿਰਫ਼ ਬੈਠਣ ਅਤੇ ਉਸ ਦੇ ਹੋਮਵਰਕ ਵਿੱਚ ਉਸਦੀ ਮਦਦ ਕਰਨ ਵਿੱਚ ਬਿਤਾਏ ਸਨ।

ਸਾਨੂੰ ਇਨ੍ਹਾਂ ਹਾਲਾਤਾਂ ਨੂੰ ਸਹਿਣਾ ਪਵੇਗਾ। ਜਿਹੜੇ ਬੱਚੇ ਅਕਾਦਮਿਕ ਤੌਰ 'ਤੇ ਸੰਘਰਸ਼ ਕਰਦੇ ਹਨ ਜਾਂ ਮਜ਼ਬੂਤ ਇਰਾਦੇ ਵਾਲੇ ਹੁੰਦੇ ਹਨ, ਉਹ ਜ਼ਿਆਦਾ ਸਮਾਂ ਅਤੇ ਊਰਜਾ ਲੈਂਦੇ ਹਨ। ਸਾਡੇ ਲਈ ਸਵਾਲ ਇਹ ਹੈ, ਕੀ ਅਸੀਂ ਉਨ੍ਹਾਂ ਬੱਚਿਆਂ ਨੂੰ ਸਵੀਕਾਰ ਕਰਦੇ ਹਾਂ ਜੋ ਪਰਮੇਸ਼ੁਰ ਨੇ ਸਾਨੂੰ ਦਿੱਤੇ ਹਨ ਅਤੇ ਉਸ ਸੇਵਕਾਈ ਨੂੰ ਸਵੀਕਾਰ ਕਰਦੇ ਹਾਂ ਜੋ ਉਸ ਨੇ ਸਾਡੇ ਸਾਹਮਣੇ ਰੱਖਿਆ? ਉਹ ਸਾਨੂੰ ਅਜਿਹਾ ਕਰਨ ਦੀ ਤਾਕਤ ਦੇਵੇਗਾ ਜੇਕਰ ਅਸੀਂ ਉਸਨੂੰ ਪੁੱਛਦੇ ਹਾਂ ਅਤੇ ਸ਼ਿਕਾਇਤ ਕਰਨਾ ਛੱਡ ਦਿੰਦੇ ਹਾਂ।

ਗੁਣਵੱਤਾ ਸਮਾਂ

ਪਿਆਰ ਭਰਿਆ ਸੰਚਾਰ

ਸਾਡੇ ਬੱਚਿਆਂ ਨਾਲ ਸਹਿਣ ਦਾ ਇੱਕ ਹੋਰ ਤਰੀਕਾ ਗੁਣਵੱਤਾ ਦਾ ਸਮਾਂ ਬਿਤਾਉਣਾ ਹੈ। ਤੁਹਾਨੂੰ ਹਰੇਕ ਬੱਚੇ ਨਾਲ ਇੱਕ-ਨਾਲ-ਇੱਕ ਵਾਰ ਕਿੰਨਾ ਮਿਲਦਾ ਹੈ? ਇਹ ਖੇਤਰ ਸਿਰਜਣਾਤਮਕ ਜਤਨ ਲੈਂਦਾ ਹੈ, ਖਾਸ ਤੌਰ 'ਤੇ ਜਦੋਂ ਉਹ ਵੱਡੇ ਹੁੰਦੇ ਹਨ। ਜਦੋਂ ਮੇਰੇ ਬੱਚੇ ਅੱਲ੍ਹੜ ਉਮਰ ਦੇ ਸਨ, ਮੈਂ ਉਨ੍ਹਾਂ ਨੂੰ ਸਰਗਰਮੀ ਨਾਲ ਅੱਗੇ ਵਧਾਉਣਾ ਸਿੱਖਿਆ। ਜਦੋਂ ਉਹ ਛੋਟੇ ਸਨ ਤਾਂ ਇਹ ਆਸਾਨ ਸੀ ਕਿਉਂਕਿ ਉਹ ਮੇਰਾ ਪਿੱਛਾ ਕਰਨਗੇ। ਇੱਕ ਪਰਿਵਾਰ ਦੇ ਰੂਪ ਵਿੱਚ, ਅਸੀਂ ਅਕਸਰ ਕੈਂਪਿੰਗ, ਮੱਛੀਆਂ ਫੜਨ ਅਤੇ ਹੋਰ ਬਾਹਰੀ ਗਤੀਵਿਧੀਆਂ ਦਾ ਆਨੰਦ ਮਾਣਦੇ ਸੀ। ਪਰ ਜਿਵੇਂ-ਜਿਵੇਂ ਮੇਰੇ ਬੱਚੇ ਪਰਿਪੱਕ ਹੁੰਦੇ ਗਏ, ਉਨ੍ਹਾਂ ਦੀ ਗਤੀਵਿਧੀ ਦਾ ਦਾਇਰਾ ਉਨ੍ਹਾਂ ਗਤੀਵਿਧੀਆਂ ਵਿੱਚ ਫੈਲ ਗਿਆ ਜਿਸ ਵਿੱਚ ਮਾਪੇ ਸ਼ਾਮਲ ਨਹੀਂ ਸਨ। ਇਸ ਨੂੰ ਨਿੱਜੀ ਤੌਰ 'ਤੇ ਲੈਣ, ਨਾਰਾਜ਼ ਹੋਣ, ਅਤੇ ਦੂਰ ਖਿੱਚਣ ਤੋਂ ਸਾਵਧਾਨ ਰਹੋ। ਪਾਲਣ ਪੋਸ਼ਣ ਇੱਕ ਪ੍ਰਸਿੱਧੀ ਮੁਕਾਬਲਾ ਨਹੀਂ ਹੈ। ਅਸੀਂ ਹਮੇਸ਼ਾ ਉਹਨਾਂ ਦੇ ਮਾਪੇ ਰਹਾਂਗੇ, ਜੋ ਕਦੇ ਨਹੀਂ ਬਦਲਣਗੇ, ਪਰ ਰਿਸ਼ਤਾ ਜ਼ਰੂਰ ਬਦਲਦਾ ਹੈ।

ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਲਈ, ਸਾਨੂੰ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਜਿੱਥੇ ਉਹ ਹਨ ਅਤੇ ਉਹਨਾਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਤਿਆਰ ਹੋਣਾ ਚਾਹੀਦਾ ਹੈ ਜਿਹਨਾਂ ਦਾ ਉਹ ਵਿਅਕਤੀਗਤ ਤੌਰ 'ਤੇ ਆਨੰਦ ਲੈਂਦੇ ਹਨ। ਨਿਕ ਅਤੇ ਮੈਂ ਦੋਵੇਂ ਬਹੁਤ ਸਰੀਰਕ ਹਾਂ, ਇਸਲਈ ਉਹ ਗਤੀਵਿਧੀਆਂ ਲੱਭਣਾ ਆਸਾਨ ਸੀ ਜੋ ਅਸੀਂ ਇਕੱਠੇ ਕਰਨ ਦਾ ਆਨੰਦ ਲੈਂਦੇ ਹਾਂ। ਪਰ ਜਸਟਿਨ ਦੇ ਨਾਲ, ਇਹ ਇੱਕ ਵੱਖਰੀ ਕਹਾਣੀ ਸੀ। ਮੈਂ ਹਮੇਸ਼ਾ ਸਰਗਰਮ ਰਿਹਾ ਹਾਂ: ਮੋਟਰਸਾਈਕਲਾਂ ਦੀ ਸਵਾਰੀ, ਸਰਫਿੰਗ ਅਤੇ ਗੇਤਾਖੋਰੀ। ਜਸਟਿਨ ਨੂੰ ਪੜ੍ਹਨਾ, ਪਹੇਲੀਆਂ ਬਣਾਉਣਾ ਅਤੇ ਵੀਡੀਓ ਗੇਮਾਂ ਖੇਡਣਾ ਪਸੰਦ ਹੈ, ਅਤੇ ਉਹ ਅਦਾਕਾਰੀ ਦਾ ਆਨੰਦ ਲੈਂਦਾ ਹੈ। ਮੈਨੂੰ ਜਸਟਿਨ ਦੇ ਨਾਲ ਸਮਾਂ ਬਿਤਾਉਣ ਲਈ ਉਸ ਦੀਆਂ ਰੁਚੀਆਂ ਮੁਤਾਬਕ ਢਲਣਾ ਪਿਆ। ਮੈਂ ਉਸ ਦੇ ਮਤਭੇਦਾਂ ਨੂੰ ਸਹਿ ਲਿਆ ਅਤੇ ਉਸ ਦੀਆਂ ਦਿਲਚਸਪੀਆਂ ਦੀ ਕਦਰ ਕਰਨੀ ਸਿੱਖੀ।

ਕਈ ਸਾਲ ਪਹਿਲਾਂ, ਮੈਂ ਸਮੁੰਦਰੀ ਜਹਾਜ਼ ਚਲਾਉਣ ਦਾ ਸ਼ੌਕ ਪਾਲਿਆ, ਅਤੇ ਜਸਟਿਨ ਮੇਰੇ ਨਾਲ ਜਾਣ ਲੱਗਾ। ਪਹਿਲਾਂ-ਪਹਿਲਾਂ, ਉਹ ਉਤਸ਼ਾਹਿਤ ਨਹੀਂ ਸੀ, ਪਰ ਅਸੀਂ ਕਈ ਘੰਟੇ ਇਕੱਠੇ ਬਿਤਾਏ। ਮੈਨੂੰ ਹਰੇਕ ਵਿਲੱਖਣ ਬੱਚੇ ਦੇ ਹਿੱਤਾਂ ਦੇ ਅਨੁਸਾਰ ਯਾਤਰਾਵਾਂ ਦੀ ਯੋਜਨਾ ਬਣਾਉਣ ਦਾ ਯਤਨ ਕਰਨਾ ਪਿਆ। ਬਹੁਤੀ ਵਾਰ, ਇਸ ਕਿਸਮ ਦੀਆਂ ਗਤੀਵਿਧੀਆਂ ਸਿਰਫ ਵਪਰਦੀਆਂ ਹੀ ਨਹੀਂ ਹਨ। ਇਹ ਸਾਡੇ 'ਤੇ ਜ਼ਿੰਮੇਵਾਰੀ ਪਾਉਂਦਾ ਹੈ। ਅਤੇ ਯਾਦ ਰੱਖੋ, ਪਿਆਰ ਬਦਲੇ ਵਿੱਚ ਕੁਝ ਵੀ ਉਮੀਦ ਕੀਤੇ ਬਿਨਾਂ ਪਹੁੰਚਦਾ ਹੈ। ਅਸੀਂ ਇਹ ਚੀਜ਼ਾਂ ਆਪਣੇ ਬੱਚਿਆਂ ਲਈ ਕਰਦੇ ਹਾਂ ਕਿਉਂਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ। ਯਿਸੂ ਸਾਡੀ ਮਿਸਾਲ ਹੈ।

ਜਿਵੇਂ ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ। (ਮੱਤੀ 20:28)

ਮੇਰੀ ਧੀ, ਕੇਟੀ, ਟ੍ਰੈਪੋਲਿਨ 'ਤੇ ਛਾਲ ਮਾਰਨਾ ਪਸੰਦ ਕਰਦੀ ਸੀ। ਸ਼ੁਰੂ ਵਿੱਚ ਮੈਂ ਪਲਟਣਾ ਅਤੇ ਘੁੰਮ ਸਕਦਾ ਸੀ; ਹਾਲਾਂਕਿ, ਜਦੋਂ ਉਹ ਸੱਤ ਸਾਲ ਦੀ ਸੀ, ਲਗਭਗ ਪੰਦਰਾਂ ਮਿੰਟਾਂ ਦੀ ਛਾਲ ਮਾਰਨਾ ਅਤੇ ਉਛਾਲਣਾ ਮੇਰੇ ਸਾਰੇ ਪੁਰਾਣੇ ਗੋਡੇ ਸੰਭਾਲ ਸਕਦੇ ਸਨ। ਪਰ ਮੈਂ ਧੀਰਜ ਰੱਖਿਆ ਅਤੇ ਉਸ ਲਈ ਐਡਜਸਟ ਕੀਤਾ। ਜੇ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਾਂ, ਤਾਂ ਸਾਨੂੰ ਉਨ੍ਹਾਂ ਦੇ ਨਾਲ ਰਹਿਣ ਲਈ ਸਮਾਂ ਕੱਢਣ ਦੀ ਲੋੜ ਹੈ।

ਕਾਰਜ ਯੋਜਨਾ

ਕੀ ਤੁਸੀਂ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਦਾ ਪਿੱਛਾ ਕਰ ਰਹੇ ਹੋ? ਹਾਂ ___ ਨਹੀਂ ___

ਕੀ ਤੁਸੀਂ ਉਹਨਾਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਅਤੇ ਆਨੰਦ ਲੈਣ ਲਈ ਤਿਆਰ ਹੋ ਜੋ ਤੁਸੀਂ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਲਈ ਆਮ ਤੌਰ 'ਤੇ ਨਹੀਂ ਚੁਣਦੇ ਹੋ? ਹਾਂ ___ ਨਹੀਂ ___

ਕੁਝ ਗਤੀਵਿਧੀਆਂ ਦੀ ਸੂਚੀ ਬਣਾਓ ਜੋ ਤੁਹਾਡੇ ਹਰੇਕ ਬੱਚੇ ਨੂੰ ਪਸੰਦ ਹਨ।

ਤੁਸੀਂ ਉਹਨਾਂ ਨਾਲ ਇਹਨਾਂ ਗਤੀਵਿਧੀਆਂ ਦਾ ਆਨੰਦ ਲੈਣ ਵਿੱਚ ਕਿੰਨਾ ਸਮਾਂ ਬਿਤਾਉਂਦੇ ਹੋ? ਜੇ ਤੁਸੀਂ ਨਹੀਂ ਹੋ, ਤਾਂ ਪਛਾਣ ਕਰੋ ਕਿ ਤੁਸੀਂ ਉਨ੍ਹਾਂ ਨਾਲ ਕਦੇ ਸਮਾਂ ਬਿਤਾਉਣ ਜਾ ਰਹੇ ਹੋ, ਅਤੇ ਅਜਿਹਾ ਕਰਨ ਲਈ ਵਚਨਬੱਧਤਾ ਬਣਾਓ।

ਉਸ ਦੀ ਸਮਝ ਅਤੇ ਮਦਦ ਲਈ ਪਰਮੇਸ਼ੁਰ ਨੂੰ ਪੁੱਛੋ. ਜੇ ਵਿਆਹੁਤਾ ਹੈ, ਤਾਂ ਇਸ ਬਾਰੇ ਆਪਣੇ ਜੀਵਨ ਸਾਥੀ ਨਾਲ ਚਰਚਾ ਕਰੋ, ਅਤੇ ਉਹ ਗੱਲਾਂ ਲਿਖੇ ਜੋ ਤੁਸੀਂ ਆਪਣੇ ਬੱਚਿਆਂ ਨਾਲ ਇਕ ਵਾਰ ਬਿਤਾਉਣ ਲਈ ਕਰ ਸਕਦੇ ਹੋ। ਤੁਸੀਂ ਸ਼ੁਰੂ ਕਰਨ ਲਈ ਹੇਠਾਂ ਸੁਝਾਏ ਗਏ ਗਤੀਵਿਧੀਆਂ ਦੀ ਸੂਚੀ ਦੀ ਵਰਤੋਂ ਕਰ ਸਕਦੇ ਹੋ।

ਸੁਝਾਈਆਂ ਗਈਆਂ ਗਤੀਵਿਧੀਆਂ

ਸਾਈਕਲ ਚਲਾਉਣਾ	ਪਤੰਗ ਉਡਾਉਣ ਵਾਲੇ	ਸਕੀਇੰਗ
ਬੋਰਡ ਗੇਮਜ਼	ਹਾਈਕਿੰਗ	ਖੇਡ ਸਮਾਗਮ
ਬੋਟਿੰਗ	ਇੱਕ trampoline 'ਤੇ ਜੰਪਿੰਗ	ਸਰਫਿੰਗ
ਕੈਨੋਇੰਗ	ਕਾਇਆਕਿੰਗ	ਤੈਰਾਕੀ
ਤਾਸ਼ ਗੇਮਾਂ	ਪਹਾੜੀ ਬਾਈਕਿੰਗ	ਚਾਹ ਪਾਰਟੀਆਂ
ਸਿਲਪਕਾਰੀ, ਪੇਂਟਿੰਗ, ਸਿਲਾਈ	ਫਿਲਮਾਂ, ਨਾਟਕ, ਸਮਾਰੋਹ	ਵੀਡੀਓ ਗੇਮ
ਬਾਹਰ ਖਾਣਾ	ਗੇਂਦ ਖੇਡਣਾ	ਕੁੱਤੇ ਨੂੰ ਤੁਰਨਾ
ਗੋਤਾਖੋਰੀ	ਕਿਤਾਬਾਂ ਪੜ੍ਹਨਾ	ਵਿੱਡੇ ਖਰੀਦਦਾਰੀ
ਮੱਛੀ ਫੜਨ	ਚੱਟਾਨ ਚੜ੍ਹਨਾ	ਕਸਰਤ ਕਰਨਾ

ਇਹ ਸਿਰਫ਼ ਕੁਝ ਉਦਾਹਰਣਾਂ ਹਨ। ਪ੍ਰਭੂ ਨੂੰ ਤੁਹਾਡੇ ਨਾਲ ਨਿੱਜੀ ਤੌਰ 'ਤੇ ਗੱਲ ਕਰਨ ਦਿਓ ਕਿ 1 ਕੁਰਿੰਥੀਆਂ 13 ਦੀਆਂ ਬਾਈਬਲ ਦੀਆਂ ਸੱਚਾਈਆਂ ਨੂੰ ਤੁਹਾਡੇ ਆਪਣੇ ਘਰ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ ਅਤੇ ਕਿਵੇਂ ਰਹਿਣਾ ਚਾਹੀਦਾ ਹੈ। ਆਪਣੇ ਬੱਚਿਆਂ ਅਤੇ ਉਹਨਾਂ ਦੀਆਂ ਵਿਲੱਖਣ ਪ੍ਰਤਿਭਾਵਾਂ ਅਤੇ ਰੁਚੀਆਂ ਦਾ ਧਿਆਨ ਰੱਖੋ। ਯਾਦ ਰੱਖੋ, ਇਹ ਇਕੱਠੇ ਸਮਾਂ ਪਿਆਰ ਦਾ ਹੈ ਅਤੇ ਤੁਹਾਡੇ ਬੱਚੇ ਦੇ ਹਿੱਤਾਂ ਨਾਲੋਂ ਤੁਹਾਡੇ ਬੱਚੇ ਦੇ ਹਿੱਤਾਂ ਲਈ ਵਧੇਰੇ ਤਿਆਰ ਕੀਤਾ ਜਾ ਸਕਦਾ ਹੈ।

ਉਹ ਕਰੋ ਜੋ ਗੈਰ-ਕੁਦਰਤੀ ਤੌਰ 'ਤੇ ਆਉਂਦਾ ਹੈ

ਜ਼ਿਆਦਾਤਰ ਸਮਾਂ, ਸਾਡੇ ਬੱਚਿਆਂ ਦੀ ਪਰਵਰਿਸ਼ ਕਰਨ ਵਾਲੀਆਂ ਸਮੱਸਿਆਵਾਂ ਅਗਿਆਨਤਾ ਅਤੇ ਅਣਆਗਿਆਕਾਰੀ ਕਾਰਨ ਆਉਂਦੀਆਂ ਹਨ: ਅਸੀਂ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਸਹੀ ਢੰਗ ਨਾਲ ਕਿਵੇਂ ਅਨੁਸ਼ਾਸਨ ਦੇਣਾ ਹੈ ਜਾਂ ਉਨ੍ਹਾਂ ਦੀਆਂ ਅਸਫਲਤਾਵਾਂ, ਮੂਰਖਤਾ ਅਤੇ ਉਨ੍ਹਾਂ ਦੁਆਰਾ ਕੀਤੇ ਗਏ ਵਿਕਲਪਾਂ ਨੂੰ ਕਿਵੇਂ ਵੇਖਣਾ ਹੈ। ਪਰ ਇੱਕ ਵਾਰ ਜਦੋਂ ਅਸੀਂ ਇਹ ਸਿੱਖ ਲੈਂਦੇ ਹਾਂ ਕਿ ਪਰਮੇਸ਼ੁਰੀ ਪਿਆਰ ਨਾਲ ਉਨ੍ਹਾਂ ਨਾਲ ਕਿਵੇਂ ਸੰਬੰਧ ਰੱਖਣਾ ਹੈ, ਪਰਮੇਸ਼ੁਰੀ ਅਨੁਸ਼ਾਸਨ ਦੇ ਸਿਧਾਂਤਾਂ ਨੂੰ ਲਾਗੂ ਕਰਨਾ ਹੈ, ਅਤੇ ਇੱਕ ਟੀਮ ਵਜੋਂ ਮਿਲ ਕੇ ਕੰਮ ਕਰਨਾ ਹੈ, ਤਾਂ ਸਾਡੀਆਂ ਬਹੁਤ ਸਾਰੀਆਂ ਨਿਰਾਸ਼ਾ ਦੂਰ ਹੋ ਜਾਣਗੀਆਂ।

ਪਿਆਰ ਕਦੇ ਅਸਫਲ ਨਹੀਂ ਹੁੰਦਾ। ਜਦੋਂ ਕੋਈ ਸਾਡੇ ਨਾਲ ਦੁਰਵਿਵਹਾਰ ਕਰਦਾ ਹੈ, ਤਾਂ ਪਰਮੇਸ਼ੁਰ ਸਾਨੂੰ ਉਹ ਕਰਨ ਦੀ ਸ਼ਕਤੀ ਦੇ ਸਕਦਾ ਹੈ ਜੋ ਅਲੈਕਸਿਕ ਤੌਰ 'ਤੇ ਆਉਂਦਾ ਹੈ, ਕੁਦਰਤੀ ਤੌਰ 'ਤੇ ਨਹੀਂ। ਜਦੋਂ ਕੋਈ ਸਾਡੀਆਂ ਉਮੀਦਾਂ 'ਤੇ ਖਰਾ ਨਹੀਂ ਉਤਰਦਾ, ਤਾਂ ਅਸੀਂ ਸਰੀਰ ਵਿਚ, ਕੁਦਰਤੀ ਤਰੀਕੇ ਨਾਲ ਪ੍ਰਤੀਕਿਰਿਆ ਕਰਨਾ ਚਾਹੁੰਦੇ ਹਾਂ। ਪਰ ਰੱਬ ਕਹਿੰਦਾ ਹੈ, "ਨਹੀਂ, ਮੇਰੇ ਸੇਵਕਾਂ ਵਜੋਂ, ਮੈਂ ਚਾਹੁੰਦਾ ਹਾਂ ਕਿ ਤੁਸੀਂ ਅਲੈਕਸਿਕ ਤਰੀਕੇ ਨਾਲ ਜਵਾਬ ਦਿਓ।" ਸਾਡੀ ਮਿਸਾਲ ਮਸੀਹ ਹੈ, ਜਿਸ ਤਰ੍ਹਾਂ ਉਹ ਹੈ ਅਤੇ ਹਮੇਸ਼ਾ ਸਾਨੂੰ ਜਵਾਬ ਦੇਵੇਗਾ।

ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿੱਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ 30 ਅਤੇ ਪਰਮੇਸ਼ੁਰ ਦੇ ਪਵਿੱਤਰ ਆਤਮਾ ਨੂੰ ਜਿਹ ਦੇ ਨਾਲ ਨਿਸਤਾਰੇ ਦੇ ਦਿਨ ਤੀਕ ਤੁਹਾਡੇ ਉੱਤੇ ਮੇਹਰ ਲੱਗੀ ਹੋਈ ਹੈ ਉਦਾਸ ਨਾ ਕਰੋ 31 ਸਭ ਕੁਝ ਤਣ, ਕ੍ਰੋਧ, ਰੋਲਾ ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ 32 ਅਤੇ ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਯਿਸੂ ਵਿੱਚ ਤੁਹਾਨੂੰ ਮਾਫ਼ ਕੀਤਾ। (ਅਫ਼ਸੀਆਂ 4:29-32)

ਇਹ ਹਵਾਲੇ ਉਸ ਕਿਸਮ ਦੇ ਪਿਆਰ ਦਾ ਵਰਣਨ ਕਰਦਾ ਹੈ ਜਿਸ ਲਈ ਪਰਮੇਸ਼ੁਰ ਨੇ ਸਾਨੂੰ ਮਾਤਾ-ਪਿਤਾ ਸੇਵਕਾਂ ਵਜੋਂ ਬੁਲਾਇਆ ਹੈ। ਜੇ ਪਰਮੇਸ਼ੁਰ ਨੇ ਸਾਨੂੰ ਕੋਈ ਹੁਕਮ ਦਿੱਤਾ ਹੈ ਤਾਂ ਉਹ ਸਾਨੂੰ ਪੂਰਾ ਕਰਨ ਦੇ ਯੋਗ ਨਹੀਂ ਬਣਾ ਸਕਦਾ, ਇਹ ਉਸਨੂੰ ਝੂਠਾ ਬਣਾ ਦੇਵੇਗਾ। ਪਰ ਉਹ ਝੂਠ ਨਹੀਂ ਬੋਲਦਾ। ਜੇ ਅਸੀਂ ਨਿਰਾਸ਼ ਹੋ ਜਾਂਦੇ ਹਾਂ, ਅਸਫਲ ਹੋ ਜਾਂਦੇ ਹਾਂ, ਜਾਂ ਇਹ ਬਹੁਤ ਮੁਸ਼ਕਲ ਲੱਗਦਾ ਹੈ, ਤਾਂ ਪਰਮੇਸ਼ੁਰ ਨਹੀਂ ਚਾਹੁੰਦਾ ਕਿ ਅਸੀਂ ਨਿੰਦਿਆ ਮਹਿਸੂਸ ਕਰੀਏ। ਉਹ ਚਾਹੁੰਦਾ ਹੈ ਕਿ ਅਸੀਂ ਪ੍ਰਾਰਥਨਾ ਕਰੀਏ ਅਤੇ ਉਸ ਤੋਂ ਆਪਣੇ ਬੱਚਿਆਂ ਨੂੰ ਉਸੇ ਤਰ੍ਹਾਂ ਪਿਆਰ ਕਰਨ ਦੀ ਸ਼ਕਤੀ ਮੰਗੀਏ ਜਿਸ ਤਰ੍ਹਾਂ ਸਾਨੂੰ ਕਰਨਾ ਚਾਹੀਦਾ ਹੈ।

ਪਿਆਰ ਭਰਿਆ ਸੰਚਾਰ

ਅਤੇ ਉਸ ਦਿਨ ਤੁਸੀਂ ਮੈਥੋਂ ਕੋਈ ਸਵਾਲ ਨਾ ਕਰੋਗੇ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੇ ਤੁਸੀਂ ਪਿਤਾ ਕੋਲੋਂ ਕੁਝ ਮੰਗੋ ਤਾਂ ਉਹ ਮੇਰੇ ਨਾਮ ਕਰਕੇ ਤੁਹਾਨੂੰ ਦੇਵੇਗਾ। (ਯੂਹੰਨਾ 16:23)

ਪਰਮੇਸ਼ੁਰ ਨੇ ਸਾਨੂੰ ਮਾਪੇ ਬਣਨ ਲਈ ਚੁਣਿਆ ਹੈ ਇਹ ਜਾਣਦੇ ਹੋਏ ਕਿ ਅਸੀਂ ਕਿੰਨੇ ਮੂਰਖ ਅਤੇ ਸੁਆਰਥੀ ਹਾਂ। ਪਰ ਉਹ ਇਹ ਇਸ ਵਿਚਾਰ ਨਾਲ ਨਹੀਂ ਕਰਦਾ ਕਿ ਅਸੀਂ ਇਸ ਤਰ੍ਹਾਂ ਰਹਾਂਗੇ। ਉਹ ਸਾਨੂੰ ਆਪਣਾ ਅਲੌਕਿਕ ਬਚਨ ਦਿੰਦਾ ਹੈ, ਪਰ ਸਾਨੂੰ ਇਸ ਵਿੱਚ ਖੁਦਾਈ ਕਰਨੀ ਚਾਹੀਦੀ ਹੈ ਅਤੇ ਵਿਸ਼ਵਾਸ ਦੀ ਇੱਕ ਮਜ਼ਬੂਤ ਨੀਂਹ ਬਣਾਉਣੀ ਚਾਹੀਦੀ ਹੈ ਤਾਂ ਜੋ ਸ਼ਬਦ ਸਾਡੇ ਦਿਲਾਂ ਨੂੰ ਬਦਲ ਸਕੇ। ਅਤੇ ਪਰਮੇਸ਼ੁਰ ਸਾਡੀ ਸਫਲਤਾ ਵਿੱਚ ਮਦਦ ਕਰਨ, ਮਾਰਗਦਰਸ਼ਨ ਅਤੇ ਸ਼ਕਤੀ ਪ੍ਰਦਾਨ ਕਰਨ ਲਈ ਹਮੇਸ਼ਾ ਮੌਜੂਦ ਹੈ। ਉਹ ਆਪਣੇ ਵਾਅਦੇ ਦੁਆਰਾ ਸਾਡੀ ਜਿੱਤ ਦੀ ਘੋਸ਼ਣਾ ਕਰਦਾ ਹੈ ਜਦੋਂ ਉਹ ਕਹਿੰਦਾ ਹੈ, "ਮੈਂ ਤੁਹਾਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ, ਯਿਸੂ ਦੇ ਨਾਲ ਤੁਹਾਡੇ ਗੂੜ੍ਹੇ ਰਿਸ਼ਤੇ ਦੁਆਰਾ, ਅਤੇ ਵਫ਼ਾਦਾਰੀ ਨਾਲ ਜ਼ਿੰਮੇਵਾਰੀ ਦਿਆਂਗਾ ਜਦੋਂ ਤੁਸੀਂ ਮਾਫੀ ਦੁਆਰਾ ਉਸਦੀ ਵਡਿਆਈ ਕਰਨ ਵਿੱਚ ਅਸਫਲ ਰਹਿੰਦੇ ਹੋ, ਹਰ ਇੱਕ ਨੂੰ ਪੂਰਾ ਕਰਨ ਲਈ। ਇੱਕੋ ਹੁਕਮ" (ਫ਼ਿਲਿੱਪੀਆਂ 4:13, ਮੇਰਾ ਵਾਕੰਸ਼)। ਪਰਮੇਸ਼ੁਰ ਦੀ ਉਸਤਤਿ ਕਰੋ!

ਪਾਠ 11

ਸੰਚਾਰ ਜ਼ਰੂਰੀ ਹੈ

ਅਸੀਂ ਬਿਨਾਂ ਕੋਈ ਸ਼ਬਦ ਕਰੇ ਗੱਲਬਾਤ ਕਰ ਸਕਦੇ ਹਾਂ। ਹਾਲਾਂਕਿ, ਸੁਣੇ ਬਿਨਾਂ ਸੱਚਮੁੱਚ ਸੰਚਾਰ ਕਰਨਾ ਅਸੰਭਵ ਹੈ। ਜਦੋਂ ਪਰਮੇਸ਼ੁਰ ਨੇ ਸਾਨੂੰ ਦੇ ਕੰਨ ਦਿੱਤੇ, ਤਾਂ ਸਾਡੇ ਚਿਹਰੇ ਬਣਾਉਣ ਨਾਲੋਂ ਉਸ ਦੇ ਮਨ ਵਿੱਚ ਹੋਰ ਵੀ ਕੁਝ ਸੀ। ਸਾਡੇ ਕੋਲ ਇੱਕ ਚੰਗੇ ਕਾਰਨ ਕਰਕੇ ਦੇ ਕੰਨ ਅਤੇ ਇੱਕ ਮੂੰਹ ਹੈ।

ਤੱਥ ਫਾਈਲ
ਸੰਚਾਰ - ਵਿਚਾਰਾਂ, ਸੰਦੇਸ਼ਾਂ ਜਾਂ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਾ।

ਜੇ ਸੰਚਾਰ ਲਈ ਸੁਣਨ ਦੀ ਲੋੜ ਹੁੰਦੀ ਹੈ, ਤਾਂ ਇਸ ਵਿੱਚ ਧਿਆਨ ਦੇਣਾ ਵੀ ਸ਼ਾਮਲ ਹੈ। ਆਪਣੇ ਬੱਚਿਆਂ ਨਾਲ ਪਿਆਰ ਭਰਿਆ ਸੰਚਾਰ ਕਰਨ ਲਈ, ਸਾਨੂੰ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ। ਕਿਉਂਕਿ ਅਨੁਸ਼ਾਸਨੀ ਕਾਰਵਾਈ ਦੀ ਲੋੜ ਵਾਲੀਆਂ ਸਥਿਤੀਆਂ ਮਾਤਾ-ਪਿਤਾ ਅਤੇ ਬੱਚਿਆਂ ਦੇਵਾਂ ਵਿੱਚ ਮਜ਼ਬੂਤ ਭਾਵਨਾਵਾਂ ਪੈਦਾ ਕਰ ਸਕਦੀਆਂ ਹਨ, ਸਾਨੂੰ ਵੱਖ-ਵੱਖ ਕਿਸਮਾਂ ਦੇ ਸੰਚਾਰ ਦੇ ਪ੍ਰਭਾਵਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ।

ਸਾਡੇ ਦੁਆਰਾ ਸੰਚਾਰ ਕਰਨ ਦੇ ਤਰੀਕੇ

ਵਿਸ਼ਵੀਗਤ ਤੌਰ 'ਤੇ

ਸਭ ਤੋਂ ਸ਼ਕਤੀਸ਼ਾਲੀ ਸੰਚਾਰ ਚਿਹਰੇ ਦੇ ਹਾਵ-ਭਾਵਾਂ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ, ਜੋ ਸੰਦੇਸ਼ ਦੂਸਰੇ ਸਾਡੇ ਚਿਹਰਿਆਂ 'ਤੇ ਦੇਖਦੇ ਹਨ। ਅੰਕੜੇ ਦੱਸਦੇ ਹਨ ਕਿ ਇਹ ਸਾਡੇ ਸੰਚਾਰ ਦਾ 55 ਪ੍ਰਤੀਸ਼ਤ ਹਿੱਸਾ ਹੈ, 23 ਇਸ ਲਈ ਸਾਨੂੰ ਆਪਣੇ ਬੱਚਿਆਂ ਨਾਲ ਸੰਬੰਧਤ ਚਿਹਰੇ ਦੇ ਹਾਵ-ਭਾਵਾਂ ਬਾਰੇ ਬਹੁਤ ਸੁਚੇਤ ਹੋਣਾ ਚਾਹੀਦਾ ਹੈ।

ਇਸ ਉਦਾਹਰਣ ਉੱਤੇ ਗੌਰ ਕਰੋ। ਇੱਕ ਰਾਤ ਆਪਣੇ ਬੱਚਿਆਂ ਨਾਲ ਪਿਛਲੀ ਸੀਟ 'ਤੇ ਘਰ ਜਾਂਦੇ ਹੋਏ, ਕੋਈ ਤੁਹਾਡੇ ਸਾਹਮਣੇ ਕੱਟ ਦਿੰਦਾ ਹੈ, ਜਿਸ ਨਾਲ ਤੁਸੀਂ ਸੜਕ ਤੋਂ ਦੂਰ ਹੋ ਜਾਂਦੇ ਹੋ। ਤੁਸੀਂ ਨਿਰਾਸ਼ਾ ਵਿੱਚ ਚੀਕਦੇ ਹੋ, "ਤੁਸੀਂ ਮੂਰਖ ਖਾਲੀ, ਖਾਲੀ, ਖਾਲੀ," ਜਦੋਂ ਕਿ ਤੁਹਾਡਾ ਚਿਹਰਾ ਤੁਹਾਡੇ ਗੁੱਸੇ ਨੂੰ ਦਰਸਾਉਂਦਾ ਹੈ।

ਜਦੋਂ ਤੁਸੀਂ ਘਰ ਪਹੁੰਚਦੇ ਹੋ, ਤਾਂ ਬੱਚੇ ਕੂਕੀਜ਼ ਅਤੇ ਕੈਂਡੀ ਖਾਣ ਤੋਂ ਗੂੰਜ ਰਹੇ ਹਨ ਅਤੇ ਬਿਸਤਰ 'ਤੇ ਨਹੀਂ ਜਾਣਾ ਚਾਹੁੰਦੇ। ਤੁਸੀਂ ਉਨ੍ਹਾਂ ਨੂੰ ਇੱਕ ਵਾਰ ਸੋਝ ਲਈ ਕਹਿੰਦੇ ਹੋ, ਪਰ ਉਹ ਨਹੀਂ ਕਰਦੇ, ਇਸ ਲਈ ਤੁਸੀਂ ਉਹੀ ਗੁੱਸੇ ਵਾਲੇ ਚਿਹਰੇ ਦੇ ਹਾਵ-ਭਾਵ ਪਾਉਂਦੇ ਹੋ ਜੋ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਉਸ ਵਿਅਕਤੀ ਨੇ ਤੁਹਾਨੂੰ ਕੱਟ ਦਿੱਤਾ ਅਤੇ ਚੀਕਿਆ, "ਮੈਂ ਤੁਹਾਨੂੰ ਹੁਣੇ ਆਪਣੇ ਬਿਸਤਰ 'ਤੇ ਬੈਠਣ ਲਈ ਕਿਹਾ ਸੀ!" ਉਸ ਸਮੇਂ ਤੁਹਾਡੇ ਬੱਚਿਆਂ ਦੀ ਧਾਰਨਾ ਇਹ ਹੈ ਕਿ ਤੁਸੀਂ ਉਨ੍ਹਾਂ ਨੂੰ ਦੇਖਦੇ ਹੋ, ਜਾਂ ਉਨ੍ਹਾਂ ਦੀ ਕਦਰ ਕਰਦੇ ਹੋ, ਉਸੇ ਤਰ੍ਹਾਂ ਤੁਸੀਂ ਉਸ ਅਜਨਬੀ ਨਾਲ ਕੀਤਾ ਸੀ ਜਿਸ ਨੇ ਤੁਹਾਨੂੰ ਸੜਕ ਤੋਂ ਲਗਭਗ ਭਜਾਇਆ ਸੀ। ਆਉਚ! ਸਾਡੇ ਚਿਹਰੇ ਦੇ ਹਾਵ-ਭਾਵ ਪਾਪੀ ਅਤੇ ਪਿਆਰ ਭਰੇ ਹੋ ਸਕਦੇ ਹਨ—ਇੱਕ ਨਜ਼ਰ ਜਾਂ ਝਲਕ—ਅਤੇ ਸਾਡੇ ਦੁਆਰਾ ਸੰਚਾਰ ਕਰਨ ਦਾ ਇੱਕ ਪ੍ਰਮੁੱਖ ਹਿੱਸਾ ਹਨ। ਸਾਨੂੰ ਆਪਣੇ ਚਿਹਰਿਆਂ ਨਾਲ "ਅਸੀਂ ਕੀ ਕਹਿੰਦੇ ਹਾਂ" ਨੂੰ ਦੇਖਣ ਦੀ ਲੋੜ ਹੈ।

ਕੀ ਅਨੁਸ਼ਾਸਨ ਦੇ ਦੌਰਾਨ ਤੁਹਾਡੇ ਲਈ ਗੁੱਸੇ ਵਾਲਾ ਚਿਹਰਾ ਆਮ ਹੈ? ਹਾਂ _____ ਨਹੀਂ _____

ਡੂੰਘੀ ਖੋਦੋ

ਦੱਸੋ ਕਿ ਇਹ ਆਇਤਾਂ ਤੁਹਾਡੇ ਨਾਲ ਨਿੱਜੀ ਤੌਰ 'ਤੇ ਕਿਵੇਂ ਸੰਬੰਧਿਤ ਹਨ। ਖਾਸ ਬਣੋ। ਫਿਰ ਹਰ ਇੱਕ ਲਈ ਇੱਕ ਪ੍ਰਾਰਥਨਾ ਲਿਖੋ ਅਤੇ ਪਰਮੇਸ਼ੁਰ ਨੂੰ ਇਸ ਨੂੰ ਬਦਲਣ ਵਿੱਚ ਤੁਹਾਡੀ ਮਦਦ ਕਰਨ ਲਈ ਕਰੋ।

ਉੱਤਰੀ ਪੈਣ ਵਰਖਾ ਨੂੰ ਲਿਆਉਂਦੀ ਹੈ,
ਅਤੇ ਨਿੰਦਿਆ ਕਰਨ ਵਾਲੀ ਜੀਭ ਨਾਰਾਜ਼
ਝਾਕੀਆ।(ਕਹਾਉਤਾਂ 25:23)

ਤੱਥ ਫਾਈਲ

ਮੂੰਹ-ਪਾਣੀ (ਹਿਬਰੂ)। ਚਿਹਰੇ ਦਾ ਸ਼ਾਬਦਿਕ ਅਰਥ (ਉਤਪਤ 43:31; 1 ਰਾਜਿਆਂ 19:13); ਕਿਸੇ ਵਿਅਕਤੀ ਦੇ ਮੂੰਹ ਜਾਂ ਰਵੱਈਏ ਦਾ ਪ੍ਰਤੀਬਿੰਬ ਵੀ, ਜਿਵੇਂ ਕਿ ਬੇਰਹਿਮ ਹੋਣਾ (ਯਿਰਮਿਯਾਹ 5:3), ਬੇਰਹਿਮ (ਬਿਵਸਥਾ ਸਾਰ 28:50), ਅਨੰਦਮਈ (ਅੰਯੂਬ 29:24), ਅਪਮਾਨਿਤ (2 ਸਮੂਏਲ 19:5), ਡਰਾਉਣਾ (ਯਸਾਯਾਹ 13):8)। ਪੇਥੀ ਸਾਨੂੰ ਇੱਕ ਮਾੜੇ ਮੂੰਹ (ਮੱਤੀ 6:16) ਅਤੇ ਇੱਕ ਚੰਗੇ (ਜ਼ਬੂਰ 4:6) ਦੀਆਂ ਉਦਾਹਰਣਾਂ ਦਿੰਦੀ ਹੈ।

ਪਿਆਰ ਭਰਿਆ ਸੰਚਾਰ

ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ ਉਹ ਵੱਡਾ ਸਮਝ
ਵਾਲਾ ਹੈ, ਪਰ ਤੱਤੀ ਤਬੀਅਤ ਵਾਲਾ ਮੁਰਖਤਾਈ ਨੂੰ ਉੱਚਾ ਕਰਦਾ ਹੈ।(ਕਹਾਉਤਾਂ 14:29)

ਇਹ ਤਾਂ ਤੁਸੀਂ ਜਾਣਦੇ ਹੋ, ਹੇ ਮੇਰੇ ਪਿਆਰੇ ਭਰਾਵੇ। ਪਰ ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ
ਹੋਵੇ 20 ਕਿਉਂ ਜੋ ਮਨੁੱਖ ਦਾ ਕ੍ਰੋਧ ਪਰਮੇਸ਼ੁਰ ਦੇ ਧਰਮ ਦਾ ਕੰਮ ਨਹੀਂ ਕਰਦਾ।(ਯਾਕੂਬ 1:19-20)

ਕ੍ਰੋਧੀ ਮਨੁੱਖ ਲੜਾਈ ਛੇੜਦਾ ਹੈ,
ਅਤੇ ਗੁੱਸੇ ਵਾਲਾ ਅਪਰਾਧ ਵਧਾਉਂਦਾ ਹੈ।(ਕਹਾਉਤਾਂ 29:22)

ਆਵਾਜ਼ ਵਿੱਚ

ਆਵਾਜ਼ ਦੀ ਧੁਨ ਸਾਡੇ ਸੰਚਾਰ ਦਾ 38 ਪ੍ਰਤੀਸ਼ਤ ਸ਼ਾਮਲ ਕਰਦੀ ਹੈ। ਇਸ ਲਈ ਜਦੋਂ ਅਸੀਂ ਗੁੱਸੇ, ਨਾਰਾਜ਼ਗੀ, ਜਾਂ ਨਿਰਾਸ਼ਾ ਨਾਲ ਆਪਣੇ ਚਿਹਰਿਆਂ ਨੂੰ ਮਰੇੜ
ਰਹੇ ਹੁੰਦੇ ਹਾਂ ਅਤੇ ਆਪਣੀਆਂ ਆਵਾਜ਼ਾਂ ਨੂੰ ਉੱਚਾ ਕਰਦੇ ਹਾਂ, ਤਾਂ ਅਸੀਂ 93 ਪ੍ਰਤੀਸ਼ਤ ਇਕ ਪਿਆਰ ਭਰੇ, ਪਾਪੀ ਤਰੀਕੇ ਨਾਲ ਸੰਚਾਰ ਕਰ ਰਹੇ ਹੁੰਦੇ ਹਾਂ।
ਇੰਨੇ ਸਾਰੇ ਮਾਪੇ ਅਜਿਹਾ ਕਿਉਂ ਕਰਦੇ ਹਨ, ਅਤੇ ਇਸ ਨੂੰ ਆਪਣੇ ਅਨੁਸ਼ਾਸਨ ਦਾ ਹਿੱਸਾ ਵੀ ਕਿਉਂ ਬਣਾਉਂਦੇ ਹਨ? ਇਹ ਸਾਡੇ ਮਾਸ ਅਤੇ ਸ਼ੈਤਾਨ ਤੋਂ ਆਉਂਦਾ
ਹੈ। ਮਾਪਿਆਂ ਦੇ ਇਸ ਤਰ੍ਹਾਂ ਦੇ ਸੰਚਾਰ ਨੇ ਕਈ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਹਨ। ਯਾਕੂਬ 1:20 ਨੂੰ ਯਾਦ ਰੱਖੋ: “ਕਿਉਂਕਿ ਮਨੁੱਖ ਦਾ ਕ੍ਰੋਧ ਪਰਮੇਸ਼ੁਰ
ਦੀ ਧਾਰਮਿਕਤਾ ਪੈਦਾ ਨਹੀਂ ਕਰਦਾ।” ਸਾਡੀ ਆਵਾਜ਼ ਅਤੇ ਚਿਹਰੇ ਦੇ ਹਾਵ-ਭਾਵ ਦੇ ਪਿੱਛੇ ਇੱਕ ਰਵੱਈਆ ਮੌਜੂਦ ਹੈ। ਗੁੱਸਾ ਉਦੋਂ ਆਉਂਦਾ ਹੈ ਜਦੋਂ ਅਸੀਂ
ਪਿਆਰ ਵਿੱਚ ਜਵਾਬ ਦੇਣ ਦੀ ਬਜਾਏ ਭਾਵਨਾਵਾਂ ਅਤੇ ਭਾਵਨਾਵਾਂ ਨਾਲ ਪ੍ਰਤੀਕਿਰਿਆ ਕਰਦੇ ਹਾਂ।

ਸਵੈ-ਜਾਂਚ 1

ਕੀ ਅਨੁਸ਼ਾਸਨ ਦੌਰਾਨ ਆਪਣੀ ਆਵਾਜ਼ ਉਠਾਉਣਾ ਆਮ ਗੱਲ ਹੈ? ਹਾਂ ___ ਨਹੀਂ ___

ਜੇ ਹਾਂ, ਤਾਂ ਪ੍ਰਭੂ ਅੱਗੇ ਤੋਬਾ ਦੀ ਅਰਦਾਸ ਲਿਖੋ।

ਜੁਬਾਨੀ

ਹੈਰਾਨੀ ਦੀ ਗੱਲ ਹੈ ਕਿ, ਜੁਬਾਨੀ ਸੰਚਾਰ ਸਾਰੇ ਸੰਚਾਰਾਂ ਦਾ ਸਿਰਫ 7 ਪ੍ਰਤੀਸ਼ਤ ਹੈ। 25 ਉਨ੍ਹਾਂ ਲਈ ਜਿਨ੍ਹਾਂ ਨੇ ਭਾਸ਼ਣ ਦੇਣ ਦੀ ਬੁਰੀ ਆਦਤ ਨੂੰ ਚੁੱਕਿਆ ਹੈ,
ਇਹ ਤੱਥ ਤੁਹਾਨੂੰ ਛੱਡਣ ਵਿੱਚ ਮਦਦ ਕਰ ਸਕਦਾ ਹੈ। ਜੇ ਤੁਸੀਂ ਲੈਕਚਰ ਦਿੰਦੇ ਹੋ, ਤਾਂ ਤੁਹਾਡੇ ਸਾਰੇ ਬੱਚੇ ਬਲਾ, ਬਲਾ, ਬਲਾ ਸੁਣਦੇ ਹਨ। ਇਹ ਬੁਰੀ ਆਦਤ
ਤੁਹਾਡੇ ਚੰਗੇ ਰਿਸ਼ਤੇ ਅਤੇ ਤੁਹਾਡੇ ਪ੍ਰਭਾਵ ਨੂੰ ਖਤਮ ਕਰ ਦਿੰਦੀ ਹੈ।

ਬੱਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੀ ਗਲਤ ਕੀਤਾ ਹੈ ਅਤੇ ਅਨੁਸ਼ਾਸਨ ਕੀ ਹੈ, ਪਰ ਤੁਸੀਂ ਉਨ੍ਹਾਂ ਦੇ ਮਨੋਰਥਾਂ ਨੂੰ ਕੀ ਸਮਝਦੇ ਹੋ ਜਾਂ ਇਹ
ਉਨ੍ਹਾਂ ਦੇ ਭਵਿੱਖ ਨੂੰ ਕਿਵੇਂ ਪ੍ਰਭਾਵਤ ਕਰ ਸਕਦਾ ਹੈ, ਇਸ ਬਾਰੇ ਲੰਬੀ ਵਿਆਖਿਆ ਪ੍ਰਭਾਵਸ਼ਾਲੀ ਅਨੁਸ਼ਾਸਨ ਨਹੀਂ ਹੈ-

ਇਹ ਭਾਸ਼ਣ ਦੇ ਰਿਹਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਮਾਤਾ-ਪਿਤਾ ਆਪਣੇ ਬੱਚੇ ਨੂੰ ਪਾਲਣ-ਪੋਸ਼ਣ ਦਾ ਕੰਮ ਕਰਨ ਲਈ ਉਨ੍ਹਾਂ ਤੋਂ ਬਦਲਾ ਲੈਣ ਦੀ ਕੋਸ਼ਿਸ਼
ਕਰ ਰਹੇ ਹਨ, ਪਰ ਇਹ ਗਲਤ ਪਾਪੀ ਇਰਾਦੇ ਹਨ।

ਔਸਤ ਦਿਨ 'ਤੇ ਗੌਰ ਕਰੋ. ਤੁਹਾਡੇ ਬੱਚੇ ਦੇ ਨਾਲ ਇੱਕ-ਨਾਲ-ਇੱਕ ਸੰਚਾਰ ਦੀ ਕਿੰਨੀ ਪ੍ਰਤੀਸ਼ਟ ਸਕਾਰਾਤਮਕ ਹੈ, ਅਤੇ ਕਿੰਨੀ ਪ੍ਰਤੀਸ਼ਟ ਨਕਾਰਾਤਮਕ ਹੈ? ਨਕਾਰਾਤਮਕ ਸੰਚਾਰ ਇਸ ਤਰ੍ਹਾਂ ਕਰਦਾ ਹੈ: "ਇਹ ਨਾ ਕਰੋ. ਤੁਸੀਂ ਅਜਿਹਾ ਕਿਉਂ ਕੀਤਾ? ਮੈਂ ਤੁਹਾਨੂੰ ਕਿਹਾ ਕਿ ਤੁਸੀਂ ਆਪਣਾ ਕਮਰਾ ਸਾਫ਼ ਕਰੋ। ਆਪਣੇ ਤੋਂ ਬਾਅਦ ਚੁੱਕੋ। ਆਪਣੀ ਭੈਣ ਨੂੰ ਇਕੱਲਾ ਛੱਡ ਦਿਓ। ਕੂੜਾ ਕੱਢ ਦਿਓ।"

ਸਕਾਰਾਤਮਕ ਸੰਚਾਰ ਇਸ ਤਰ੍ਹਾਂ ਹੁੰਦਾ ਹੈ: "ਤੁਸੀਂ ਚੰਗੇ ਲੱਗਦੇ ਹੋ. ਅੱਜ ਸਕੂਲ ਕਿਹੋ ਜਿਹਾ ਰਿਹਾ? ਤੁਹਾਡੇ ਦੋਸਤ ਕਿਵੇਂ ਹਨ? ਤੁਸੀਂ ਅੱਜ ਰਾਤ ਦੇ ਖਾਣੇ ਲਈ ਕੀ ਚਾਹੋਗੇ?"

ਜੇਕਰ ਇੱਕ ਮਾਤਾ ਜਾਂ ਪਿਤਾ ਇੱਕ ਬੱਚੇ ਨਾਲ ਪ੍ਰਤੀ ਦਿਨ ਦਸ ਮਿੰਟ ਇੱਕ-ਨਾਲ-ਨਾਲ ਸੰਚਾਰ ਕਰ ਰਹੇ ਹਨ, ਅਤੇ 75 ਪ੍ਰਤੀਸ਼ਟ ਨਕਾਰਾਤਮਕ ਹੈ, ਤਾਂ ਕਿੰਨਾ ਸਕਾਰਾਤਮਕ ਸੰਚਾਰ ਹੋ ਰਿਹਾ ਹੈ?

ਮਾਪੇ ਬੱਚੇ ਦੇ ਜੀਵਨ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਹੁੰਦੇ ਹਨ। ਜੇ ਤੁਹਾਡੇ ਜੀਵਨ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਮੁੱਖ ਤੌਰ 'ਤੇ ਤੁਹਾਨੂੰ ਆਦੇਸ਼ ਦਿੰਦਾ ਹੈ ਜਾਂ ਤੁਹਾਨੂੰ ਲੈਕਚਰ ਦਿੰਦਾ ਹੈ, ਤੁਹਾਡੇ 'ਤੇ ਦੇਸ਼ ਲਾਉਂਦਾ ਹੈ, ਅਤੇ ਤੁਹਾਡੇ ਨਾਲ ਗੱਲ ਕਰਦਾ ਹੈ, ਤਾਂ ਤੁਸੀਂ ਆਪਣੇ ਆਪ ਨੂੰ ਕਿਵੇਂ ਸਮਝਣਾ ਸ਼ੁਰੂ ਕਰੋਗੇ?

ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਬਹੁਤ ਸਾਰੇ ਕਿਸ਼ੋਰ ਸੋਚਦੇ ਹਨ ਕਿ ਉਹਨਾਂ ਦੇ ਮਾਪੇ ਉਹਨਾਂ ਨੂੰ ਪਿਆਰ ਨਹੀਂ ਕਰਦੇ ਅਤੇ ਉਹਨਾਂ ਦੀ ਪਰਵਾਹ ਨਹੀਂ ਕਰਦੇ। ਬਹੁਤ ਸਾਰੇ ਇਸ 'ਤੇ ਵਿਸ਼ਵਾਸ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਮਾਪੇ ਲਗਾਤਾਰ ਆਧਾਰ 'ਤੇ ਨਕਾਰਾਤਮਕ ਜਾਂ ਪਾਪੀ ਢੰਗ ਨਾਲ ਸੰਚਾਰ ਕਰ ਰਹੇ ਹਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਹੁਤ ਸਾਰੇ ਬੱਚੇ ਸਵੈ-ਮੁੱਲ ਨਾਲ ਸੰਘਰਸ਼ ਕਰ ਰਹੇ ਹਨ। ਇੱਕ ਬੱਚੇ ਦਾ ਸਵੈ-ਮੁੱਲ ਇਸ ਗੱਲ ਤੋਂ ਆਉਂਦਾ ਹੈ ਕਿ ਕਿਵੇਂ ਉਹਨਾਂ ਦੇ ਮਾਪੇ ਉਹਨਾਂ ਨੂੰ ਪਿਆਰ, ਦੇਖਭਾਲ ਅਤੇ ਕਦਰ ਦਿਖਾਉਂਦੇ ਹਨ। ਜਦੋਂ ਤੁਸੀਂ ਅਤੇ ਮੈਂ ਰੋਜ਼ਾਨਾ ਪਰਮੇਸ਼ੁਰ ਨੂੰ ਗਲਤ ਢੰਗ ਨਾਲ ਪੇਸ਼ ਕਰਦੇ ਹਾਂ, ਤਾਂ ਅਸੀਂ ਉਸ ਨੂੰ ਬਣਾਉਂਦੇ ਹਾਂ ਜਿਸਨੂੰ ਮੈਂ EDTNI ਸਿੰਡਰੋਮ ਕਹਿੰਦਾ ਹਾਂ: ਨਕਾਰਾਤਮਕ ਇਨਪੁਟ ਦੁਆਰਾ ਭਾਵਨਾਤਮਕ ਤੌਰ 'ਤੇ ਵਾਂਝਿਆ। ਬਹੁਤ ਸਾਰੇ ਬੱਚੇ ਇਸ ਨਾਲ ਜੂਝ ਰਹੇ ਹਨ। ਅਤੇ ਜਿਹੜੇ ਲੋਕ ਸਭ ਤੋਂ ਵੱਧ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਹੁੰਦੇ ਹਨ, ਉਹ ਆਪਣੇ ਦੁੱਖਾਂ ਨਾਲ ਨਜਿੱਠਦੇ ਹੋਏ ਹਰ ਕਿਸਮ ਦੇ ਪਾਪੀ ਪਰਤਾਵਿਆਂ ਨੂੰ ਸਵੀਕਾਰ ਕਰਦੇ ਹਨ। ਆਖਰਕਾਰ, ਜਦੋਂ ਉਹ ਮਾਪੇ ਬਣ ਜਾਂਦੇ ਹਨ, ਉਹ ਅਕਸਰ ਆਪਣੇ ਬੱਚਿਆਂ ਨਾਲ ਉਹੀ ਨਕਾਰਾਤਮਕ ਵਿਵਹਾਰ ਦੁਹਰਾਉਂਦੇ ਹਨ।

ਸਵੈ-ਜਾਂਚ 2

ਆਪਣੇ ਬੱਚਿਆਂ ਨਾਲ ਆਪਣੇ ਰਿਸ਼ਤੇ 'ਤੇ ਗੌਰ ਕਰੋ। ਸੂਚੀ ਬਣਾਓ ਕਿ ਤੁਸੀਂ ਪ੍ਰਤੀ ਦਿਨ ਹਰੇਕ ਬੱਚੇ ਨਾਲ ਕਿੰਨੇ ਮਿੰਟ ਇੱਕ-ਨਾਲ-ਇੱਕ ਸੰਚਾਰ ਕਰਦੇ ਹੋ ਅਤੇ ਉਸ ਸੰਚਾਰ ਦਾ ਕਿੰਨਾ ਪ੍ਰਤੀਸ਼ਟ ਨਕਾਰਾਤਮਕ ਅਤੇ ਸਕਾਰਾਤਮਕ ਹੈ।

ਬਹੁਤ ਸਾਰੇ ਬਾਲਗ ਅਜੇ ਵੀ ਆਪਣੇ ਮਾਪਿਆਂ ਤੋਂ ਮਿਲੇ ਨਕਾਰਾਤਮਕ ਸਲੂਕ ਕਾਰਨ ਭਾਵਨਾਤਮਕ ਜ਼ਖਮਾਂ ਨਾਲ ਜੂਝ ਰਹੇ ਹਨ। ਜੇ ਇਹ ਤੁਹਾਡੇ ਨਾਲ ਤਾਰ-ਤਾਰ ਕਰ ਰਿਹਾ ਹੈ, ਤਾਂ ਬਾਈਬਲ ਦੀ ਮਾਫੀ ਬਾਰੇ ਜਾਣਨ ਲਈ ਅੰਤਿਕਾ E: ਟਰੱਸਟ ਅਤੇ ਮਾਫੀ ਵੱਲ ਮੁੜੋ ਅਤੇ ਅਤੀਤ ਨੂੰ ਸਥਾਈ ਤੌਰ 'ਤੇ ਕਿਵੇਂ ਪਿੱਛੇ ਰੱਖਣਾ ਹੈ।

ਪਾਠ 12

ਪਿਆਰ ਦਾ ਦਿਲ

ਸਾਡੇ ਮੂੰਹੋਂ ਜੋ ਨਿਕਲਦਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਦਿਲਾਂ ਵਿੱਚ ਕੀ ਹੈ। ਕਿਉਂਕਿ ਪਵਿੱਤਰਤਾ ਇੱਕ ਪ੍ਰਕਿਰਿਆ ਹੈ, ਅਤੇ ਪਰਮੇਸ਼ੁਰ ਅਕਸਰ ਸਾਡੇ ਬੱਚਿਆਂ ਨੂੰ ਇਹ ਦੱਸਣ ਲਈ ਵਰਤਦਾ ਹੈ ਕਿ ਸਾਨੂੰ ਕਿੱਥੇ ਬਦਲਣ ਦੀ ਲੋੜ ਹੈ, ਅਸੀਂ ਅਜਿਹੀਆਂ ਚੀਜ਼ਾਂ ਕਰ ਸਕਦੇ ਹਾਂ ਜੋ ਪਿਆਰ ਨਹੀਂ ਹਨ।

ਯਿਸੂ ਦੇ ਸ਼ਬਦ ਦਿਲ ਬਾਰੇ ਬਾਈਬਲ ਦੇ ਕੀਮਤੀ ਸਿਧਾਂਤ ਪ੍ਰਦਾਨ ਕਰਦੇ ਹਨ:

ਪਰ ਜਿਹੜੀਆਂ ਗੱਲਾਂ ਮੂੰਹੋਂ ਨਿਕਲਦੀਆਂ ਹਨ ਉਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਏਹੇ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ।(ਮੱਤੀ 15:18)

ਭਲਾ ਮਨੁੱਖ ਭਲੇ ਖਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ ਅਤੇ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ।(ਮੱਤੀ 12:35)

ਮੱਤੀ 15:18 ਵਿੱਚ, ਯਿਸੂ ਨੇ ਕਿਹਾ ਕਿ ਤੁਹਾਡੇ ਮੂੰਹ ਵਿੱਚੋਂ ਨਿਕਲਣ ਵਾਲੇ ਸ਼ਬਦ ਤੁਹਾਨੂੰ ਅਤੇ ਦੂਜਿਆਂ ਨੂੰ ਅਸੁੱਖ ਕਰ ਸਕਦੇ ਹਨ। ਸਾਡੇ ਮੂੰਹੋਂ ਜੋ ਨਿਕਲਦਾ ਹੈ ਉਸ ਬਾਰੇ ਰੱਬ ਨੂੰ ਚਿੰਤਾ ਹੈ, ਪਰ ਸਭ ਤੋਂ ਵੱਡਾ ਮੁੱਦਾ ਬੁਰਾਈ ਦਾ ਸਰੋਤ ਹੈ। ਮੱਤੀ 15:19 ਵਿੱਚ, ਪਰਮੇਸ਼ੁਰ ਨੇ ਕੁਝ ਬੁਰੇ ਵਿਚਾਰਾਂ ਅਤੇ ਕੰਮਾਂ ਨੂੰ ਪ੍ਰਗਟ ਕੀਤਾ ਜੋ ਮਨੁੱਖੀ ਦਿਲ ਵਿੱਚੋਂ ਆ ਸਕਦੇ ਹਨ। ਸਾਨੂੰ ਦਿਲ ਦੇ ਪਰਿਵਰਤਨ ਦੀ ਲੋੜ ਹੈ ਤਾਂ ਜੋ ਸਾਡੇ ਮੂੰਹੋਂ ਨਿਕਲੇ ਉਹ ਚੰਗਾ ਹੋਵੇਗਾ।

ਤੱਥ ਫਾਈਲ
ਅਪਵਿੱਤਰ ਕਰਨਾ - ਪਲੀਤ ਕਰਨਾ,
ਅਪਵਿੱਤਰ ਕਰਨਾ; ਜਾਂ ਭ੍ਰਿਸ਼ਟ।

ਸੇ ਹੇ ਭਰਾਵੇ, ਮੈਂ ਪਰਮੇਸ਼ੁਰ ਦੀਆਂ ਰਹਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ 2 ਅਤੇ ਇਸ ਜੁਗ ਦੇ ਰੂਪ ਜੇਹੇ ਨਾ ਬਣੇ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।(ਰੋਮੀਆਂ 12:1-2)

ਮੱਤੀ 12:35 ਕਹਿੰਦਾ ਹੈ ਕਿ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਇੱਕ ਖਜ਼ਾਨਾ ਹੈ, ਜੋ ਚੰਗਾ ਜਾਂ ਬੁਰਾ ਹੋ ਸਕਦਾ ਹੈ। ਇੱਥੇ ਖਜ਼ਾਨੇ ਦਾ ਅਰਥ ਹੈ "ਮਨ ਦਾ ਭੰਡਾਰ," ਜਿੱਥੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਰੱਖਿਆ ਜਾਂਦਾ ਹੈ। ਸਾਡੇ ਵਿੱਚੋਂ ਕਈਆਂ ਕੋਲ "ਬੁਰੇ ਖਜ਼ਾਨੇ" ਹਨ ਜਾਂ ਉਹ ਮੁੱਦੇ ਹਨ ਜਿਨ੍ਹਾਂ ਦਾ ਹੱਲ ਨਹੀਂ ਕੀਤਾ ਗਿਆ ਹੈ। ਜਦੋਂ ਅਸੀਂ ਬਚਾਏ ਜਾਂਦੇ ਹਾਂ, ਸਾਡੇ ਕੋਲ ਇੱਕ ਨਵਾਂ ਦਿਲ ਹੁੰਦਾ ਹੈ (ਹਿਜ਼ਕੀਏਲ 11:19; 18:31; 36:26; 2 ਕੁਰਿੰਥੀਆਂ 5:17), ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਬੁਰੀਆਂ ਸੰਚਾਰ ਦੀਆਂ ਪੁਰਾਣੀਆਂ ਆਦਤਾਂ ਖਤਮ ਹੋ ਗਈਆਂ ਹਨ। ਤਬਦੀਲੀ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਜਦੋਂ ਅਸੀਂ ਬੁਰੇ ਨੂੰ ਰੱਦ ਕਰਦੇ ਹਾਂ ਅਤੇ "ਚੰਗੇ ਖਜ਼ਾਨੇ" ਨੂੰ ਵਿਕਸਿਤ ਕਰਦੇ ਹਾਂ। ਇਹ ਸਾਡੀ ਮਜ਼ਬੂਤ ਨੀਂਹ 'ਤੇ ਉਸਾਰੀ ਦੇ ਵਿਚਾਰ ਵੱਲ ਵਾਪਸ ਜਾਂਦਾ ਹੈ। ਜਦੋਂ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੇ ਦਿਲਾਂ ਵਿੱਚ ਰੱਖ ਕੇ ਪਰਮੇਸ਼ੁਰ ਦੀ ਇੱਛਾ ਦੀ ਭਾਲ ਕਰਦੇ ਹਾਂ, ਤਾਂ ਚੰਗੀਆਂ ਚੀਜ਼ਾਂ ਸਾਹਮਣੇ ਆਉਣਗੀਆਂ। ਦਿਨ-ਬ-ਦਿਨ, ਅਧਿਐਨ ਅਤੇ ਪ੍ਰਾਰਥਨਾ ਦੁਆਰਾ ਅਸੀਂ ਪਰਮੇਸ਼ੁਰ ਨਾਲ ਸੰਗਤ ਕਰਦੇ ਹਾਂ, ਅਸੀਂ ਆਪਣਾ "ਚੰਗਾ ਖਜ਼ਾਨਾ" ਬਣਾਉਂਦੇ ਹਾਂ। ਸਿਰਫ ਸ਼ਬਦ ਹੀ ਸਾਨੂੰ ਚੰਗੇ ਅਤੇ ਬੁਰੇ ਦੀ ਪਰਿਭਾਸ਼ਾ ਦੇ ਸਕਦਾ ਹੈ, ਅਤੇ ਸਿਰਫ ਪਰਮੇਸ਼ੁਰ ਹੀ ਸਾਡੇ ਦਿਲਾਂ ਨੂੰ ਸੱਚਮੁੱਚ ਬਦਲ ਸਕਦਾ ਹੈ।

ਡੂੰਘੀ ਖੋਦੋ

ਚੰਗੇ ਅਤੇ ਬੁਰੇ ਖਜ਼ਾਨਿਆਂ ਦੀਆਂ ਉਦਾਹਰਣਾਂ ਅਤੇ ਹਰੇਕ ਦੇ ਨਤੀਜੇ ਵੱਲ ਧਿਆਨ ਦਿਓ।

ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ,
ਤਾਂ ਜੋ ਤੇਰਾ ਪਾਪ ਨਾ ਕਰਾਂ!(ਜ਼ਬੂਰ 119:11)

ਰਮੀ ਦਾ ਮੂੰਹ ਬੁੱਧੀ ਬੋਲਦਾ ਹੈ,
ਅਤੇ ਉਹ ਦੀ ਰਸਨਾ ਨਿਆਉਂ ਦੀ ਗੱਲ ਕਰਦੀ ਹੈ।(ਜ਼ਬੂਰ 37:30)

ਧਰਮੀ ਦੀ ਰਸਨਾ ਖਰੀ ਚਾਂਦੀ ਹੈ, ਦੁਸ਼ਟ ਦਾ ਮਨ ਤੁੱਛ ਹੈ। (ਕਹਾਉਤਾਂ 10:20)

ਦੁਸਟਾਂ ਦੀਆਂ ਗੱਲਾਂ ਖੂਨ ਦੇ ਘਾਤ ਦੀਆਂ ਹਨ,
ਪਰ ਸਚਿਆਰਾਂ ਦੇ ਮੂੰਹ ਓਹਨਾਂ ਨੂੰ ਛੁਡਾ ਲੈਂਦੇ ਹਨ।(ਕਹਾਉਤਾਂ 12:6)

ਕਾਰਜ ਯੋਜਨਾ

ਕੀ ਤੁਹਾਡਾ ਰੋਜ਼ਾਨਾ ਭਗਤੀ ਸਮਾਂ ਸਾਰਥਕ ਰਿਹਾ ਹੈ? ਹਾਂ ___ ਨਹੀਂ ਕੋਈ ਇਕਸਾਰ ਨਹੀਂ? ਹਾਂ ___ ਨਹੀਂ ___

ਜੇ ਨਹੀਂ, ਤਾਂ ਇੱਕ ਵਚਨਬੱਧਤਾ ਲਿਖੋ ਅਤੇ ਬਦਲਣ ਦੀ ਯੋਜਨਾ ਬਣਾਓ।

ਦੂਜਿਆਂ ਦਾ ਸਾਡਾ ਮੁੱਲ

ਪਿਆਰ ਭਰਿਆ ਸੰਚਾਰ ਮਸੀਹ-ਕੇਂਦਰਿਤ ਹੈ, ਸਵੈ-ਕੇਂਦਰਿਤ ਨਹੀਂ। ਇਹ ਕਿਸੇ ਹੋਰ ਵਿਅਕਤੀ 'ਤੇ ਮੁੱਲ ਲਗਾਉਣ ਦਾ ਫੈਸਲਾ ਹੈ। “ਵੇਖੋ, ਬੱਚੇ ਪ੍ਰਭੂ ਦੀ ਦਾਤ ਹਨ” (ਜ਼ਬੂਰ 127:3 NASB)। ਤੋਹਫ਼ੇ ਸ਼ਬਦ ਦਾ ਅਨੁਵਾਦ ਹੈਰੀਟੇਜ (ESV, NKJV) ਵੀ ਕੀਤਾ ਗਿਆ ਹੈ, ਜੋ ਕਿ ਕਿਸੇ ਵਸੀਅਤ ਜਾਂ ਕਾਨੂੰਨੀ ਦਸਤਾਵੇਜ਼ ਦੁਆਰਾ ਪਾਸ ਕੀਤੇ ਜਾਣ ਦਾ ਸੁਝਾਅ ਦਿੰਦਾ ਹੈ, ਜਿਵੇਂ ਕਿ ਵਿਰਾਸਤ ਜਾਂ ਜਾਇਦਾਦ (ਹਿਜ਼ਕੀਏਲ 48:29)। ਇਸ ਮਾਮਲੇ ਵਿੱਚ, ਇਹ ਬੱਚੇ ਹਨ ਜੋ ਸਾਨੂੰ ਪ੍ਰਭੂ ਦੁਆਰਾ ਦਿੱਤੇ ਗਏ ਹਨ। ਇਸਦਾ ਮਤਲਬ ਹੈ ਕਿ ਬੱਚੇ ਇੱਕ ਤੋਹਫ਼ਾ ਹਨ, ਅਤੇ ਕਿਸੇ, ਅਤੇ ਇੱਥੋਂ ਤੱਕ ਕਿ ਬੱਚੇ ਵੀ ਜੋ ਜੀਵ-ਵਿਗਿਆਨਕ ਤੌਰ 'ਤੇ ਤੁਹਾਡੇ ਨਹੀਂ ਹਨ।

ਦੂਜਿਆਂ ਦੀ ਕਦਰ ਕਰਨ ਦੀ ਇਸ ਮਿਸਾਲ ਉੱਤੇ ਗੌਰ ਕਰੋ। ਜੇਕਰ ਤੁਸੀਂ ਆਪਣੇ ਪਾਦਰੀ ਨੂੰ ਰਾਤ ਦੇ ਖਾਣੇ ਲਈ ਬੁਲਾਇਆ ਹੈ, ਤਾਂ ਕੀ ਤੁਸੀਂ ਉਸਦੇ ਆਉਣ ਤੋਂ ਪਹਿਲਾਂ ਉਸਦੀ ਪਸੰਦੀਦਾ ਪਕਵਾਨ ਲੱਭੋਗੇ? ਕੀ ਤੁਸੀਂ ਆਪਣਾ ਘਰ ਸਾਫ਼ ਕਰੋਗੇ? ਕੀ ਤੁਸੀਂ ਸਾਵਧਾਨ ਰਹੋਗੇ ਕਿ ਤੁਸੀਂ ਗ਼ਲਤ ਗੱਲ ਨਾ ਕਰੋ ਤਾਂ ਜੋ ਤੁਸੀਂ ਉਸ ਨੂੰ ਨਾਰਾਜ਼ ਨਾ ਕੀਤਾ ਹੋਵੇ? ਕੀ ਤੁਸੀਂ ਯਕੀਨੀ ਬਣਾਓਗੇ ਕਿ ਤੁਹਾਡੇ ਬੱਚੇ ਵਿਵਹਾਰ ਕਰਨ ਜਾ ਰਹੇ ਸਨ? ਤੁਸੀਂ ਕਿਵੇਂ ਕੱਪੜੇ ਪਾਓਗੇ? ਤੁਸੀਂ ਆਪਣਾ ਸਭ ਤੋਂ ਵਧੀਆ ਪੈਰ ਅੱਗੇ ਰੱਖੋਗੇ ਕਿਉਂਕਿ ਤੁਸੀਂ ਆਪਣੇ ਪਾਦਰੀ ਦੀ ਕਦਰ ਕਰਦੇ ਹੋ। ਉਹ ਸ਼ਾਇਦ ਇੱਕ ਚੰਗਾ ਮੁੰਡਾ ਹੈ ਅਤੇ ਮੁੱਲਵਾਨ ਹੈ-ਪਰ ਤੁਹਾਡੇ ਬੱਚਿਆਂ ਨਾਲੋਂ ਵੱਧ ਨਹੀਂ।

ਸਾਡੇ ਬੱਚੇ ਜਾਣਦੇ ਹਨ ਕਿ ਅਸੀਂ ਉਨ੍ਹਾਂ ਨੂੰ ਕਦੋਂ ਘਟਾ ਰਹੇ ਹਾਂ। ਅਫਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਮਾਪੇ ਆਪਣੇ ਕੰਮਾਂ ਵੱਲ ਧਿਆਨ ਨਹੀਂ ਦਿੰਦੇ। ਕਿਸੇ ਦੀ ਕਦਰ ਕਰਨਾ ਇੱਕ ਵਿਕਲਪ ਹੈ, ਅਤੇ ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ ਹਰ ਬੱਚਾ ਪਰਮੇਸ਼ੁਰ ਵੱਲੋਂ ਇੱਕ ਤੋਹਫ਼ਾ ਹੈ। ਕਿਉਂਕਿ ਉਸਨੇ ਸਾਡੇ ਬੱਚਿਆਂ 'ਤੇ ਉੱਚ ਕੀਮਤ ਰੱਖੀ ਹੈ, ਸਾਨੂੰ ਹਮੇਸ਼ਾ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਨ ਦੀ ਰੋਣ ਕਰਨੀ ਚਾਹੀਦੀ ਹੈ ਅਤੇ ਜਦੋਂ ਅਸੀਂ ਮਾਫੀ ਦੀ ਮੰਗ ਨਹੀਂ ਕਰਦੇ ਤਾਂ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

ਤੂੰਘੀ ਖੇਦੇ

ਬੱਚਿਆਂ ਬਾਰੇ ਮਾਪਿਆਂ ਦੇ ਇਨ੍ਹਾਂ ਰਵੱਈਏ ਨੂੰ ਪਛਾਣੋ।

ਤਾਂ ਏਸਓ ਉਸ ਦੇ ਮਿਲਣ ਨੂੰ ਨੱਠਾ ਅਰ ਉਸ ਨੂੰ ਜੱਫੀ ਪਾਈ ਅਰ ਉਸ ਦੇ ਗਲ ਵਿੱਚ ਬਾਹਾਂ ਪਾਕੇ ਉਸ ਨੂੰ ਚੁੰਮਿਆ ਅਰ ਓਹ ਰੇਏ 5ਫੇਰ ਓਸ ਅੱਖਾਂ ਚੁੱਕ ਕੇ ਤੀਵੀਆਂ ਅਰ ਬਾਲਾਂ ਨੂੰ ਡਿੱਠਾ ਅਰ ਆਖਿਆ, ਤੇਰੇ ਨਾਲ ਏਹ ਕੋਣ ਹਨ ? ਤਾਂ ਓਸ ਆਖਿਆ, ਏਹ ਓਹ ਬਾਲ ਹਨ ਜਿਹੜੇ ਪਰਮੇਸ਼ੁਰ ਨੇ ਤੇਰੇ ਦਾਸ ਨੂੰ ਬਖਸ਼ੇ ਹਨ।(ਉਤਪਤ 33:4-5)

ਏਹੇ ਹੀ ਬੈਤਲਹਮ ਹੈ। ਫੇਰ ਇਸਰਾਏਲ ਨੇ ਯੂਸੁਫ਼ ਦੇ ਪੁੱਤ੍ਰਾਂ ਨੂੰ ਵੇਖ ਕੇ ਆਖਿਆ, ਏਹ ਕੋਣ ਹਨ? ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, ਏਹ ਮੇਰੇ ਪੁੱਤ੍ਰ ਹਨ ਜਿਹੜੇ ਪਰਮੇਸ਼ੁਰ ਨੇ ਮੈਨੂੰ ਇੱਥੇ ਦਿੱਤੇ। ਉਸ ਆਖਿਆ, ਉਨ੍ਹਾਂ ਨੂੰ ਮੇਰੇ ਕੋਲ ਲਿਆ ਤਾਂ ਮੈਂ ਉਨ੍ਹਾਂ ਨੂੰ ਬਰਕਤ ਦਿਆਂਗਾ। (ਉਤਪਤ 48:8-9)

ਸਵੈ-ਜਾਂਚ 1

ਕੀ ਅਜਿਹਾ ਸਮਾਂ ਜਾਂ ਸਥਿਤੀਆਂ ਹਨ ਜਦੋਂ ਤੁਸੀਂ ਆਪਣੇ ਵਿਵਹਾਰ ਦੁਆਰਾ ਆਪਣੇ ਬੱਚਿਆਂ ਨੂੰ ਘਟਾਉਂਦੇ ਹੋ? ਹਾਂ ___ ਨਹੀਂ ___

ਪਛਾਣੋ ਕਿ ਇਹ ਕਦੋਂ ਵਾਪਰਦਾ ਹੈ ਅਤੇ ਪਰਮੇਸ਼ੁਰ ਨੂੰ ਆਪਣੇ ਦ੍ਰਿਸ਼ਟੀਕੋਣ ਨੂੰ ਧਰਮੀ ਬਣਨ ਲਈ ਬਦਲਣ ਵਿੱਚ ਮਦਦ ਕਰਨ ਲਈ ਕਹੋ।

ਇਹ ਇੱਕ ਸਿੱਖਿਅਤ ਹੁਨਰ ਹੈ

ਪਿਆਰ ਭਰਿਆ ਸੰਚਾਰ ਮਸੀਹ-ਕੇਂਦਰਿਤ ਹੋਣ ਦਾ ਵਿਕਲਪ ਹੈ। ਬਾਈਬਲ ਸਾਨੂੰ "ਪ੍ਰਭੂ ਯਿਸੂ ਮਸੀਹ ਨੂੰ ਪਹਿਨਣ" (ਰੋਮੀਆਂ 13:14) ਦੀ ਹਿਦਾਇਤ ਦਿੰਦੀ ਹੈ। ਇਹ ਇੱਕ ਹੁਕਮ ਅਤੇ ਜ਼ਿੰਮੇਵਾਰੀ ਹੈ। ਮਸੀਹ ਨੂੰ ਪਹਿਨਣਾ ਇੱਕ ਸੁਚੇਤ ਫੈਸਲਾ ਹੈ ਜੋ ਸਾਨੂੰ ਹਰ ਸਮੇਂ ਲੈਣਾ ਚਾਹੀਦਾ ਹੈ ਭਾਵੇਂ ਅਸੀਂ ਇਸਨੂੰ ਪਸੰਦ ਕਰਦੇ ਹਾਂ ਜਾਂ ਨਹੀਂ। ਇਸ ਕਿਸਮ ਦਾ ਪਿਆਰ ਕੇਵਲ ਉਸ ਤੋਂ ਹੀ ਆ ਸਕਦਾ ਹੈ, ਜੋ ਸਾਨੂੰ ਸਾਡੀ ਮਜ਼ਬੂਤ ਨੀਂਹ ਵੱਲ ਵਾਪਸ ਲੈ ਜਾਂਦਾ ਹੈ। ਪਹਿਲਾ ਯੂਰੰਨਾ 2:10 ਕਹਿੰਦਾ ਹੈ, "ਜਿਹੜਾ ਆਪਣੇ ਭਰਾ ਨੂੰ ਪਿਆਰ ਕਰਦਾ ਹੈ ਉਹ ਚਾਨਣ ਵਿੱਚ ਰਹਿੰਦਾ ਹੈ, ਅਤੇ ਉਸ ਵਿੱਚ ਠੇਕਰ ਦਾ ਕੋਈ ਕਾਰਨ ਨਹੀਂ ਹੈ।" ਰੋਸ਼ਨੀ ਵਿੱਚ ਰਹਿਣ ਦਾ ਮਤਲਬ ਹੈ ਮਸੀਹ ਵਿੱਚ ਰਹਿਣਾ, ਜਿਸਦਾ ਮਤਲਬ ਹੈ ਸਵੈ-ਇੱਛਾ ਨਾਲ ਮਰਨਾ ਅਤੇ ਮਸੀਹ ਦੀ ਇੱਛਾ ਲਈ ਹੋਰ ਜੀਉਂਦਾ ਬਣਨਾ।

ਬਹੁਤ ਸਾਰੇ ਮਾਪੇ ਜਾਣਦੇ ਹਨ ਕਿ ਉਹਨਾਂ ਨੂੰ ਆਪਣੇ ਬੱਚਿਆਂ ਨਾਲ ਪਾਪੀ ਸੰਚਾਰ ਨੂੰ ਰੋਕਣ ਦੀ ਲੋੜ ਹੈ ਪਰ ਇਸ ਬਾਰੇ ਕੁਝ ਨਹੀਂ ਕਰਦੇ। ਇਹ ਪ੍ਰਮਾਣਿਕਤਾ ਦੀ ਇੱਛਾ ਹੈ ਕਿ ਅਸੀਂ ਪਿਆਰ ਦਾ ਸੰਚਾਰ ਕਰੀਏ, ਇਸਲਈ ਉਸਨੂੰ ਸਾਨੂੰ ਬਦਲਣ ਲਈ ਕਹਿਣਾ ਇੱਕ ਗਾਰੰਟੀ ਹੈ ਕਿ ਉਹ ਇਸਨੂੰ ਲਿਆਉਣ ਲਈ ਕੰਮ ਕਰੇਗਾ। ਸ਼ਾਸਤਰ ਕਹਿੰਦਾ ਹੈ, "ਧਰਮੀ ਦਾ ਦਿਲ ਅਧਿਐਨ ਕਰਦਾ ਹੈ ਕਿ ਕਿਵੇਂ ਜਵਾਬ ਦੇਣਾ ਹੈ" (ਕਹਾਉਤਾਂ 15:28), ਇਹ ਦਰਸਾਉਂਦਾ ਹੈ ਕਿ ਧਰਮੀ ਸੰਚਾਰ ਸਿੱਖਿਆ ਅਤੇ ਜਾਣਬੁੱਝ ਕੇ ਕੀਤਾ ਜਾਂਦਾ ਹੈ। "ਬੁੱਧਵਾਨ ਦਾ ਮਨ ਆਪਣੇ ਮੂੰਹ ਨੂੰ ਉਪਦੇਸ਼ ਦਿੰਦਾ ਹੈ, ਅਤੇ ਆਪਣੇ ਬੁੱਲ੍ਹਾਂ ਵਿੱਚ ਸਿੱਖਿਆ ਜੋੜਦਾ ਹੈ" (ਕਹਾਉਤਾਂ 16:23)। ਇਹ ਪੁਸ਼ਟੀ ਕਰਦਾ ਹੈ ਕਿ ਸੰਚਾਰ ਹੁਨਰ ਪ੍ਰਗਤੀਸ਼ੀਲ ਹਨ ਅਤੇ ਸਿੱਖੇ ਜਾ ਸਕਦੇ ਹਨ। ਦੁਬਾਰਾ ਧਿਆਨ ਦਿਓ ਕਿ ਮੂੰਹ ਉਹੀ ਦੱਸਦਾ ਹੈ ਜੋ ਦਿਲ ਵਿੱਚ ਹੈ। ਪਰਮੇਸ਼ੁਰ ਦੀ ਅਸੀਸ ਧਰਮੀ ਸੰਚਾਰ ਦੁਆਰਾ ਮਿਲਦੀ ਹੈ ਕਿਉਂਕਿ ਅਸੀਂ ਉਸਦੀ ਇੱਛਾ ਦੇ ਪ੍ਰਤੀ ਆਗਿਆਕਾਰ ਹੁੰਦੇ ਹਾਂ (ਅਫਸੀਆਂ 4:29)। ਅਤੇ ਇਹ ਸੰਚਾਰ ਪ੍ਰੇਰਕ ਹੋਵੇਗਾ, ਇਸਦੇ ਉਦੇਸ਼ ਨੂੰ ਪੂਰਾ ਕਰੇਗਾ। ਇਹ ਪਿਆਰ ਭਰੇ ਸੰਚਾਰ ਅਤੇ ਸਹੀ ਸਿਖਲਾਈ ਦੁਆਰਾ ਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਹੀ ਕੰਮ ਕਰਨ ਲਈ ਸਫਲਤਾਪੂਰਵਕ ਮਨਾਵਾਂਗੇ।

ਸਵੈ-ਜਾਂਚ 2

ਉਪਰੋਕਤ ਆਇਤਾਂ ਉੱਤੇ ਗੌਰ ਕਰੋ। ਵਰਣਨ ਕਰੋ ਕਿ ਉਹ ਤੁਹਾਡੇ ਬੱਚਿਆਂ ਨਾਲ ਸੰਚਾਰ ਕਰਨ ਲਈ ਕਿਵੇਂ ਲਾਗੂ ਹੁੰਦੇ ਹਨ।

ਪਿਆਰ ਭਰਿਆ ਸੰਚਾਰ ਸਥਾਪਤ ਕਰਨ ਲਈ, ਸਾਨੂੰ ਆਪਣੇ ਬੱਚਿਆਂ ਨੂੰ ਲੈਸ ਦੇ ਇੱਕ ਵੱਖਰੇ ਸੈੱਟ ਰਾਹੀਂ ਦੇਖਣਾ ਸ਼ੁਰੂ ਕਰਨਾ ਚਾਹੀਦਾ ਹੈ। ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਸਦੀਆਂ ਅੱਖਾਂ ਰਾਹੀਂ (ਇੱਕ ਤੋਹਫ਼ੇ ਵਜੋਂ) ਅਤੇ ਉਸ ਦੇ ਬਚਨ ਦੁਆਰਾ ਜੋ ਕੁਝ ਕਹਿੰਦੇ ਹਨ ਉਸ ਦੁਆਰਾ ਵੇਖੀਏ। ਮਸੀਹੀ ਲੇਖਕ ਵਾਰੇਨ ਵਿਅਰਸਬੇ ਨੇ ਕਿਹਾ, "ਸੇਵਕਾਈ ਉਦੋਂ ਹੁੰਦੀ ਹੈ ਜਦੋਂ ਪਰਮੇਸ਼ੁਰੀ ਸਰੋਤ ਪਰਮੇਸ਼ੁਰ ਦੀ ਮਹਿਮਾ ਲਈ ਪਿਆਰ ਭਰੇ ਚੈਨਲਾਂ ਦੁਆਰਾ ਮਨੁੱਖੀ ਲੋੜਾਂ ਨੂੰ ਪੂਰਾ ਕਰਦੇ ਹਨ।" ਪਰ ਇਹ ਹਮੇਸ਼ਾ ਉਸਦੀ ਵਡਿਆਈ ਕਰਨ, ਉਸਦੇ ਚਰਿੱਤਰ ਨੂੰ ਦਰਸਾਉਣ ਦੇ ਇਰਾਦੇ ਨਾਲ ਹੋਣਾ ਚਾਹੀਦਾ ਹੈ। ਸਾਡਾ ਪਰਮੇਸ਼ੁਰੀ ਸਰੋਤ ਹੈ ਮਸੀਹ ਵਿੱਚ ਕਾਇਮ ਰਹਿਣ ਵਾਲਾ ਰਿਸ਼ਤਾ, ਚੱਟਾਨ ਦੀ ਠੋਸ ਨੀਂਹ ਜਿਸ ਉੱਤੇ ਅਸੀਂ ਉਸਾਰਦੇ ਹਾਂ।

ਆਪਣੇ ਬੱਚੇ ਪਰਮੇਸ਼ੁਰ ਨੂੰ ਸਮਰਪਿਤ ਕਰੋ

ਅਸੀਂ ਇਨ੍ਹਾਂ ਸਿਧਾਂਤਾਂ ਦੀ ਵਫ਼ਾਦਾਰੀ ਨਾਲ ਪਾਲਣਾ ਕਰ ਸਕਦੇ ਹਾਂ, ਅਤੇ ਸਾਡੇ ਬੱਚੇ ਅਜੇ ਵੀ ਪਾਪੀ ਜਾਂ ਅਨੈਤਿਕ ਜੀਵਨ-ਸ਼ੈਲੀ ਜਿਉਣ ਦੀ ਚੋਣ ਕਰ ਸਕਦੇ ਹਨ। ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਉਹ ਸਹੀ ਨਿਕਲਣਗੇ। ਪਰਮੇਸ਼ੁਰ ਉਨ੍ਹਾਂ ਨੂੰ ਆਜ਼ਾਦ ਇੱਛਾ, ਜਾਂ ਵਿਕਲਪ ਦਿੰਦਾ ਹੈ, ਜਿਵੇਂ ਉਹ ਸਾਨੂੰ ਦਿੰਦਾ ਹੈ।

ਤੱਥ ਫਾਈਲ
ਟ੍ਰੇਨ ਅਪ—ਚਨਾਕ (ਰਿਬਰੂ)। ਪਰਮੇਸ਼ੁਰੀ ਸੇਵਾ ਲਈ ਸਮਰਪਿਤ ਜਾਂ ਵੱਖ ਕਰਨ ਲਈ।

ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।(ਕਹਾਉਤਾਂ 22:6)

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਹ ਹਵਾਲੇ ਇੱਕ ਗਾਰੰਟੀ ਪ੍ਰਦਾਨ ਕਰਦਾ ਹੈ, ਪਰ ਇਹ ਇੱਥੇ ਪਰਮੇਸ਼ੁਰ ਦੇ ਬਚਨ ਦਾ ਜ਼ੋਰ ਨਹੀਂ ਹੈ। ਕਹਾਵਤਾਂ ਦੀ ਵਿਆਖਿਆ ਕਰਦੇ ਸਮੇਂ, ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਵਾਕਾਂਸ਼ ਸੰਭਾਵਨਾਵਾਂ ਹਨ, ਗਾਰੰਟੀ ਨਹੀਂ। ਹਾਲਾਂਕਿ, ਸਾਨੂੰ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੀ ਇੱਛਾ ਵਿੱਚ ਪਾਲਣ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਧਾਰਮਿਕਤਾ ਵਿੱਚ ਉਨ੍ਹਾਂ ਦੇ ਵਿਕਾਸ ਲਈ ਬਿਨਾਂ ਰੁਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ।

ਇਹ ਵਿਚਾਰ ਸੁਲੇਮਾਨ ਅਤੇ ਇਜ਼ਰਾਈਲ ਨੂੰ ਪ੍ਰਭੂ ਦੇ ਘਰ ਨੂੰ ਸਮਰਪਿਤ ਕਰਨ ਬਾਰੇ ਵਰਤਿਆ ਗਿਆ ਸੀ (1 ਰਾਜਿਆਂ 8:63)। ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਬੱਚੇ ਸਾਡੇ ਆਪਣੇ ਨਹੀਂ ਹਨ, ਪਰ ਪ੍ਰਭੂ ਦੇ ਹਨ, ਅਤੇ ਸਾਨੂੰ ਉਨ੍ਹਾਂ ਨਾਲ ਅਜਿਹਾ ਵਿਵਹਾਰ ਕਰਨ ਦੀ ਲੋੜ ਹੈ। ਸਾਨੂੰ ਉਨ੍ਹਾਂ ਨੂੰ ਵਾਪਸ ਪ੍ਰਭੂ ਨੂੰ ਸਮਰਪਿਤ ਕਰਨਾ ਚਾਹੀਦਾ ਹੈ।

ਸਾਡੇ ਬੱਚਿਆਂ ਨੂੰ ਸਮਰਪਿਤ ਕਰਨਾ ਇੱਕ ਮਹੱਤਵਪੂਰਨ ਘਟਨਾ ਹੈ। ਅਸੀਂ ਸਾਰੀ ਕਲੀਸਿਯਾ ਦੇ ਸਾਮ੍ਹਣੇ ਖੜ੍ਹੇ ਹੋ ਕੇ ਜਨਤਕ ਤੌਰ 'ਤੇ ਐਲਾਨ ਕਰਦੇ ਹਾਂ ਕਿ ਸਾਡੇ ਬੱਚੇ ਸਾਡੇ ਨਹੀਂ ਹਨ - ਉਹ ਉਸਦੇ ਹਨ - ਅਤੇ ਅਸੀਂ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਾਂਗੇ ਜਦੋਂ ਉਹ ਸਾਡੀ ਦੇਖਭਾਲ ਵਿੱਚ ਹੋਣਗੇ। ਪਰਮੇਸ਼ੁਰ ਇਸ ਹਵਾਲੇ ਵਿੱਚ ਇਹੀ ਕਹਿ ਰਿਹਾ ਹੈ: ਸਾਡੇ ਬੱਚੇ ਉਸਦੇ ਹਨ। ਪਰ ਇਹ ਸਮਰਪਣ ਬੇਦਾਅਵਾ ਨਹੀਂ ਹੈ: "ਹੇ ਪ੍ਰਭੂ, ਉਹ ਹੁਣ ਤੁਹਾਡੇ ਹਨ।" ਇਸ ਸਮਰਪਣ ਦੇ ਅੰਦਰ ਸਾਡੇ ਬੱਚਿਆਂ ਨੂੰ ਪਿਆਰ ਕਰਨ, ਮਾਰਗਦਰਸ਼ਨ ਕਰਨ ਅਤੇ ਸਿਖਲਾਈ ਦੇਣ ਲਈ ਪਰਮੇਸ਼ੁਰ ਦੁਆਰਾ ਦਿੱਤੀ ਗਈ ਜ਼ਿੰਮੇਵਾਰੀ ਦੀ ਜਾਗਰੂਕਤਾ ਹੈ। ਜਿਵੇਂ ਕਿ ਅਫ਼ਸੀਆਂ 6:4 ਦੱਸਦਾ ਹੈ, ਸਾਨੂੰ "ਉਨ੍ਹਾਂ ਨੂੰ ਪ੍ਰਭੂ ਦੀ ਸਿਖਲਾਈ ਅਤੇ ਉਪਦੇਸ਼ ਵਿੱਚ ਪਾਲਨਾ" ਹੈ।

ਸਾਡੇ ਬੱਚਿਆਂ ਦੁਆਰਾ ਕੀਤੇ ਗਏ ਵਿਕਲਪਾਂ ਲਈ ਸਾਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਵੇਗਾ, ਪਰ ਉਹਨਾਂ ਵਿਕਲਪਾਂ ਲਈ ਜੇ ਅਸੀਂ ਉਹਨਾਂ ਦੇ ਪਾਲਣ ਪੋਸ਼ਣ ਵਿੱਚ ਕਰਦੇ ਹਾਂ। ਅਸੀਂ ਅਕਸਰ ਉਹਨਾਂ ਗਲਤੀਆਂ ਬਾਰੇ ਇੰਨੇ ਚਿੰਤਤ ਹੁੰਦੇ ਹਾਂ ਜੋ ਸਾਡੇ ਬੱਚੇ ਕਰਨ ਜਾ ਰਹੇ ਹਨ, ਅਤੇ ਉਹ ਸਾਨੂੰ ਕਿਵੇਂ ਸ਼ਰਮਿੰਦਾ ਕਰਨਗੇ, ਕਿ ਇਹ ਇਸ ਗੱਲ ਨੂੰ ਨਿਰਧਾਰਤ ਕਰਦਾ ਹੈ ਕਿ ਅਸੀਂ ਉਹਨਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਹਾਂ ਜਾਂ ਉਹਨਾਂ ਨੂੰ ਪਰਮੇਸ਼ੁਰ ਦੇ ਹੁਕਮਾਂ ਅਨੁਸਾਰ ਪਿਆਰ ਨਹੀਂ ਕਰਦੇ ਹਾਂ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੇ ਬੱਚਿਆਂ ਦੀ ਕੀਮਤ ਉਸ ਗੱਲ ਤੋਂ ਆਉਂਦੀ ਹੈ ਜੋ ਰੱਬ ਨੇ ਕਿਹਾ ਹੈ, ਨਾ ਕਿ ਉਹਨਾਂ ਦੀਆਂ ਸ਼ਖਸੀਅਤਾਂ, ਅਸਫਲਤਾਵਾਂ, ਜਾਂ ਉਹਨਾਂ ਦੇ ਜੀਵਨ ਦੇ ਪੜਾਅ। ਰੱਬ ਨੇ ਕਿਹਾ, "ਇਹ ਤੈਨੂੰ ਮੇਰੀ ਦਾਤ ਹੈ।"

ਕਦੇ-ਕਦੇ ਮੈਂ ਆਪਣੇ ਸਭ ਤੋਂ ਵੱਡੇ ਪੁੱਤਰ ਨੂੰ ਲਪੇਟਣ ਅਤੇ ਉਸਨੂੰ ਇੱਕ ਨੇਟ ਦੇ ਨਾਲ ਵਾਪਸ ਭੇਜਣ ਵਾਂਗ ਮਹਿਸੂਸ ਕਰਦਾ ਹਾਂ: "ਪਰਮੇਸ਼ੁਰ, ਮੈਨੂੰ ਇਹ ਨਹੀਂ ਚਾਹੀਦਾ। ਉਹ ਬਹੁਤ ਜ਼ਿਆਦਾ ਕੰਮ ਹੈ।" ਪਰ ਮੇਰੇ ਕੋਲ ਇਸ ਮਾਮਲੇ ਵਿੱਚ ਕੋਈ ਵਿਕਲਪ ਨਹੀਂ ਸੀ, ਕੀ ਮੈਂ? ਨਾ ਹੀ ਤੁਸੀਂ। ਪਰਮੇਸ਼ੁਰ ਬਿਲਕੁਲ ਜਾਣਦਾ ਸੀ ਕਿ ਸਾਨੂੰ ਕੀ ਚਾਹੀਦਾ ਹੈ। ਕੋਈ ਵਟਾਂਦਰਾ ਨੀਤੀ ਨਹੀਂ ਹੈ।

ਕੀ ਇਹ ਬਦਲਦਾ ਹੈ ਜੇਕਰ ਤੁਸੀਂ ਇੱਕੋ ਮਾਤਾ-ਪਿਤਾ, ਮਿਸ਼ਰਤ ਪਰਿਵਾਰ, ਪਾਲਣ-ਪੋਸ਼ਣ ਵਾਲੇ ਮਾਤਾ-ਪਿਤਾ, ਜਾਂ ਦਾਦਾ-ਦਾਦੀ ਜਾਂ ਦਾਦਾ-ਦਾਦੀ ਪਾਲਣ ਵਾਲੇ ਬੱਚੇ ਹੋ? ਨਹੀਂ, ਅਜਿਹਾ ਨਹੀਂ ਹੁੰਦਾ।

ਸਵੈ-ਜਾਂਚ 3

ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਬੱਚੇ ਪਰਮੇਸ਼ੁਰ ਵੱਲੋਂ ਤੋਹਫ਼ੇ ਹਨ? ਹਾਂ ___ ਨਹੀਂ ___

ਕੀ ਤੁਸੀਂ ਹਮੇਸ਼ਾ ਉਨ੍ਹਾਂ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਹੋ? ਹਾਂ ___ ਨਹੀਂ ___

ਇਹੀ ਸਾਡੀ ਲੜਾਈ ਦਾ ਮੈਦਾਨ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਪਰਮੇਸ਼ੁਰ ਕਹਿ ਰਿਹਾ ਹੈ, "ਇਹ ਤੁਹਾਡੇ ਲਈ ਮੇਰਾ ਤੋਹਫ਼ਾ ਹੈ, ਇਸ ਬਾਰੇ ਹਦਾਇਤਾਂ ਦੇ ਨਾਲ ਪੂਰਾ ਕਰੋ ਕਿ ਮੈਂ ਤੁਹਾਨੂੰ ਇਸ ਨੂੰ ਕਿਵੇਂ ਸੰਭਾਲਣਾ ਚਾਹੁੰਦਾ ਹਾਂ। ਮੇਰੇ ਨਿਰਦੇਸ਼ਾਂ ਦੀ ਪਾਲਣਾ ਕਰੋ ਕਿਉਂਕਿ ਮੈਂ ਤੁਹਾਨੂੰ ਦੇਖਾਂਗਾ। ਸਾਨੂੰ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਉਹੀ ਕਰਨਾ ਚਾਹੀਦਾ ਹੈ ਜੋ ਪਰਮੇਸ਼ੁਰ ਕਹਿੰਦਾ ਹੈ। ਆਪਣੇ ਬੱਚਿਆਂ ਨਾਲ ਕਿਵੇਂ ਪੇਸ਼ ਆਉਣਾ ਹੈ, ਇਸ ਬਾਰੇ ਪਰਮੇਸ਼ੁਰ ਨੇ ਸਾਨੂੰ ਜੋ ਹਦਾਇਤਾਂ ਦਿੱਤੀਆਂ ਹਨ ਉਹ ਪਵਿੱਤਰ ਬਾਈਬਲ ਹੈ। ਅਤੇ ਪੇਸ਼ੀ ਆਖਦੀ ਹੈ, "ਉਨ੍ਹਾਂ ਨੂੰ ਪਿਆਰ ਕਰੋ; ਉਨ੍ਹਾਂ ਨੂੰ ਹਮੇਸ਼ਾ ਤੋਹਫ਼ੇ ਵਜੋਂ ਪੇਸ਼ ਕਰੋ।"

ਹਰੇਕ ਵਿਲੱਖਣ ਸ਼ਖਸੀਅਤ ਦਾ ਆਦਰ ਕਰੋ

ਕਹਾਉਤਾਂ 22:6 ਦਾ ਦੂਜਾ ਭਾਗ ਕਹਿੰਦਾ ਹੈ, "ਜਿਸ ਰਾਹ ਉਸਨੂੰ ਜਾਣਾ ਚਾਹੀਦਾ ਹੈ।" ਜਿਸ ਤਰੀਕੇ ਨਾਲ ਉਸਨੂੰ ਜਾਣਾ ਚਾਹੀਦਾ ਹੈ ਉਹ ਇੱਕ ਇਬਰਾਨੀ ਮੁਹਾਵਰਾ ਹੈ ਜਿਸਦਾ ਸ਼ਾਬਦਿਕ ਅਰਥ ਹੈ "ਉਸ ਦੇ ਰਾਹਾਂ ਦੇ ਮੂੰਹ ਉੱਤੇ," ਜਾਂ ਉਸਦੀ ਸ਼ਖਸੀਅਤ, ਆਚਰਣ, ਜੀਵਨ ਦੇ ਪੜਾਅ, ਜਾਂ ਕੁਦਰਤੀ ਝੁਕਾਅ ਦੀਆਂ ਮੰਗਾਂ ਦੇ ਅਨੁਸਾਰ। ਅਸੀਂ ਆਪਣੇ ਹਰੇਕ ਬੱਚੇ ਨੂੰ ਇੱਕ ਵਿਲੱਖਣ ਤੋਹਫ਼ੇ ਵਜੋਂ ਪੇਸ਼ ਕਰਨਾ ਹੈ, ਉਹਨਾਂ ਦੀ ਵਿਅਕਤੀਗਤ ਸ਼ਖਸੀਅਤ ਨੂੰ ਅਪਣਾਉਂਦੇ ਹੋਏ। ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਨ੍ਹਾਂ ਸ਼ਖਸੀਅਤਾਂ ਦੇ ਅਨੁਕੂਲ ਬਣੀਏ ਜੋ ਉਸਨੇ ਉਨ੍ਹਾਂ ਨੂੰ ਦਿੱਤੀਆਂ ਹਨ।

ਆਦਮ ਅਤੇ ਹੱਵਾ, ਪਹਿਲੇ ਪਰਿਵਾਰ ਤੋਂ ਸ਼ੁਰੂ ਕਰਦੇ ਹੋਏ, ਅਸੀਂ ਵੱਖੋ-ਵੱਖਰੀਆਂ ਸ਼ਖਸੀਅਤਾਂ ਦੇ ਸਬੂਤ ਦੇਖਦੇ ਹਾਂ। ਕਾਇਨ ਸਵੈ-ਇੱਛਾਵਾਨ ਸੀ ਅਤੇ ਆਪਣੇ ਤਰੀਕੇ ਨਾਲ ਜਾਣ ਲਈ ਦ੍ਰਿੜ ਸੀ, ਇੱਕ ਮਜ਼ਬੂਤ-ਇੱਛਾ ਵਾਲਾ ਖੱਚਰ। ਹਾਬਲ ਪ੍ਰਭੂ ਨੂੰ ਪਿਆਰ ਕਰਦਾ ਸੀ ਅਤੇ ਇੱਕ ਸੰਵੇਦਨਸ਼ੀਲ, ਵਧੇਰੇ ਅਨੁਕੂਲ ਬੱਚਾ ਸੀ।

ਪਿਆਰ ਭਰਿਆ ਸੰਚਾਰ

ਇਸਰਾਕ ਦੇ ਪੁੱਤਰ, ਯਾਕੂਬ ਅਤੇ ਏਸਾਓ, ਜੁੜਵਾਂ ਸਨ। ਜੈਕਬ ਇੱਕ ਮਾਂ ਦਾ ਮੁੰਡਾ ਸੀ, ਚਿਕਨੀ ਚਮੜੀ ਵਾਲਾ, ਅਤੇ ਅਕਸਰ ਰਸੋਈ ਵਿੱਚ ਰਹਿੰਦਾ ਸੀ। ਏਸਾਓ ਇੱਕ ਆਦਮੀ ਦਾ ਆਦਮੀ ਸੀ, ਮੋਟਾ, ਇੱਕ ਸਿਕਾਰੀ, ਇੱਕ ਬੋਰਹਿਮ ਮੁੰਡਾ ਸੀ। ਉਹ ਵੱਖ-ਵੱਖ ਸ਼ਖਸੀਅਤਾਂ ਅਤੇ ਵੱਖੋ-ਵੱਖਰੀਆਂ ਰੁਚੀਆਂ ਵਾਲੇ ਜੁੜਵਾਂ ਸਨ। ਪਰਮੇਸ਼ੁਰ ਆਦਿ ਕਾਲ ਤੋਂ ਹੀ ਅਜਿਹਾ ਕਰਦਾ ਆ ਰਿਹਾ ਹੈ।

ਕੁਝ ਮਾਤਾ-ਪਿਤਾ ਜੋ ਇੱਕ ਮਜ਼ਬੂਤ-ਇੱਛਾ ਵਾਲੇ ਬੱਚੇ ਨੂੰ ਪ੍ਰਾਪਤ ਕਰਦੇ ਹਨ ਜਾਂ ਇੱਕ ਅਪਾਹਜਤਾ ਵਾਲੇ ਬੱਚੇ ਨੂੰ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਸੇਟੀ ਦਾ ਛੋਟਾ ਸਿਰਾ ਪ੍ਰਾਪਤ ਕਰ ਲਿਆ ਹੈ। ਪਰਮੇਸ਼ੁਰ ਜਾਣਦਾ ਹੈ ਕਿ ਉਹ ਕੀ ਕਰ ਰਿਹਾ ਹੈ। ਉਹ ਗਲਤੀ ਨਹੀਂ ਕਰਦਾ। ਕੀ ਤੁਸੀਂ ਇਹ ਮੰਨਦੇ ਹੋ?

ਜਿਉਂਦੇ ਜੀਅ ਪ੍ਰਭੂ, ਜਿਸ ਨੇ ਸਾਡੀਆਂ ਰੂਹਾਂ ਨੂੰ ਬਣਾਇਆ ਹੈ। (ਯਿਰਮਿਯਾਹ 38:16)

ਪਰਮੇਸ਼ੁਰ ਆਤਮਾ ਦਾ ਸਿਰਜਣਹਾਰ ਹੈ, ਜੋ ਮਨ, ਇੱਛਾ ਅਤੇ ਭਾਵਨਾਵਾਂ ਦਾ ਅਸਥਾਨ ਹੈ। ਅਸੀਂ ਆਪਣੇ ਬੱਚੇ ਦੀਆਂ ਅੱਖਾਂ ਦੇ ਰੰਗ, ਉਨ੍ਹਾਂ ਦੇ ਵਾਲਾਂ ਦੇ ਕਰਲ, ਉਨ੍ਹਾਂ ਦੇ ਆਕਾਰ ਅਤੇ ਉਨ੍ਹਾਂ ਦੀ ਚਮੜੀ ਦੇ ਰੰਗ ਨਾਲ ਕੁਝ ਕਰਨਾ ਚਾਹੁੰਦੇ ਸੀ, ਪਰ ਜਦੋਂ ਉਨ੍ਹਾਂ ਦੀ ਆਤਮਾ ਦੀ ਗੱਲ ਆਉਂਦੀ ਹੈ, ਤਾਂ ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਹਾਂ, ਉਹ ਸਾਡੇ ਔਗੁਣਾਂ ਨੂੰ ਚੁੱਕ ਲੈਣਗੇ, ਪਰ ਉਨ੍ਹਾਂ ਦਾ ਮਨ, ਇੱਛਾ ਅਤੇ ਜਜ਼ਬਾਤ ਪਰਮੇਸ਼ੁਰ ਦੁਆਰਾ ਦਿੱਤਾ ਗਿਆ ਹੈ, ਅਤੇ ਉਹ ਗਲਤੀ ਨਹੀਂ ਕਰਦਾ।

ਸਾਨੂੰ ਆਪਣੇ ਆਪ ਨੂੰ, ਆਪਣੇ ਜੀਵਨ ਸਾਥੀ ਜਾਂ ਆਪਣੇ ਮਾਪਿਆਂ ਨੂੰ ਦੇਸ਼ੀ ਠਹਿਰਾਉਣਾ ਛੱਡ ਦੇਣਾ ਚਾਹੀਦਾ ਹੈ। ਇਸ ਦੀ ਬਜਾਏ, ਤੁਹਾਡੇ ਬੱਚੇ ਦੇ ਝੁਕਣ ਲਈ, ਉਹਨਾਂ ਦੀ ਸ਼ਖਸੀਅਤ ਲਈ ਪਰਮੇਸ਼ੁਰ ਨੂੰ ਦੇਸ਼ੀ ਠਹਿਰਾਓ, ਕਿਉਂਕਿ ਪਰਮੇਸ਼ੁਰ ਇੱਕ ਅਤੇ ਕੇਵਲ ਸਿਰਜਣਹਾਰ ਹੈ।

ਤੈਂ ਤਾਂ ਮੇਰੇ ਅੰਦਰਲੇ ਅੰਗ ਰਚੇ,

ਤੈਂ ਮੇਰੀ ਮਾਂ ਦੀ ਕੁੱਖ ਵਿੱਚ ਮੈਨੂੰ ਢੱਕਿਆ। (ਜ਼ਬੂਰ 139:13)

ਪਰਮੇਸ਼ੁਰ ਨੇ ਤੇਰੀ ਆਤਮਾ ਬਣਾਈ; ਉਸਨੇ ਤੁਹਾਡੇ ਵਿੱਚ ਜੀਵਨ ਦਾ ਸਾਹ ਲਿਆ। ਸ਼ਬਦ ਕਹਿੰਦਾ ਹੈ ਕਿ ਅਸੀਂ ਸਾਰੇ "ਭੈਅ ਅਤੇ ਅਦਭੁਤ ਤਰੀਕੇ ਨਾਲ ਬਣਾਏ ਗਏ ਹਾਂ" (ਜ਼ਬੂਰ 139:14)। ਜਦੋਂ ਅਸੀਂ ਆਪਣੇ ਬੱਚਿਆਂ 'ਤੇ ਗੁੱਸੇ ਅਤੇ ਨਾਰਾਜ਼ ਹੋ ਜਾਂਦੇ ਹਾਂ, ਅਤੇ ਮਸੀਹ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਸ਼ੁਰੂ ਕਰਦੇ ਹਾਂ, ਤਾਂ ਅਸੀਂ ਅਜਿਹਾ ਕੰਮ ਕਰ ਰਹੇ ਹਾਂ ਜਿਵੇਂ ਉਸ ਨੇ ਗਲਤੀ ਕੀਤੀ ਹੈ। ਕੁਲੁੱਸੀਆਂ 3:21 ਕਹਿੰਦਾ ਹੈ, "ਪਿਤਾਓ, ਆਪਣੇ ਬੱਚਿਆਂ ਨੂੰ ਨਾ ਭੜਕਾਓ, ਅਜਿਹਾ ਨਾ ਹੋਵੇ ਕਿ ਉਹ ਨਿਰਾਸ਼ ਹੋ ਜਾਣ।" ਫਿਰ ਵੀ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਬਾਈਬਲ ਦੇ ਪਿਆਰ ਦਾ ਅਭਿਆਸ ਨਾ ਕਰ ਕੇ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਤੋਹਫ਼ੇ ਨਾ ਸਮਝ ਕੇ ਭੜਕਾਉਂਦੇ ਹਨ।

ਪਰਮੇਸ਼ੁਰ ਸਾਨੂੰ ਕੁਦਰਤੀ ਨਤੀਜਿਆਂ ਦੀ ਇੱਕ ਸਪਸ਼ਟ ਤਸਵੀਰ ਦਿੰਦਾ ਹੈ ਜਦੋਂ ਮਾਪੇ ਪਿਆਰ ਭਰੇ ਸੰਚਾਰ ਦਾ ਅਭਿਆਸ ਕਰਦੇ ਹਨ। ਜੇ ਤੁਹਾਡਾ ਬੱਚਾ ਨਿਰਾਸ਼ ਹੈ, ਤਾਂ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਸਾਡਾ ਨਕਾਰਾਤਮਕ ਪ੍ਰਭਾਵ ਹੈ। ਅਸੀਂ ਉਨ੍ਹਾਂ ਨੂੰ ਨਿਰਾਸ਼ਾ ਵੱਲ ਧੱਕ ਸਕਦੇ ਹਾਂ। ਇਹ ਸਭ ਕੁਝ ਮਾਪਿਆਂ 'ਤੇ ਦੇਸ਼ ਨਹੀਂ ਹੈ, ਪਰ ਅਸੀਂ ਉਨ੍ਹਾਂ ਦੇ ਜੀਵਨ ਵਿੱਚ ਇੱਕ ਮੁੱਖ ਭੂਮਿਕਾ ਨਿਭਾਉਂਦੇ ਹਾਂ ਕਿਉਂਕਿ ਉਹ ਵੱਡੇ ਹੋ ਰਹੇ ਹਨ, ਚੰਗੇ ਜਾਂ ਬੁਰੇ ਲਈ। ਪਰਮੇਸ਼ੁਰ ਨੇ ਮਾਪਿਆਂ ਨੂੰ ਬਹੁਤ ਪ੍ਰਭਾਵ ਦਿੱਤਾ ਹੈ, ਅਤੇ ਉਹ ਚਾਹੁੰਦਾ ਹੈ ਕਿ ਅਸੀਂ ਇਸਨੂੰ ਸਹੀ ਤਰੀਕੇ ਨਾਲ ਵਰਤੀਏ - ਉਸਦੀ ਵਡਿਆਈ ਕਰਨ ਅਤੇ ਉਸਦੀ ਇੱਛਾ ਪੂਰੀ ਕਰਨ ਲਈ।

ਤੁੱਥ ਫਾਈਲ

ਨਿਰਾਸ਼ - ਅਥੁਮਿਓ (ਯੂਨਾਨੀ)। ਜੇਸ਼ ਤੋਂ ਰਹਿਤ, ਉਦਾਸ, ਮਨ ਵਿਚ ਉਦਾਸ; ਹਿੰਮਤ ਦੇ ਨੁਕਸਾਨ ਨੂੰ ਦਰਸਾਉਂਦਾ ਹੈ।

ਰੂਟ ਐਮੋਸ ਹੈ, ਜਿਸਦਾ ਅਰਥ ਹੈ ਹਿੰਸਕ ਗਤੀ ਜਾਂ ਮਨ ਦਾ ਜਨੂੰਨ, ਜਿਵੇਂ ਕਿ ਗੁੱਸਾ, ਕ੍ਰੋਧ, ਜਾਂ ਗੁੱਸਾ। ਸ਼ਬਦ ਦੇ ਅੱਗੇ ਇੱਕ (ਅਲਫ਼ਾ) ਲਗਾਉਣ ਨਾਲ, ਇਹ ਇੱਕ ਨਕਾਰਾਤਮਕ ਬਣ ਜਾਂਦਾ ਹੈ, ਜਿਸਦਾ ਅਰਥ ਹੈ "ਬਿਨਾਂ।"

ਪਾਠ 13

ਪਿਆਰ ਕਰਨ ਵਿੱਚ ਅਸਫਲ

ਸਾਰੀਆਂ ਚੀਜ਼ਾਂ ਲਈ ਇੱਕ ਸਮਾਂ ਅਤੇ ਸਮਾਂ ਹੈ (ਉਪਦੇਸ਼ਕ 3:1), ਜਿਸ ਵਿੱਚ ਭਿਆਨਕ ਦੇ ਅਤੇ ਇੱਥੋਂ ਤੱਕ ਕਿ ਜਵਾਨੀ ਦੀ ਮੁਸ਼ਕਲ ਵੀ ਸ਼ਾਮਲ ਹੈ। ਪਰਮੇਸ਼ੁਰ ਨੇ ਇਹ ਰੁੱਤਾਂ ਤਿਆਰ ਕੀਤੀਆਂ ਹਨ। ਇਹ ਕੋਈ ਗਲਤੀ ਨਹੀਂ ਹੈ। ਭਾਵੇਂ ਕਹਾਉਤਾਂ 22:6 ਸਫਲਤਾ ਦੀ ਗਾਰੰਟੀ ਨਹੀਂ ਹੈ, ਇਹ ਸਪੱਸ਼ਟ ਤੌਰ 'ਤੇ ਸੰਕੇਤ ਕਰਦਾ ਹੈ ਕਿ ਸਾਨੂੰ ਹਰੇਕ ਬੱਚੇ ਦਾ ਅਧਿਐਨ ਕਰਨ ਦੀ ਲੋੜ ਹੈ; ਆਪਣੇ ਵਿਲੱਖਣ ਸ਼ਖਸੀਅਤ ਦੇ ਅਨੁਕੂਲ; ਅਤੇ ਇਸ ਤੱਥ ਨੂੰ ਸਵੀਕਾਰ ਕਰਨ ਲਈ ਤਿਆਰ ਹੋਵੋ ਕਿ ਇੱਕ ਨੂੰ ਦੂਜੇ ਨਾਲੋਂ ਵਧੇਰੇ ਹਦਾਇਤਾਂ, ਅਨੁਸ਼ਾਸਨ ਅਤੇ ਸਮੇਂ ਦੀ ਲੋੜ ਹੋ ਸਕਦੀ ਹੈ। ਕਈਆਂ ਨੂੰ ਬਹੁਤ ਜ਼ਿਆਦਾ ਸਮਾਂ ਅਤੇ ਊਰਜਾ ਲੱਗੇਗੀ। ਜਦੋਂ ਅਸੀਂ ਆਪਣੇ ਪਾਲਣ-ਪੋਸ਼ਣ ਵਿੱਚ ਪਰਮੇਸ਼ੁਰ ਦੀ ਇੱਛਾ ਦੀ ਪਾਲਣਾ ਕਰਦੇ ਹਾਂ, ਤਾਂ ਸਾਨੂੰ ਕੋਈ ਗਾਰੰਟੀ ਨਹੀਂ ਦਿੱਤੀ ਜਾਂਦੀ ਹੈ ਪਰ ਸਾਨੂੰ ਇਹ ਸਹੀ ਢੰਗ ਨਾਲ ਕਰਨ ਲਈ ਲੋੜੀਂਦੀ ਸਾਰੀ ਕਿਰਪਾ ਪ੍ਰਾਪਤ ਕਰਨ ਦਾ ਵਾਅਦਾ ਕੀਤਾ ਜਾਂਦਾ ਹੈ।

ਸਵੈ-ਜਾਂਚ 1

ਇਸ ਸੱਚਾਈ 'ਤੇ ਵਿਚਾਰ ਕਰੋ। ਸ਼ਾਇਦ ਤੁਸੀਂ ਮੰਨਦੇ ਹੋ ਕਿ ਪਰਮੇਸ਼ੁਰ ਨੇ ਤੁਹਾਨੂੰ ਉਹ ਬੱਚਾ ਦੇ ਕੇ ਗਲਤੀ ਕੀਤੀ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਇਸ ਅਧਿਐਨ ਨੂੰ ਜਾਰੀ ਰੱਖੋ, ਪ੍ਰਭੂ ਅੱਗੇ ਆਪਣਾ ਇਕਬਾਲ ਲਿਖੋ। ਆਪਣੇ ਬੱਚੇ ਦੀ ਵਿਲੱਖਣ ਸ਼ਖਸੀਅਤ ਨੂੰ ਉਸਦੀ ਸੰਪੂਰਨ ਇੱਛਾ ਦੇ ਰੂਪ ਵਿੱਚ ਦੇਖਣ ਲਈ ਪ੍ਰਮਾਣਤਾ ਤੋਂ ਤਾਕਤ ਮੰਗੋ।

ਸਾਨੂੰ ਹਮੇਸ਼ਾ ਉਸ ਪ੍ਰਭਾਵਸ਼ਾਲੀ ਸ਼ਕਤੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਜੋ ਪਰਮੇਸ਼ੁਰ ਨੇ ਸਾਨੂੰ ਸਾਡੇ ਬੱਚਿਆਂ, ਖਾਸ ਕਰਕੇ ਸਾਡੇ ਪਿਤਾਵਾਂ ਉੱਤੇ ਦਿੱਤੀ ਹੈ। ਸਾਡਾ ਪ੍ਰਭਾਵ ਕਿਸੇ ਹੋਰ ਦੇ ਵਰਗਾ ਨਹੀਂ ਹੈ। ਸਾਡੇ ਬੱਚਿਆਂ ਦੇ ਦਿਮਾਗ ਰਿਕਾਰਡਰ ਵਰਗੇ ਹੁੰਦੇ ਹਨ, ਅਤੇ ਪਹਿਲੇ ਬਾਰਾਂ ਜਾਂ ਤੇਰਾਂ ਸਾਲਾਂ ਲਈ ਉਹ "ਰਿਕਾਰਡ" ਵਿੱਚ ਹੁੰਦੇ ਹਨ। ਪਰ ਜਦੋਂ ਉਹ ਕਿਸੇਰ ਅਵਸਥਾ ਵਿੱਚ ਪਹੁੰਚਦੇ ਹਨ, ਤਾਂ ਉਹ "ਪਲੇਬੈਕ" ਵਿੱਚ ਬਦਲ ਜਾਂਦੇ ਹਨ। ਉਸ ਸਮੇਂ, ਅਸੀਂ ਅਕਸਰ ਉਹੀ ਵੱਢ ਰਹੇ ਹੁੰਦੇ ਹਾਂ ਜੋ ਅਸੀਂ ਪਿਛਲੇ ਸਾਲਾਂ ਦੌਰਾਨ ਬੀਜਿਆ ਸੀ।

ਜੇ ਅਸੀਂ ਸੱਚਮੁੱਚ ਪ੍ਰਮਾਣਤਾ ਨੂੰ ਪਿਆਰ ਕਰਦੇ ਹਾਂ ਅਤੇ ਸਾਡੀ ਇੱਛਾ ਉਸ ਦੀ ਸੇਵਾ ਕਰਨਾ ਹੈ, ਤਾਂ ਅਸੀਂ ਬੱਚੇ ਦੀ ਵਿਅਕਤੀਗਤਤਾ, ਸ਼ਖਸੀਅਤ, ਅਸਫਲਤਾਵਾਂ, ਜਾਂ ਜੀਵਨ ਦੇ ਪੜਾਵਾਂ ਦੇ ਭਿੰਨਤਾਵਾਂ 'ਤੇ ਧਿਆਨ ਨਹੀਂ ਦੇਵਾਂਗੇ। ਅਸੀਂ ਇਨ੍ਹਾਂ ਚੀਜ਼ਾਂ ਨੂੰ ਇਹ ਨਹੀਂ ਦੱਸਣ ਦੇਵਾਂਗੇ ਕਿ ਅਸੀਂ ਇਨ੍ਹਾਂ 'ਤੇ ਕਿਵੇਂ ਪ੍ਰਤੀਕਿਰਿਆ ਕਰਦੇ ਹਾਂ। ਪ੍ਰਭੂ ਦੇ ਸੇਵਕ ਹੋਣ ਦੇ ਨਾਤੇ, ਸਾਨੂੰ ਸਾਡੇ ਕੁਦਰਤੀ ਸੁਭਾਅ ਦੁਆਰਾ ਨਹੀਂ, ਪਰ ਪਰਮੇਸ਼ੁਰ ਦੇ ਬਚਨ ਅਤੇ ਪਵਿੱਤਰ ਆਤਮਾ ਦੁਆਰਾ ਸ਼ਾਸਨ ਕਰਨਾ ਚਾਹੀਦਾ ਹੈ।

ਫੁੱਫੀ ਖੇਡੋ

ਵਰਣਨ ਕਰੋ ਕਿ ਜੇਮਸ ਦੀਆਂ ਇਹ ਸੱਚਾਈਆਂ ਤੁਹਾਡੇ ਬੱਚੇ ਨਾਲ ਤੁਹਾਡੇ ਸੰਚਾਰ ਨਾਲ ਕਿਵੇਂ ਸਬੰਧਤ ਹਨ।

ਪਰ ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ, ਸੀਲ ਸੁਭਾਉ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ, ਦੁਆਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ 18 ਅਤੇ ਧਰਮ ਦਾ ਫਲ ਮੇਲ ਕਰਾਉਣ ਵਾਲਿਆਂ ਤੋਂ ਮੇਲ ਨਾਲ ਬੀਜਿਆ ਜਾਂਦਾ ਹੈ। (ਯਾਕੂਬ 3:17-18)

ਆਪਣੇ ਆਪ ਤੋਂ ਪਰੇ

ਮੈਨੂੰ ਯਾਦ ਹੈ ਕਿ ਮੇਰੀ ਪਤਨੀ ਨੇ ਨਿਕ ਨੂੰ ਡਿਲੀਵਰੀ ਕਰਦੇ ਹੋਏ ਦੇਖਿਆ। ਗਰਭ ਅਵਸਥਾ ਅਤੇ ਜਣੇਪੇ ਇੰਨੇ ਐਥੇ ਸਨ, ਇਹ ਡਰਾਉਣੇ ਸਨ। ਉਹ ਤਾਂ ਜੰਮਣ ਤੋਂ ਵੀ ਕਠੋਰ ਸੀ। ਮੈਂ ਉਸ ਨੂੰ ਉੱਥੇ ਚੀਕਣ ਦੀ ਕਲਪਨਾ ਕਰ ਸਕਦਾ ਸੀ, "ਨਹੀਂ, ਮੈਂ ਬਾਹਰ ਆਉਣ ਲਈ ਤਿਆਰ ਨਹੀਂ ਹਾਂ!"

ਮੇਰੀ ਪਤਨੀ ਨੇ ਲਗਭਗ ਨੌਂ ਘੰਟੇ ਸੰਘਰਸ਼ ਕੀਤਾ, ਫਿਰ ਆਖਰਕਾਰ ਡਾਕਟਰ ਨੇ ਰੁਝ ਡਰਾਉਣੀ-ਦਿੱਖ ਵਾਲੀਆਂ ਫੇਰਸੇਪਾਂ ਨੂੰ ਚੁੱਕਿਆ। ਮੈਂ ਇਕਦਮ ਬੇਚੈਨ ਹੋ ਗਿਆ। ਉਸਨੇ ਖਿੱਚਣਾ ਸ਼ੁਰੂ ਕੀਤਾ, ਅਤੇ ਮੈਂ ਸੋਚ ਸਕਦਾ ਸੀ, "ਹੇ, ਡਾਕਟਰ, ਤੁਸੀਂ ਉਸਦਾ ਸਿਰ ਖਿੱਚਣ ਜਾ ਰਹੇ ਹੋ!" ਅਚਾਨਕ ਮੈਂ ਇੱਕ ਪੈਪ ਸੁਣਿਆ,

ਪਿਆਰ ਭਰਿਆ ਸੰਚਾਰ

ਅਤੇ ਨਿਕ ਦਾ ਸਿਰ ਸੀ। ਉਹ ਚੀਕਦਾ ਹੋਇਆ ਬਾਹਰ ਆਇਆ, ਸ਼ੁਰੂ ਤੋਂ ਹੀ ਸਾਰਿਆਂ ਨੂੰ ਇਹ ਕਹਿੰਦਾ ਹੋਇਆ, "ਮੈਂ ਕਾਬੂ ਵਿੱਚ ਹਾਂ, ਅਤੇ ਮੈਂ ਤੁਹਾਡੇ ਸਾਰਿਆਂ 'ਤੇ ਗੁੱਸੇ ਹਾਂ।"

ਜਦੋਂ ਮੈਂ ਉਸਦੀ ਨਾਭੀਨਾਲ ਦੀ ਹੱਡੀ ਕੱਟ ਦਿੱਤੀ, ਨਰਸ ਨੇ ਉਸਨੂੰ ਪੈਮਾਨੇ 'ਤੇ ਰੱਖਿਆ, ਅਤੇ ਮੇਰੇ ਬੇਟੇ ਨੇ ਆਪਣੀਆਂ ਬਾਹਾਂ ਨੂੰ ਜ਼ੋਰ ਦਿੱਤਾ, ਉਸਦੀ ਪਿੱਠ ਨੂੰ ਧਾਰਿਆ, ਅਤੇ ਲਗਭਗ ਪਲਟ ਗਿਆ। ਨਰਸ ਨੇ ਚੀਕ ਕੇ ਕਿਹਾ, "ਹੇ ਰੱਬ!" ਅਤੇ ਵਾਪਸ ਛਾਲ ਮਾਰ ਦਿੱਤੀ। ਇਹ ਪਹਿਲੀ ਨਿਸ਼ਾਨੀ ਸੀ ਕਿ ਅਸੀਂ ਮੁਸੀਬਤ ਵਿੱਚ ਸੀ।

ਜਦੋਂ ਤੋਂ ਉਹ ਇੱਕ ਸਾਲ ਦਾ ਸੀ, ਉਹ ਬਿਮਾਰ ਹੋਣ ਤੱਕ ਝਪਕੀ ਨਹੀਂ ਲੈਂਦਾ ਸੀ। ਜਿਸ ਮਿੰਟ ਸੂਰਜ ਚੜ੍ਹਿਆ, ਉਹ ਉੱਠ ਗਿਆ। ਉਸ ਕੋਲ ਕਿਸੇ ਵੀ ਮਨੁੱਖ ਨਾਲੋਂ ਵੱਧ ਉਰਜਾ ਸੀ ਜਿਸਨੂੰ ਮੈਂ ਕਦੇ ਜਾਣਦਾ ਸੀ। ਉਹ ਝੁਕਿਆ ਹੋਇਆ ਅਤੇ ਦ੍ਰਿੜ ਵੀ ਸੀ, "ਮੈਂ ਰਾਜ ਕਰਨ ਜਾ ਰਿਹਾ ਹਾਂ ਅਤੇ ਉਹੀ ਕਰਾਂਗਾ ਜੇ ਮੈਂ ਚਾਹੁੰਦਾ ਹਾਂ, ਜਦੋਂ ਮੈਂ ਚਾਹਾਂਗਾ।" ਇਸ ਤਰ੍ਹਾਂ ਪਰਮੇਸ਼ੁਰ ਨੇ ਉਸ ਨੂੰ ਤਾਰ ਦਿੱਤਾ। ਉਹ ਇੱਕ ਸੱਚਾ ਮਜ਼ਬੂਤ-ਇੱਛਾ ਵਾਲਾ ਬੱਚਾ ਹੈ।

ਪਾਲਣ ਪੇਸ਼ਣ ਇੱਕ ਸੇਵਕਾਈ ਹੈ। ਇਹ ਹਮੇਸ਼ਾ ਆਸਾਨ ਜਾਂ ਸੁਵਿਧਾਜਨਕ ਨਹੀਂ ਹੁੰਦਾ ਹੈ ਅਤੇ ਇਹ ਬਿਲਕੁਲ ਥਕਾਵਟ ਵਾਲਾ ਹੋ ਸਕਦਾ ਹੈ। ਕਈ ਵਾਰ ਰੋਜ਼ਾਨਾ ਪੀਸਣਾ ਇੱਕ ਮਾਤਾ-ਪਿਤਾ ਨੂੰ ਪਾਗਲਪਨ ਦੇ ਕਿਨਾਰੇ ਵੱਲ ਧੱਕ ਸਕਦਾ ਹੈ, ਪਰ ਆਪਣੇ ਬੱਚਿਆਂ ਦਾ ਪਾਲਣ-ਪੇਸ਼ਣ ਕਰਨਾ ਸਭ ਤੋਂ ਮਹੱਤਵਪੂਰਨ ਅਤੇ ਫਲਦਾਇਕ ਚੀਜ਼ਾਂ ਵਿੱਚੋਂ ਇੱਕ ਹੈ ਜੋ ਅਸੀਂ ਇਸ ਜੀਵਨ ਕਾਲ ਵਿੱਚ ਕਰਾਂਗੇ। ਪ੍ਰਭੂ ਪ੍ਰਤੀ ਸਾਡੀ ਆਗਿਆਕਾਰੀ ਅਤੇ ਅਸੀਂ ਜੋ ਕੁਰਬਾਨੀਆਂ ਕਰਦੇ ਹਾਂ ਉਹ ਬਰਕਤਾਂ ਵਿੱਚ ਬਦਲ ਜਾਵੇਗਾ।

ਮੰਤਰੀ ਬਣਨ ਦਾ ਮਤਲਬ ਹੈ ਸਾਡੇ ਕੁਦਰਤੀ ਸਵੈ-ਸਾਡੀਆਂ ਕਮਜ਼ੋਰੀਆਂ, ਪੱਖਪਾਤ ਅਤੇ ਸੁਆਰਥੀ ਉਮੀਦਾਂ ਤੋਂ ਪਰੇ ਜਾਣਾ-ਅਤੇ ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ ਕੰਮ ਕਰਨਾ। ਮਾਤਾ-ਪਿਤਾ ਦੇ ਮਸੀਹ ਦੇ ਅਧੀਨ ਹੋਣ ਤੋਂ ਇਲਾਵਾ, ਇਹ ਅਸੰਭਵ ਹੈ।

ਸਵੈ-ਜਾਂਚ 2

ਜਾਰੀ ਰੱਖਣ ਤੋਂ ਪਹਿਲਾਂ ਇਹਨਾਂ ਸਵਾਲਾਂ 'ਤੇ ਗੌਰ ਕਰੋ। ਪਰਮੇਸ਼ੁਰ ਤੋਂ ਪੁੱਛੋ ਕਿ ਤੁਹਾਨੂੰ ਇਹ ਦਿਖਾਉਣ ਲਈ ਕਿ ਤੁਸੀਂ ਆਪਣੇ ਬੱਚਿਆਂ ਨੂੰ ਉਸਦੇ ਤਰੀਕੇ ਨਾਲ ਪਿਆਰ ਕਿਵੇਂ ਕਰਨਾ ਹੈ। ਹੇਠਾਂ ਆਪਣੇ ਵਿਚਾਰ ਨੋਟ ਕਰੋ।

- ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਪਿਆਰ ਕਰ ਸਕਦੇ ਹਾਂ ਜੇ ਬਦਲੇ ਵਿਚ ਹਮੇਸ਼ਾ ਪਿਆਰ ਨਹੀਂ ਦਿਖਾਉਂਦੇ?
- ਜਦੋਂ ਅਸੀਂ ਆਪਣੇ ਬੱਚਿਆਂ ਦੀ ਅਣਆਗਿਆਕਾਰੀ ਕਰਦੇ ਹਾਂ ਤਾਂ ਅਸੀਂ ਆਪਣੇ ਸੁਭਾਅ ਨੂੰ ਉਨ੍ਹਾਂ ਦੇ ਸੁਭਾਅ ਨਾਲ ਟਕਰਾਉਣ ਤੋਂ ਕਿਵੇਂ ਰੋਕਦੇ ਹਾਂ?
- ਜਦੋਂ ਉਹ ਸਾਡੇ ਬੱਚਿਆਂ ਦੀਆਂ ਸ਼ਖਸੀਅਤਾਂ ਜਾਂ ਅਸਫਲਤਾਵਾਂ ਦੀ ਵਰਤੋਂ ਕਰ ਰਿਹਾ ਹੈ ਤਾਂ ਅਸੀਂ ਆਪਣੇ ਪਰਿਵਰਤਨ ਵਿੱਚ ਪਰਮੇਸ਼ੁਰ ਦੀ ਸੰਪੂਰਣ ਯੋਜਨਾ 'ਤੇ ਕਿਵੇਂ ਭਰੋਸਾ ਕਰਦੇ ਹਾਂ?

ਅਸੀਂ ਪਿਆਰ ਕਰਨ ਵਿੱਚ ਅਸਫਲ ਰਹਿਣ ਦੇ ਕਾਰਨ

ਮਾਪੇ ਸਾਵਧਾਨ ਰਹੋ: ਲੜਾਈ ਜਾਰੀ ਹੈ। ਪਰਮੇਸ਼ੁਰ ਨੇ ਪਰਿਵਾਰ ਦੀ ਇਕਾਈ ਨੂੰ ਡਿਜ਼ਾਇਨ ਕੀਤਾ ਹੈ ਅਤੇ ਇਸ ਨੂੰ ਆਪਣੀ ਮਹਿਮਾ ਲਈ ਵਰਤਣਾ ਚਾਹੁੰਦਾ ਹੈ। ਇਸ ਲਈ ਸ਼ਤਾਨ ਨੇ ਪਰਿਵਾਰਾਂ ਨੂੰ ਤਬਾਹੀ ਦਾ ਨਿਸ਼ਾਨਾ ਬਣਾਇਆ ਹੈ। ਸਾਨੂੰ ਲੜਾਈ ਦੇ ਮੈਦਾਨ ਨੂੰ ਸਮਝਣਾ ਚਾਹੀਦਾ ਹੈ, ਇੱਕ ਅਜਿਹੀ ਜਗ੍ਹਾ ਜਿੱਥੇ ਸ਼ੈਤਾਨ ਮਾਪਿਆਂ ਦੇ ਧਰਮੀ ਪਰਿਵਰਤਨ ਦੇ ਨਾਲ-ਨਾਲ ਧਰਮੀ ਬੱਚਿਆਂ ਦੀ ਪਰਵਰਿਸ਼ ਨੂੰ ਰੋਕਣਾ ਚਾਹੁੰਦਾ ਹੈ। ਸਾਡੇ ਅਸਲ ਦੁਸ਼ਮਣ ਦੀਆਂ ਚਾਲਾਂ ਪ੍ਰਤੀ ਸੁਚੇਤ ਰਹਿਣ ਦੀ ਬਜਾਏ ਅਸੀਂ ਗਲਤੀ ਨਾਲ ਵਿਸ਼ਵਾਸ ਕਰ ਸਕਦੇ ਹਾਂ ਕਿ ਇਹ "ਉਹ" (ਬੱਚੇ) "ਸਾਡੇ" (ਮਾਪਿਆਂ) ਦੇ ਵਿਰੁੱਧ ਹਨ।

ਬਾਈਬਲ ਸਿਖਾਉਂਦੀ ਹੈ ਕਿ ਸਾਡੀ ਲੜਾਈ ਅਧਿਆਤਮਿਕ ਹੈ, ਅਤੇ ਸਾਡਾ ਦੁਸ਼ਮਣ ਸ਼ੈਤਾਨ ਹੈ (ਅਫਸੀਆਂ 6:12), ਸਾਡੇ ਬੱਚੇ ਜਾਂ ਸਾਡੇ ਜੀਵਨ ਸਾਥੀ ਨਹੀਂ। ਆਉ ਅਸੀਂ ਚਾਰ ਆਮ ਕਾਰਨਾਂ ਵੱਲ ਧਿਆਨ ਦੇਈਏ ਕਿ ਮਾਪੇ ਪਿਆਰ ਭਰੇ ਸੰਚਾਰ ਦੇ ਖੇਤਰ ਵਿੱਚ ਕਿਉਂ ਅਸਫਲ ਰਹਿੰਦੇ ਹਨ:

1. ਮਾਫੀ ਨਾ ਕਰਨਾ - ਕਿਸੇ ਅਜਿਹੇ ਵਿਅਕਤੀ ਨੂੰ ਮਾਫ ਨਾ ਕਰਨਾ ਜਿਸ ਨੇ ਸਾਡੇ ਵਿਰੁੱਧ ਨਾਰਾਜ਼ ਕੀਤਾ ਹੈ ਜਾਂ ਪਾਪ ਕੀਤਾ ਹੈ
2. ਅਧਿਆਤਮਿਕ ਯੁੱਧ - ਇਹ ਨਾ ਸਮਝਣਾ ਕਿ ਬਹੁਤ ਸਾਰੇ ਨਕਾਰਾਤਮਕ ਵਿਚਾਰਾਂ ਦਾ ਸਰੋਤ ਸ਼ੈਤਾਨ ਹੈ
3. ਅਤਿਆਚਾਰ - ਧਾਰਮਿਕਤਾ ਵਿੱਚ ਸਾਡੇ ਵਾਧੇ ਦੇ ਹਿੱਸੇ ਵਜੋਂ ਅਜ਼ਮਾਇਸ਼ਾਂ (ਸਾਡੇ ਬੱਚਿਆਂ ਨਾਲ) ਨੂੰ ਦੇਖਣ ਦੀ ਬਜਾਏ ਸਵੈ-ਤਰਸ ਮਹਿਸੂਸ ਕਰਨਾ

4. ਸੁਆਰਥ—ਸਾਡੇ ਪਰਿਵਾਰਾਂ ਲਈ ਸੇਵਕ (ਮਸੀਹ ਲਈ ਸੇਵਕ) ਨਾ ਬਣ ਕੇ ਜ਼ਿੰਮੇਵਾਰੀ ਤੋਂ ਬਚਣਾ

ਜਿਸ ਤਰ੍ਹਾਂ ਪਰਮੇਸੁਰ ਨੇ ਬ੍ਰਹਿਮੰਡ ਨੂੰ ਨਿਯੰਤਰਿਤ ਕਰਨ ਲਈ ਭੌਤਿਕ ਕਾਨੂੰਨ ਬਣਾਏ, ਜਿਵੇਂ ਕਿ ਗੁਰੂਤਾ, ਬਾਈਬਲ ਵਿੱਚ ਪਰਮੇਸੁਰ ਦੇ ਅਧਿਆਤਮਿਕ ਨਿਯਮ ਸ਼ਾਮਲ ਹਨ ਜੋ ਸਾਰੀ ਮਨੁੱਖਜਾਤੀ, ਵਿਸ਼ਵਾਸੀ ਅਤੇ ਅਵਿਸ਼ਵਾਸੀ ਲੋਕਾਂ ਨੂੰ ਨਿਯੰਤਰਿਤ ਕਰਨ ਲਈ ਤਿਆਰ ਕੀਤੇ ਗਏ ਹਨ। ਅਸੀਂ ਇਸ ਬਾਰੇ ਨਹੀਂ ਸੋਚਦੇ, ਪਰ ਇਹ ਸਾਰੀਆਂ ਤਾਕਤਾਂ ਹਰ ਇੱਕ ਦਿਨ ਕੰਮ ਕਰਦੀਆਂ ਹਨ। ਅਤੇ ਪਰਮੇਸੁਰ ਦੇ ਅਧਿਆਤਮਿਕ ਨਿਯਮ ਉਸਦੇ ਭੌਤਿਕ ਨਿਯਮਾਂ ਦੀ ਤਰ੍ਹਾਂ ਨਿਰਪੱਖ ਅਤੇ ਗੈਰ-ਵਿਵਾਦਯੋਗ ਹਨ। ਜਿਵੇਂ ਅਸੀਂ ਗੰਭੀਰਤਾ ਨੂੰ ਸਮਝਦੇ ਹਾਂ ਅਤੇ ਅਧਿਆਤਮਿਕ ਸਿਧਾਂਤਾਂ ਦੀ ਪਾਲਣਾ ਕਰਦੇ ਹੋਏ ਦਸ ਮੰਜ਼ਿਲਾ ਇਮਾਰਤ ਤੋਂ ਫਾਲ ਨਹੀਂ ਮਾਰਾਂਗੇ, ਉੱਥੇ ਧਾਰਮਿਕਤਾ ਦੇ ਮਾਰਗ 'ਤੇ ਸੁਰੱਖਿਆ ਹੈ, ਅਤੇ ਅਸੀਂ ਉਸਦੇ ਵਾਅਦਿਆਂ ਵਿੱਚ ਰਹਿ ਕੇ ਪਰਮੇਸੁਰ ਦੀਆਂ ਅਸੀਸਾਂ ਦਾ ਅਨੁਭਵ ਕਰਦੇ ਹਾਂ।

ਮਾਫ਼ ਨਾ ਕਰਨਾ

ਪਿਆਰ ਕਰਨ ਵਿੱਚ ਅਸਫਲ ਹੋਣ ਦਾ ਸਭ ਤੋਂ ਆਮ ਤਰੀਕਾ ਮਾਫ਼ ਕਰਨਾ ਹੈ। ਅਸੀਂ ਇਹ ਆਪਣੇ ਅਤੀਤ ਦੀਆਂ ਸੱਟਾਂ ਜਾਂ ਖਾਲੀ ਥਾਵਾਂ ਨੂੰ ਸਟੋਰ ਕਰਕੇ ਕਰਦੇ ਹਾਂ। ਦੁੱਖ ਉਹ ਚੀਜ਼ਾਂ ਹਨ ਜੋ ਦੂਜਿਆਂ ਨੇ ਸਾਡੇ ਨਾਲ ਗਲਤ ਕੀਤਾ ਹੈ, ਅਤੇ ਬੇਕਾਰ ਉਹ ਚੀਜ਼ਾਂ ਹਨ ਜੋ ਲੋਕਾਂ ਨੇ ਸਾਡੇ ਲਈ ਨਹੀਂ ਕੀਤੀਆਂ ਜਿਨ੍ਹਾਂ ਦੀ ਸਾਨੂੰ ਲੋੜ ਸੀ। ਇੱਕ ਵਿਅਕਤੀ ਇੱਕ ਮਾਤਾ ਜਾਂ ਪਿਤਾ ਹੋ ਸਕਦਾ ਹੈ ਜਿਸ ਨੇ ਚੰਗੇ ਸ਼ਬਦਾਂ ਜਾਂ ਇਕੱਠੇ ਬਿਤਾਏ ਸਮੇਂ ਦੁਆਰਾ ਸਹੀ ਪਿਆਰ ਨਹੀਂ ਦਿਖਾਇਆ। ਇਹ ਦੁੱਖ ਅਤੇ ਖਾਲੀਪਣ ਸਾਡੇ ਲਈ ਉਨ੍ਹਾਂ ਪ੍ਰਤੀ ਕੁਝਤਣ ਜਾਂ ਨਾਰਾਜ਼ਗੀ ਪੈਦਾ ਕਰ ਸਕਦੇ ਹਨ।

ਤੱਥ ਫਾਈਲ

ਵੇਇਡਸ - ਕੁਝ ਅਜਿਹਾ ਜੋ ਛੱਡ ਦਿੱਤਾ ਗਿਆ ਹੈ।
 ਕੁਝਤਣ - ਕੁਝ ਅਸੁਵਿਧਾਜਨਕ ਜਾਂ ਦੁਖਦਾਈ।
 ਇਹ ਇੱਕ ਜੜ੍ਹ ਹੈ ਜੋ ਕੋੜੇ ਫਲ ਦਾ ਕਾਰਨ ਬਣਦੀ ਹੈ, ਜਿਵੇਂ ਕਿ ਗੁੱਸਾ, ਨਫ਼ਰਤ, ਨਾਰਾਜ਼ਗੀ, ਅਤੇ ਅੰਨ੍ਹਾਪਣ, ਅਤੇ ਸਥਿਤੀਆਂ ਵਿੱਚ ਰੱਬ ਦੇ ਦ੍ਰਿਸ਼ਟੀਕੋਣ ਨੂੰ ਦੇਖਣ ਤੋਂ ਰੋਕਦਾ ਹੈ।

ਮਾਪਿਆਂ, ਇੱਕ ਸਾਬਕਾ ਜੀਵਨ ਸਾਥੀ, ਬੱਚਿਆਂ, ਇੱਕ ਮੌਜੂਦਾ ਜੀਵਨ ਸਾਥੀ, ਜਾਂ ਕਿਸੇ ਹੋਰ ਪ੍ਰਤੀ ਕੁਝਤਣ ਪੈਦਾ ਕਰਨਾ ਚਰਿੱਤਰ ਦੇ ਪਰਿਵਰਤਨ ਨੂੰ ਰੋਕਦਾ ਹੈ ਜੋ ਪਰਮੇਸੁਰ ਸਾਡੇ ਲਈ ਚਾਹੁੰਦਾ ਹੈ। ਕੁਝਤਣ ਸਾਨੂੰ ਅਧਿਆਤਮਿਕ ਤੌਰ 'ਤੇ ਚੱਲਣ ਅਤੇ ਵਧਣ ਲਈ ਲੋੜੀਂਦੀ ਪਰਮੇਸੁਰ ਦੀ ਕਿਰਪਾ ਤੋਂ ਦੂਰ ਕਰ ਦਿੰਦੀ ਹੈ ਅਤੇ ਸਾਨੂੰ ਦੂਜਿਆਂ ਨੂੰ ਦੂਸ਼ਿਤ ਕਰਨ ਦਾ ਕਾਰਨ ਬਣਦੀ ਹੈ (ਇਬਰਾਨੀਆਂ 12:15)।

ਇੱਕ ਬੱਚੇ ਦੀਆਂ ਕੁਝ ਵਿਕਾਸ ਸੰਬੰਧੀ ਭਾਵਨਾਤਮਕ ਲੋੜਾਂ ਹੁੰਦੀਆਂ ਹਨ ਜਿਨ੍ਹਾਂ ਦਾ ਪਾਲਣ ਪੋਸ਼ਣ ਪਿਆਰ ਕਰਨ ਵਾਲੇ ਅਧਿਕਾਰ ਦੁਆਰਾ, ਨਿਰੰਤਰ ਉਚਿਤ ਅਨੁਸ਼ਾਸਨ ਨਾਲ ਕੀਤਾ ਜਾਣਾ ਚਾਹੀਦਾ ਹੈ। ਜੇ ਇਹਨਾਂ ਲੋੜਾਂ ਨਾਲ ਸਮਝੌਤਾ ਕੀਤਾ ਜਾਂਦਾ ਹੈ ਜਾਂ ਪ੍ਰਦਾਨ ਨਹੀਂ ਕੀਤਾ ਜਾਂਦਾ ਹੈ, ਤਾਂ ਬੱਚੇ ਬੱਚੇ ਦੇ ਅੰਦਰ ਪੈਦਾ ਹੋ ਜਾਂਦੀ ਹੈ। ਇਹ ਅਕਸਰ ਇਸ ਲਈ ਵਾਪਰਦਾ ਹੈ ਕਿਉਂਕਿ ਮਾਪੇ ਪਰਮੇਸੁਰ ਦੁਆਰਾ ਦਿੱਤੀਆਂ ਗਈਆਂ ਆਪਣੀਆਂ ਜ਼ਿੰਮੇਵਾਰੀਆਂ ਜਾਂ ਚੰਗੇ ਜਾਂ ਮਾੜੇ ਲਈ ਉਨ੍ਹਾਂ ਦੇ ਪ੍ਰਭਾਵ ਦੀ ਹੱਦ ਨੂੰ ਨਹੀਂ ਸਮਝਦੇ ਹਨ। ਬਹੁਤੇ ਬੱਚੇ ਇਹ ਨਹੀਂ ਪਛਾਣ ਸਕਦੇ ਕਿ ਕੀ ਗੁੰਮ ਹੈ, ਪਰ ਉਹ ਸੁਭਾਵਕ ਤੌਰ 'ਤੇ ਇਸ ਨੂੰ ਕਿਸੇ ਚੀਜ਼ ਨਾਲ ਭਰਨ ਦੀ ਕੋਸ਼ਿਸ਼ ਕਰਨਗੇ।

ਅਸਲ ਪਿਆਰ ਅਤੇ ਸਹੀ ਅਨੁਸ਼ਾਸਨ ਦੀ ਘਾਟ ਬੱਚੇ ਨੂੰ ਨਸ਼ਿਆਂ ਜਾਂ ਭਾਵਨਾਤਮਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਲਈ ਕਮਜ਼ੋਰ ਬਣਾ ਸਕਦੀ ਹੈ ਜੋ ਵਿਨਾਸ਼ਕਾਰੀ ਵਿਵਹਾਰ ਵੱਲ ਲੈ ਜਾਂਦੀ ਹੈ। ਜਦੋਂ ਤੁਸੀਂ ਇਹਨਾਂ ਪਾਠਾਂ ਨੂੰ ਅੱਗੇ ਵਧਾਉਂਦੇ ਹੋ, ਤਾਂ ਤੁਹਾਨੂੰ ਬਾਈਬਲ ਸੰਬੰਧੀ ਹਿਦਾਇਤਾਂ ਪ੍ਰਾਪਤ ਹੁੰਦੀਆਂ ਹਨ, ਜਿਸਦੀ ਪਾਲਣਾ ਕਰਨ 'ਤੇ, ਤੁਹਾਡੇ ਬੱਚੇ ਨਾਲ ਇੱਕ ਸਿਹਤਮੰਦ ਰਿਸ਼ਤਾ ਅਤੇ ਤੁਹਾਡੇ ਬੱਚੇ ਵਿੱਚ ਭਾਵਨਾਤਮਕ ਤੌਰ 'ਤੇ ਸਿਹਤਮੰਦ ਵਿਅਕਤੀ ਪੈਦਾ ਹੋ ਸਕਦਾ ਹੈ।

ਫੁੱਧੀ ਖੇਦੇ

ਸਵੈ-ਖੋਜ ਦਾ ਮਤਲਬ ਹੈ ਕਿ ਅਸੀਂ ਪਰਮੇਸੁਰ 'ਤੇ ਭਰੋਸਾ ਨਹੀਂ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਮਾਫ਼ ਕਰ ਰਹੇ ਹਾਂ ਜੋ ਸਾਨੂੰ ਦੁਖੀ ਕਰਦੇ ਹਨ, ਅਤੇ ਅਸੀਂ ਕਿਸੇ ਵੀ ਅਧਰਮੀ ਵਿਚਾਰਾਂ, ਸ਼ਬਦਾਂ ਜਾਂ ਕੰਮਾਂ ਨੂੰ ਮਾਫ਼ ਕਰ ਰਹੇ ਹਾਂ ਜੋ ਸਾਡੇ ਵਿੱਚੋਂ ਨਿਕਲ ਰਹੇ ਹਨ। ਪਰਮੇਸੁਰ ਕਹਿੰਦਾ ਹੈ ਕਿ ਸਾਨੂੰ ਮਾਫ਼ ਕਰਨਾ ਚਾਹੀਦਾ ਹੈ, ਪਰ ਸਾਡੇ ਦਿਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਭੁਗਤਾਨ ਕਰਨਾ ਚਾਹੀਦਾ ਹੈ।

ਉਹਨਾਂ ਨਤੀਜਿਆਂ ਦਾ ਵਰਣਨ ਕਰੋ ਜੋ ਪਰਮੇਸੁਰ ਲਿਆਉਂਦਾ ਹੈ।

ਵੇਖਣਾ ਭਈ ਕੋਈ ਪਰਮੇਸੁਰ ਦੀ ਕਿਰਪਾ ਤੋਂ ਵੰਜਿਆ ਨਾ ਰਹੇ ਅਤੇ ਨਾ ਹੋਵੇ ਭਈ ਕੋਈ ਕੁਝਤਣ ਦੀ ਜੜ੍ਹ ਫੁੱਟ ਕੇ ਦੁਖ ਦੇਵੇ ਅਤੇ ਬਾਹਲੇ ਉਸ ਦੇ ਕਾਰਨ ਭ੍ਰਿਸ਼ਟ ਹੋ ਜਾਣ।(ਇਬਰਾਨੀਆਂ 12:15)

ਪਰ ਜਿਹੜੇ ਆਕੀ ਹਨ ਅਰ ਸਤ ਨੂੰ ਨਹੀਂ ਮੰਨਦੇ ਸਗੋਂ ਕੁਧਰਮ ਨੂੰ ਮੰਨਦੇ ਹਨ ਉਨ੍ਹਾਂ ਉੱਤੇ ਗੁੱਸਾ ਅਤੇ ਕ੍ਰੋਧ ਹੋਵੇਗਾ 9ਬਿਪਤਾ ਅਤੇ ਕਸ਼ਟ ਹਰੇਕ ਮਨੁੱਖ ਦੀ ਜਾਨ ਉੱਤੇ ਹੋਵੇਗਾ ਜਿਹੜਾ ਬੁਰਿਆਈ ਕਰਦਾ ਹੈ, ਪਹਿਲਾਂ ਯਹੂਦੀ ਫੇਰ ਯੂਨਾਨੀ ਉੱਤੇ।(ਰੋਮੀਆਂ 2:8-9)

ਅਤੇ ਤੁਸੀਂ ਉਸ ਉਪਦੇਸ਼ ਨੂੰ ਭੁੱਲ ਗਏ ਜਿਸ ਤੋਂ ਤੁਹਾਨੂੰ ਪੁੱਤ੍ਰਾਂ ਵਾਂਗ ਸਮਝਾਈਦਾ ਹੈ, -
ਹੇ ਮੇਰੇ ਪੁੱਤ੍ਰ, ਤੂੰ ਪ੍ਰਭੂ ਦੀ ਤਾੜ ਨੂੰ ਤੁੱਛ ਨਾ ਜਾਣ, ਅਤੇ ਜਾਂ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਈਂ
ਕਿਉਂ ਜੇ ਜਿਹ ਦੇ ਨਾਲ ਪਿਆਰ ਕਰਦਾ ਹੈ, ਪ੍ਰਭੂ ਉਹ ਨੂੰ ਤਾੜਦਾ ਹੈ, ਅਤੇ ਹਰੇਕ ਪੁੱਤ੍ਰ ਨੂੰ ਜਿਹ ਨੂੰ ਉਹ ਕਬੂਲ ਕਰਦਾ ਹੈ,
ਉਹ ਕੇਰੜੇ ਮਾਰਦਾ ਹੈ। (ਇਬਰਾਨੀਆਂ 12:5-6)

ਤੁਸੀਂ ਧੋਖਾ ਨਾ ਖਾਓ, ਪਰਮੇਸੁਰ ਠੱਠਿਆਂ ਵਿੱਚ ਨਹੀਂ ਉਡਾਈਦਾ ਕਿਉਂਕਿ ਮਨੁੱਖ ਜੇ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ। (ਗਲਾਤੀਆਂ 6:7)

ਮਾਫ਼ੀ ਦਾ ਅਧਿਆਤਮਿਕ ਕਾਨੂੰਨ

ਮਾਫ਼ੀ ਪਰਮੇਸੁਰ ਦੇ ਅਧਿਆਤਮਿਕ ਨਿਯਮਾਂ ਵਿੱਚੋਂ ਇੱਕ ਹੈ। ਮਾਪੇ ਕਿਸੇ ਬੱਚੇ ਨੂੰ ਪਿਆਰ ਕਰਨ, ਜਾਂ ਪਿਆਰ ਦਾ ਸੰਚਾਰ ਕਰਨ ਵਿੱਚ ਅਸਫਲ ਰਹਿਣ ਦਾ ਸਭ ਤੋਂ ਆਮ ਤਰੀਕਾ ਹੈ ਮਾਫ਼ੀ ਦੇਣਾ। ਅਕਸਰ ਮਾਪੇ ਅਜੇ ਵੀ ਆਪਣੇ ਬਚਪਨ ਦੇ ਨਕਾਰਾਤਮਕ ਅਨੁਭਵਾਂ ਤੋਂ ਪੀੜਤ ਹੁੰਦੇ ਹਨ। ਉਨ੍ਹਾਂ ਨਾਲ ਪਿਆਰ ਭਰੇ, ਗੁੱਸੇ ਭਰੇ ਤਰੀਕੇ ਨਾਲ ਵਿਵਹਾਰ ਕੀਤਾ ਗਿਆ ਸੀ ਅਤੇ ਹੋ ਸਕਦਾ ਹੈ ਕਿ ਉਹ ਅਜੇ ਵੀ ਕੁੜੱਤਣ ਜਾਂ ਦੁਖੀ ਹੋ ਰਹੇ ਹੋਣ। ਪਰ ਮੁਕਤੀ ਉਪਲਬਧ ਹੈ। ਦੂਜਾ ਕੁਰਿੰਥੀਆਂ 5:17 ਕਹਿੰਦਾ ਹੈ, "ਇਸ ਲਈ, ਜੇ ਕੋਈ ਮਸੀਹ ਵਿੱਚ ਹੈ, ਉਹ ਇੱਕ ਨਵੀਂ ਰਚਨਾ ਹੈ; ਪੁਰਾਣੀਆਂ ਚੀਜ਼ਾਂ ਗੁਜ਼ਰ ਗਈਆਂ ਹਨ; ਵੇਖੋ, ਸਾਰੀਆਂ ਚੀਜ਼ਾਂ ਨਵੀਆਂ ਬਣ ਗਈਆਂ ਹਨ।" ਸਾਨੂੰ ਇਹ ਸ਼ਾਨਦਾਰ ਵਾਅਦਾ ਦਿੱਤਾ ਗਿਆ ਹੈ ਕਿ ਇੱਕ ਵਾਰ ਜਦੋਂ ਅਸੀਂ ਬਚ ਜਾਂਦੇ ਹਾਂ, ਤਾਂ ਸਾਡਾ ਜੀਵਨ ਨਵਾਂ ਬਣ ਜਾਂਦਾ ਹੈ। ਇਸਦਾ ਅਰਥ ਹੈ ਨਵੀਂ ਕਾਬਲੀਅਤ ਅਤੇ ਧਾਰਮਿਕਤਾ ਲਈ ਨਵੀਂ ਸੰਭਾਵਨਾ ਪਰ ਕਿਸੇ ਵੀ ਤਰੀਕੇ ਨਾਲ ਇਹ ਸੰਕੇਤ ਨਹੀਂ ਦਿੰਦਾ ਕਿ ਪਿਛਲੇ ਮੁੰਦਿਆਂ ਦਾ ਹੁਣ ਸਾਡੇ 'ਤੇ ਕੋਈ ਪ੍ਰਭਾਵ ਨਹੀਂ ਹੈ। ਅਧਿਆਤਮਿਕ ਤੌਰ 'ਤੇ ਵਧਣਾ ਕੰਮ ਹੈ, ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਅਤੇ ਸਾਡੀ ਤਾਕਤ ਬਣਨ ਲਈ ਸਾਡੇ ਅੰਦਰ ਮਸੀਹ ਦੇ ਸੁਭਾਅ 'ਤੇ ਨਿਰਭਰ ਕਰਦਾ ਹੈ।

ਪਿਛਲੇ ਦੁੱਖਾਂ ਨਾਲ ਨਜਿੱਠਣਾ

ਅਸੀਂ ਵੱਖ-ਵੱਖ ਤਰੀਕਿਆਂ ਨਾਲ ਸੱਟਾਂ ਨਾਲ ਨਜਿੱਠਦੇ ਹਾਂ। ਇੱਕ ਕੁਦਰਤੀ ਸਵੈ-ਰੱਖਿਆ ਵਿਧੀ ਪਿਛਲੇ ਦੁੱਖਾਂ ਦੀ ਯਾਦ ਨੂੰ ਦਬਾਉਣ ਅਤੇ ਅਜਿਹਾ ਕੰਮ ਕਰਨਾ ਹੈ ਜਿਵੇਂ ਉਹ ਕਦੇ ਨਹੀਂ ਹੋਇਆ। ਅਸੀਂ ਉਸ ਪੁਰਾਣੀ ਕਹਾਵਤ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਕਹਿੰਦੀ ਹੈ, "ਸਮਾਂ ਸਾਰੇ ਜ਼ਖਮਾਂ ਨੂੰ ਭਰ ਦਿੰਦਾ ਹੈ।" ਪਰ ਬਾਈਬਲ ਸਿਖਾਉਂਦੀ ਹੈ ਕਿ ਚੰਗਾ ਹੋਣ ਲਈ, ਸਾਨੂੰ ਉਨ੍ਹਾਂ ਲੋਕਾਂ ਨੂੰ ਮਾਫ਼ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਸਾਨੂੰ ਨਾਰਾਜ਼ ਕੀਤਾ ਹੈ, ਸੱਚਾਈ ਦਾ ਸਾਹਮਣਾ ਕਰਨਾ ਹੈ ਅਤੇ ਦੂਜਿਆਂ ਨੂੰ ਦੇਸ਼ ਤੋਂ ਮੁਕਤ ਕਰਨਾ ਚਾਹੀਦਾ ਹੈ। ਜਦੋਂ ਅਸੀਂ ਮਾਫ਼ ਨਹੀਂ ਕਰਦੇ, ਤਾਂ ਕੁੜੱਤਣ ਦੀ ਇੱਕ ਜੜ੍ਹ ਸਾਡੇ ਦਿਲਾਂ ਵਿੱਚ ਵਸ ਜਾਂਦੀ ਹੈ, ਜੋ ਸਾਨੂੰ ਪਰੇਸ਼ਾਨ ਕਰਦੀ ਹੈ ਅਤੇ ਸਾਡੇ ਬੱਚਿਆਂ ਸਮੇਤ ਸਾਡੇ ਨੇੜਲੇ ਲੋਕਾਂ ਨੂੰ ਪਲੀਤ ਕਰਦੀ ਹੈ। ਜਦੋਂ ਮਾਪੇ ਚੀਕਦੇ ਹਨ, ਜੱਜ ਕਰਦੇ ਹਨ, ਭਾਸ਼ਣ ਦਿੰਦੇ ਹਨ, ਜਾਂ ਅਨੁਸ਼ਾਸਨ ਨਾਲ ਪਾਲਣਾ ਨਹੀਂ ਕਰਦੇ, ਤਾਂ ਇਹ ਅਕਸਰ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਉਹਨਾਂ ਦੇ ਆਪਣੇ ਮਾਪਿਆਂ ਨਾਲ ਮਾਫ਼ੀ ਦੇ ਮੁੱਦੇ ਹਨ। ਜਾਂ ਜੇ ਉਹ ਆਪਣੇ ਬੱਚਿਆਂ ਨਾਲ ਕਠੋਰਤਾ ਨਾਲ ਪੇਸ਼ ਆ ਰਹੇ ਹਨ, ਤਾਂ ਇਹ ਉਹਨਾਂ ਦੁਆਰਾ ਪ੍ਰਾਪਤ ਕੀਤੀ ਦੁਰਵਿਵਹਾਰ ਤੋਂ ਹੋ ਸਕਦਾ ਹੈ।

ਕਿਉਂਕਿ ਅਸੀਂ ਇੱਕ ਡਿੱਗੀ ਹੋਈ ਦੁਨੀਆਂ ਵਿੱਚ ਰਹਿੰਦੇ ਹਾਂ, ਅਸੀਂ ਪਾਪੀ ਹਾਂ ਜਿਨ੍ਹਾਂ ਨੂੰ ਪਾਪੀਆਂ ਦੁਆਰਾ ਪਾਲਿਆ ਗਿਆ ਸੀ। ਮਸੀਹ ਦੇ ਸਰੀਰ ਵਿੱਚ ਬਹੁਤ ਸਾਰੇ ਬਾਲਗ ਉਨ੍ਹਾਂ ਘਰਾਂ ਤੋਂ ਦੁਖੀ ਜਾਂ ਵਿਕਾਰ ਲੈ ਜਾਂਦੇ ਹਨ ਜਿੱਥੇ ਨਸ਼ੇ ਦੀ ਵਰਤੋਂ, ਦੁਰਵਿਵਹਾਰ, ਤਲਾਕ, ਅਸਵੀਕਾਰ, ਛੇੜਛਾੜ, ਦੁਰਵਿਵਹਾਰ, ਅਣਗਹਿਲੀ ਜਾਂ ਤਿਆਗ, ਅਤੇ ਸਹੀ ਪਿਆਰ ਕਰਨ ਵਾਲੇ ਅਨੁਸ਼ਾਸਨ ਦੀ ਘਾਟ ਸੀ। ਬਹੁਤ ਸਾਰੇ ਗਵਾਹੀ ਦੇਣਗੇ ਕਿ ਇਹ ਬਚਪਨ ਦਾ ਸਦਮਾ ਸੀ ਜਿਸ ਕਾਰਨ ਉਨ੍ਹਾਂ ਨੂੰ ਮਸੀਹ ਦੀ ਭਾਲ ਕਰਨੀ ਪਈ।

ਜਦੋਂ ਅਸੀਂ ਭਾਵਨਾਤਮਕ ਤੌਰ 'ਤੇ ਦੁਖੀ ਹੁੰਦੇ ਹਾਂ, ਖਾਸ ਤੌਰ 'ਤੇ ਇੱਕ ਮਾਤਾ-ਪਿਤਾ ਦੁਆਰਾ ਜਿਸਦਾ ਸਾਡੇ ਉੱਤੇ ਬਹੁਤ ਪ੍ਰਭਾਵ ਹੁੰਦਾ ਹੈ, ਇਹ ਕਈ ਤਰ੍ਹਾਂ ਦੇ ਨਕਾਰਾਤਮਕ ਅਤੇ ਵਿਨਾਸ਼ਕਾਰੀ, ਇੱਥੋਂ ਤੱਕ ਕਿ ਨਸ਼ਾ ਕਰਨ ਵਾਲੇ, ਵਿਵਹਾਰ ਵੀ ਬਣਾ ਸਕਦਾ ਹੈ। ਬਹੁਤ ਸਾਰੇ ਬਾਲਗ ਕਬੂਲ ਕਰਦੇ ਹਨ ਕਿ ਕਿਸੇਰ ਅਵਸਥਾ ਤੋਂ ਉਹ ਦੁੱਖਾਂ ਅਤੇ ਖਾਲੀਪਨਾਂ ਦਾ ਸਾਮ੍ਹਣਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨਸ਼ੇ, ਸ਼ਰਾਬ, ਅਸਲੀਲਤਾ, ਅਤੇ ਗੈਰ-ਸਿਹਤਮੰਦ ਰਿਸ਼ਤਿਆਂ ਵਿੱਚ ਸ਼ਾਮਲ ਹੋ ਗਏ ਹਨ। ਬਹੁਤਿਆਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਅਜਿਹਾ ਕਿਉਂ ਕਰ ਰਹੇ ਸਨ ਜਾਂ ਮੂਲ ਕਾਰਨ ਕੀ ਸੀ।

ਅੱਜ ਬਹੁਤ ਸਾਰੇ ਕਿਸੇਰ ਪਿਆਰ, ਸਨੇਹ, ਅਤੇ ਸਹੀ ਪਾਲਣ-ਪੋਸ਼ਣ ਦੀ ਘਾਟ ਕਾਰਨ ਸੰਘਰਸ਼ ਕਰ ਰਹੇ ਹਨ, ਜਿਸ ਨਾਲ ਵਿਕਾਰ ਅਤੇ ਦੁੱਖ ਪੈਦਾ ਹੋਏ ਹਨ। ਕੁਝ ਇਸ ਨੂੰ ਨਸ਼ੀਲੇ ਪਦਾਰਥਾਂ, ਅਸਲੀਲਤਾ, ਗੈਰ-ਸਿਹਤਮੰਦ ਰਿਸ਼ਤਿਆਂ, ਐਨੋਰੈਕਸੀਆ, ਬੁਲੀਮੀਆ, ਬਹੁਤ ਜ਼ਿਆਦਾ ਖਾਣਾ, ਸਵੈ-ਨੁਕਸਾਨ, ਅਤੇ ਸੈਤਾਨ ਦੁਆਰਾ ਪ੍ਰਦਾਨ ਕੀਤੇ ਗਏ ਹੋਰ ਬਹੁਤ ਸਾਰੇ ਨਕਲੀ "ਰੇਕੂ" ਨਾਲ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਾਰੇ ਅਕਸਰ ਸਲਾਹਕਾਰ ਦਰਦ ਨੂੰ ਦੂਰ ਕਰਨ ਲਈ ਮਾਫ਼ੀ ਦੇ ਪਰਮੇਸੁਰ ਦੇ ਪ੍ਰਬੰਧ ਨੂੰ ਵੇਖਣ ਦੀ ਬਜਾਏ ਬੁਰੇ ਵਿਵਹਾਰ ਅਤੇ ਵਿਕਲਪਾਂ ਨੂੰ ਸੁਧਾਰਨ 'ਤੇ ਧਿਆਨ ਦਿੰਦੇ ਹਨ। ਇੱਕ ਮਸੀਹੀ

ਬਣਨਾ ਅਤੇ ਵਿਨਾਸ਼ਕਾਰੀ ਵਿਵਹਾਰ ਤੋਂ ਤੋਬਾ ਕਰਨਾ ਸੰਭਵ ਹੈ, ਅਜੇ ਵੀ ਮੂਲ ਕਾਰਨ ਨੂੰ ਸਮਝਣਾ ਜਾਂ ਸੰਬੋਧਿਤ ਨਹੀਂ ਕਰਨਾ ਅਤੇ ਗੜ੍ਹ ਨੂੰ ਰਹਿਣ ਦੀ ਆਗਿਆ ਨਹੀਂ ਹੈ।

ਜੇ ਤੁਸੀਂ ਇਸ ਰੂਟ ਵਿੱਚ ਫਸੇ ਹੋਏ ਹੋ, ਮਸੀਹ ਵਿੱਚ ਵਧਣ ਵਿੱਚ ਅਸਮਰੱਥ ਹੋ, ਆਪਣੇ ਮਾਤਾ-ਪਿਤਾ ਦੀਆਂ ਪਾਪੀ, ਪਿਆਰ ਭਰੀਆਂ ਆਦਤਾਂ ਨੂੰ ਦੁਹਰਾਉਂਦੇ ਹੋ, ਤਾਂ ਆਪਣੇ ਆਪ ਦੀ ਜਾਂਚ ਕਰੋ ਅਤੇ ਪ੍ਰਭੂ ਨੂੰ ਪੁੱਛੋ ਕਿ ਉਹ ਤੁਹਾਡੇ ਅਤੀਤ ਦੇ ਦਰਦ ਵਿੱਚੋਂ ਕੰਮ ਕਰਨ ਵਿੱਚ ਤੁਹਾਡੀ ਮਦਦ ਕਰੇ। ਇਹ ਸਾਡੇ ਵਿਵਹਾਰ ਲਈ ਕਿਸੇ ਨੂੰ ਦੇਸ਼ੀ ਠਹਿਰਾਉਣਾ ਨਹੀਂ ਹੈ, ਬਲਕਿ ਇਹ ਸਮਝਣ ਲਈ ਹੈ ਕਿ ਅਸੀਂ ਇਸ ਗੜ੍ਹ ਵਿੱਚ ਕਿਉਂ ਫਸੇ ਹੋਏ ਹਾਂ।

ਬਾਈਬਲ ਦਾ ਐਂਟੀਡੋਟ

ਸ਼ੁਕਰ ਹੈ ਕਿ ਸਾਡੇ ਜੀਵਨ ਵਿੱਚ ਅਤੀਤ ਦੇ ਦੁੱਖਾਂ ਜਾਂ ਖਾਲੀਪਣ ਲਈ ਬਾਈਬਲ ਦਾ ਐਂਟੀਡੋਟ ਪਰਮੇਸ਼ੁਰ ਦੇ ਬਚਨ ਵਿੱਚ ਪਾਇਆ ਜਾਂਦਾ ਹੈ। ਮਾਫ਼ ਕਰਨ ਦਾ ਮਤਲਬ ਹੈ "ਜਾਣ ਦੇਣਾ ਜਾਂ ਭੋਜਣਾ", ਜੋ ਕਿ ਮਸੀਹ ਨੇ ਸਾਡੇ ਪਾਪਾਂ ਨਾਲ ਕੀਤਾ ਹੈ (2 ਕੁਰਿੰਥੀਆਂ 5:21)। ਉਸ ਨੇ ਸਾਨੂੰ ਸਲੀਬ ਉੱਤੇ ਸਾਡੇ ਪਾਪਾਂ ਤੋਂ ਛੁਡਾਉਣ ਲਈ ਕੀਮਤ ਅਦਾ ਕੀਤੀ (ਅਫ਼ਸੀਆਂ 1:7)। ਜਦੋਂ ਪਰਮੇਸ਼ੁਰ ਮਾਫ਼ ਕਰਦਾ ਹੈ, ਤਾਂ ਉਹ "ਸਾਡੇ ਸਾਰੇ ਪਾਪ ਸਮੁੰਦਰ ਦੀਆਂ ਡੂੰਘਾਈਆਂ ਵਿੱਚ ਸੁੱਟ ਦਿੰਦਾ ਹੈ" (ਮੀਕਾਹ 7:19)।

ਜਿੰਨਾ ਚੜ੍ਹਦਾ ਲਹਿੰਦੇ ਤੋਂ ਦੂਰ ਹੈ,
ਉਨੋਂ ਹੀ ਉਸ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ!(ਜ਼ਬੂਰ 103:12)

ਮੈਂ, ਹਾਂ, ਮੈਂ ਹੀ ਉਹ ਹਾਂ,
ਜੋ ਤੇਰੇ ਅਪਰਾਧਾਂ ਨੂੰ ਆਪਣੇ ਨਮਿੱਤ ਮਿਟਾਉਂਦਾ ਹਾਂ,
ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ।(ਯਸਾਯਾਹ 43:25)

ਪਰਮੇਸ਼ੁਰ ਹੁਣ ਸਾਡੇ ਪਾਪਾਂ ਨੂੰ ਸਾਡੇ ਵਿਰੁੱਧ ਨਹੀਂ ਰੱਖਦਾ। ਉਹ ਉਹਨਾਂ ਉੱਤੇ ਮਨਨ ਨਹੀਂ ਕਰਦਾ ਕਿਉਂਕਿ ਉਹ ਉਹਨਾਂ ਨੂੰ ਹੋਰ ਯਾਦ ਰੱਖਣ ਦਾ ਵਿਕਲਪ ਨਹੀਂ ਰੱਖਦਾ (ਯਿਰਮਿਯਾਹ 31:34)। ਪਰਮੇਸ਼ੁਰ ਸਰਬ-ਵਿਆਪਕ (ਸਭ ਜਾਣਨ ਵਾਲਾ) ਹੈ। ਉਹ ਭੁੱਲਦਾ ਨਹੀਂ ਹੈ, ਪਰ ਉਹ ਸਾਡੇ ਪਾਪਾਂ ਨੂੰ ਸਮੁੰਦਰ ਵਿੱਚ ਸੁੱਟਣ ਦੀ ਚੋਣ ਕਰਦਾ ਹੈ - ਸੱਚੀ ਮਾਫ਼ੀ।

ਬਾਈਬਲ ਹੁਕਮ ਦਿੰਦੀ ਹੈ ਕਿ ਅਸੀਂ ਦੂਜਿਆਂ ਨੂੰ ਮਾਫ਼ ਕਰਦੇ ਹਾਂ ਜਿਵੇਂ ਪਰਮੇਸ਼ੁਰ ਸਾਨੂੰ ਮਾਫ਼ ਕਰਦਾ ਹੈ।

ਅਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੋ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੋ। ਜਿਵੇਂ ਪ੍ਰਭੂ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ। (ਕੁਲੁੱਸੀਆਂ 3:13)

ਤੱਥ ਫਾਈਲ
ਸ਼ਿਕਾਇਤ - ਨੁਕਸ ਕੱਢਣਾ, ਦੇਸ਼ ਲਗਾਉਣਾ, ਜਾਂ ਗੁੱਸਾ ਰੱਖਣਾ।

ਸਾਡਾ ਮਨੁੱਖੀ ਸੁਭਾਅ ਗੁੱਸੇ ਜਾਂ "ਸਮੱਗਰੀ" ਨੂੰ ਬੁਰੀਆਂ ਯਾਦਾਂ (ਦਬਾਉਣਾ ਜਾਂ ਅਣਡਿੱਠ ਕਰਨਾ) ਅਤੇ ਆਪਣੇ ਮਾਤਾ-ਪਿਤਾ ਦੇ ਵਿਵਹਾਰ ਲਈ ਬਹਾਨਾ ਬਣਾਉਣਾ ਹੈ: "ਮੈਂ ਜਾਣਦਾ ਹਾਂ ਕਿ ਉਹ ਮੈਨੂੰ ਪਿਆਰ ਕਰਦੇ ਹਨ ਅਤੇ ਉਹ ਸਭ ਤੋਂ ਵਧੀਆ ਕਰਦੇ ਹਨ ਜੇ ਉਹ ਕਰ ਸਕਦੇ ਸਨ।" "ਇਹ ਹੁਣ ਬਿਹਤਰ ਹੈ ਅਤੇ ਮੈਂ ਇਸ ਪੁਰਾਣੀ ਸਮੱਗਰੀ ਨੂੰ ਲਿਆ ਕੇ ਕਿਸਤੀ ਨੂੰ ਹਿਲਾਣਾ ਨਹੀਂ ਚਾਹੁੰਦਾ ਹਾਂ।" ਪਰ ਸਿਰਫ਼ ਮਾਫ਼ੀ ਰਾਹੀਂ ਹੀ ਅਸੀਂ ਉਸ ਤੋਂ ਮੁਕਤ ਹੋ ਸਕਦੇ ਹਾਂ ਜੋ ਕੀਤਾ ਗਿਆ ਸੀ ਜਾਂ ਨਹੀਂ ਕੀਤਾ ਗਿਆ ਸੀ। ਸਾਡੀ ਮਾਫ਼ੀ ਦਾ ਮਿਆਰ ਹੈ "ਜਿਵੇਂ ਮਸੀਹ ਨੇ ਤੁਹਾਨੂੰ ਮਾਫ਼ ਕੀਤਾ।" ਸਾਨੂੰ ਅਪਰਾਧ ਨੂੰ ਭੁੱਲਣਹਾਰ ਦੇ ਸਮੁੰਦਰ ਵਿੱਚ ਸੁੱਟਣ ਦੀ ਚੋਣ ਕਰਨੀ ਚਾਹੀਦੀ ਹੈ। ਜੇ ਕੋੜੇ ਵਿਚਾਰ ਵਾਪਸ ਆਉਂਦੇ ਹਨ, ਤਾਂ ਅਸੀਂ ਉਹਨਾਂ 'ਤੇ ਧਿਆਨ ਕਰਨ ਤੋਂ ਇਨਕਾਰ ਕਰਦੇ ਹਾਂ, ਸਗੋਂ ਉਹਨਾਂ ਨੂੰ ਪਹਿਲਾਂ ਹੀ ਮਾਫ਼ ਕਰ ਦਿੱਤਾ ਜਾਂਦਾ ਹੈ।

ਇਹ ਸਿਧਾਂਤ ਉਸ ਵਿੱਚ ਰੱਖਿਆ ਗਿਆ ਹੈ ਜਿਸ ਨੂੰ ਰਵਾਇਤੀ ਤੌਰ 'ਤੇ ਪ੍ਰਭੂ ਦੀ ਪ੍ਰਾਰਥਨਾ ਵਜੋਂ ਜਾਣਿਆ ਜਾਂਦਾ ਹੈ (ਮੱਤੀ 6:9-13)। ਆਇਤ 12 ਕਹਿੰਦੀ ਹੈ, "ਸਾਡੇ ਕਰਜ਼ਿਆਂ ਨੂੰ ਮਾਫ਼ ਕਰੋ, ਜਿਵੇਂ ਅਸੀਂ ਆਪਣੇ ਕਰਜ਼ਦਾਰਾਂ ਨੂੰ ਮਾਫ਼ ਕਰ ਦਿੰਦੇ ਹਾਂ।" ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ, "ਪ੍ਰਭੂ ਮੈਨੂੰ ਮੇਰੇ ਪਾਪ ਮਾਫ਼ ਕਰਦਾ ਹਾਂ ਜਿਵੇਂ ਮੈਂ ਉਨ੍ਹਾਂ ਨੂੰ ਮਾਫ਼ ਕਰਦਾ ਹਾਂ ਜੋ ਮੇਰੇ ਵਿਰੁੱਧ ਪਾਪ ਕਰਦੇ ਹਨ।" ਇਹ ਪ੍ਰਾਰਥਨਾ ਸਾਡੇ ਲਈ ਇੱਕ ਨਮੂਨਾ ਪ੍ਰਦਾਨ ਕਰਦੀ ਹੈ ਜਦੋਂ ਪ੍ਰਭੂ ਨਾਲ ਗੱਲਬਾਤ ਕੀਤੀ ਜਾਂਦੀ ਹੈ ਅਤੇ ਇਹ ਯਿਸੂ ਦੇ ਪਰਾੜੀ ਉਪਦੇਸ਼ ਦੀ ਸਿੱਖਿਆ ਦੇ ਵਿਚਕਾਰ ਹੈ (ਮੱਤੀ 5-7)। ਜਦੋਂ ਅਸੀਂ ਪਰਮੇਸ਼ੁਰ ਤੋਂ ਉਸਦੀ ਕਿਰਪਾ ਅਤੇ ਸਾਡੇ ਪਾਪਾਂ ਨੂੰ ਮਾਫ਼ ਕਰਨ, ਸਾਡੇ ਉੱਤੇ ਦਇਆ ਅਤੇ ਰਹਿਮ ਕਰਨ ਲਈ ਬੇਨਤੀ ਕਰਦੇ ਹਾਂ, ਤਾਂ ਸਾਡੇ ਵਿਰੁੱਧ ਪਾਪ ਕਰਨ ਵਾਲਿਆਂ ਨੂੰ ਪ੍ਰਾਪਤ ਕਰਨ ਅਤੇ ਉਨ੍ਹਾਂ ਉੱਤੇ ਦਇਆ ਅਤੇ ਰਹਿਮ ਕਰਨ ਦਾ ਸਿੱਧਾ ਸਬੰਧ ਹੁੰਦਾ ਹੈ। ਸਾਨੂੰ ਮਾਫ਼ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ।

ਪਾਪ ਨੂੰ ਚੁਣਨਾ

ਅਸੀਂ ਦੇ ਤਰੀਕਿਆਂ ਨਾਲ ਪਾਪ ਕਰਦੇ ਹਾਂ:

ਪਿਆਰ ਭਰਿਆ ਸੰਚਾਰ

1. ਕਮਿਸ਼ਨ ਦਾ ਪਾਪ - ਅਸੀਂ ਆਪਣੇ ਅਧਿਕਾਰ ਤੋਂ ਬਾਹਰ ਕੰਮ ਕਰਦੇ ਹੋਏ ਪਾਪ ਕਰਦੇ ਹਾਂ। ਰੱਬ ਕਹਿੰਦਾ ਹੈ, "ਨਹੀਂ, ਅਜਿਹਾ ਨਾ ਕਰੋ," ਅਤੇ ਅਸੀਂ ਇਹ ਕਿਸੇ ਵੀ ਤਰ੍ਹਾਂ ਕਰਦੇ ਹਾਂ। ਉਦਾਹਰਨ ਲਈ, ਪਰਮੇਸ਼ੁਰ ਕਹਿੰਦਾ ਹੈ, "ਚੋਰੀ ਨਾ ਕਰੋ" (ਅਫ਼ਸੀਆਂ 4:28), ਪਰ ਅਸੀਂ ਚੋਰੀ ਕਰਦੇ ਹਾਂ। ਇਹ ਉਸ ਦੇ ਉਲਟ ਕਰ ਰਿਹਾ ਹੈ ਜੋ ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਜਾਂ ਹਿਦਾਇਤ ਦਿੰਦਾ ਹੈ।
2. ਭੁੱਲ ਦਾ ਪਾਪ - ਅਸੀਂ ਪਰਮੇਸ਼ੁਰ ਦੁਆਰਾ ਸਹੀ ਨਾ ਕਰਨ ਦੁਆਰਾ ਪਾਪ ਕਰਦੇ ਹਾਂ। ਉਹ ਸਾਨੂੰ ਕੁਝ ਕਰਨ ਦਾ ਹੁਕਮ ਦਿੰਦਾ ਹੈ, ਅਤੇ ਅਸੀਂ ਅਜਿਹਾ ਨਾ ਕਰਨ ਦਾ ਫੈਸਲਾ ਕਰਦੇ ਹਾਂ। ਜਾਂ, ਅਗਿਆਨਤਾ ਦੇ ਕਾਰਨ, ਅਸੀਂ ਉਹ ਨਹੀਂ ਕਰਦੇ ਜੋ ਪਰਮੇਸ਼ੁਰ ਦਾ ਬਚਨ ਸਾਨੂੰ ਕਰਨ ਲਈ ਕਹਿੰਦਾ ਹੈ। ਉਦਾਹਰਨ ਲਈ, ਪਰਮੇਸ਼ੁਰ ਮਾਫ਼ ਕਰਨ ਲਈ ਕਹਿੰਦਾ ਹੈ, ਪਰ ਅਸੀਂ ਇਨਕਾਰ ਕਰਦੇ ਹਾਂ। ਅਸੀਂ ਆਪਣੇ ਬੱਚਿਆਂ ਨਾਲ ਉਸ ਅਨੁਸਾਰ ਵਿਹਾਰ ਕਰਦੇ ਹਾਂ ਜੋ ਅਸੀਂ ਸਭ ਤੋਂ ਵਧੀਆ ਮਹਿਸੂਸ ਕਰਦੇ ਹਾਂ ਜਾਂ ਅਸੀਂ ਉਸ ਸਮੇਂ ਮਹਿਸੂਸ ਕਰਦੇ ਹਾਂ, ਪਰਮੇਸ਼ੁਰ ਦੀ ਇੱਛਾ ਪੂਰੀ ਨਹੀਂ ਕਰਦੇ।

ਮਸੀਹੀ ਲਈ, ਪਾਪ ਦੀ ਅਗਿਆਨਤਾ ਕੋਈ ਬਹਾਨਾ ਨਹੀਂ ਹੈ, ਭਾਵੇਂ ਇਹ ਕਮਿਸ਼ਨ ਦਾ ਪਾਪ ਹੈ ਜਾਂ ਭੁੱਲਣ ਦਾ ਪਾਪ ਹੈ। ਪਰਮੇਸ਼ੁਰ ਨੇ ਸਾਨੂੰ ਆਪਣਾ ਬਚਨ ਦਿੱਤਾ ਹੈ ਤਾਂ ਜੋ ਅਸੀਂ ਜਾਣ ਸਕੀਏ ਕਿ ਪਰਮੇਸ਼ੁਰ ਦੀ ਇੱਛਾ ਕੀ ਹੈ ਅਤੇ ਇਹ ਕੀ ਨਹੀਂ ਹੈ। ਇਸ ਲਈ ਇਹ ਉਸਦੇ ਬਚਨ ਵਿੱਚ ਹੋਣਾ ਬਹੁਤ ਮਹੱਤਵਪੂਰਨ ਹੈ, ਹਰ ਰੋਜ਼ ਮਸੀਹ ਵਿੱਚ ਰਹਿਣਾ।

ਪਰ ਉਦੋਂ ਕੀ ਜੇ ਅਸੀਂ ਮਾਫ਼ ਨਾ ਕਰਨ ਦੀ ਚੋਣ ਕਰੀਏ? ਪ੍ਰਭੂ ਦੀ ਪ੍ਰਾਰਥਨਾ ਦੀ ਸਥਿਤੀ ਤੋਂ ਬਾਅਦ ਆਇਤਾਂ:

ਕਿਉਂਕਿ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਤੁਹਾਡਾ ਸੁਰਗੀ ਪਿਤਾ ਤੁਹਾਨੂੰ ਵੀ ਮਾਫ਼ ਕਰ ਦੇਵੇਗਾ 15 ਪਰ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ਼ ਨਾ ਕਰੇਗਾ। (ਮੱਤੀ 6:14-15)

ਮਸੀਹੀ ਧਰਮ ਦੇ ਇਸ ਬੁਨਿਆਦੀ ਸਿਧਾਂਤ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਕਿਰਪਾ ਕਰਕੇ "ਜੇ" ਧਾਰਾ ਵੱਲ ਧਿਆਨ ਦਿਓ, ਜਿਸਦਾ ਅਰਥ ਹੈ ਕਿ ਮਾਫ਼ੀ ਲਈ ਇੱਕ ਸ਼ਰਤ ਹੈ, ਸਕਾਰਾਤਮਕ (ਆਇਤ 14) ਅਤੇ ਨਕਾਰਾਤਮਕ (ਆਇਤ 15) ਦੋਵੇਂ। ਸਕਾਰਾਤਮਕ ਗੱਲ ਇਹ ਹੈ ਕਿ ਜੇ ਅਸੀਂ ਦੂਜਿਆਂ ਨੂੰ ਮਾਫ਼ ਕਰਨ ਦੀ ਚੋਣ ਕਰਦੇ ਹਾਂ, ਤਾਂ ਉਹ ਸਾਨੂੰ ਮਾਫ਼ ਕਰੇਗਾ। ਇਹ ਇੱਕ ਵਾਅਦਾ ਹੈ। ਰੋਮੀਆਂ 4:7 ਕਹਿੰਦਾ ਹੈ, "ਧੰਨ ਹਨ ਉਹ ਜਿਨ੍ਹਾਂ ਦੇ ਕੁਧਰਮ ਦੇ ਕੰਮ ਮਾਫ਼ ਕੀਤੇ ਗਏ ਹਨ, ਅਤੇ ਜਿਨ੍ਹਾਂ ਦੇ ਪਾਪ ਢੱਕੇ ਹੋਏ ਹਨ।" ਨਕਾਰਾਤਮਕ ਇਹ ਹੈ ਕਿ ਜੇ ਅਸੀਂ ਮਾਫ਼ ਨਾ ਕਰਨ ਦੀ ਚੋਣ ਕਰਦੇ ਹਾਂ, ਤਾਂ ਰੱਬ ਸਾਨੂੰ ਮਾਫ਼ ਨਹੀਂ ਕਰੇਗਾ। ਇਹ ਵੀ ਇੱਕ ਵਾਅਦਾ ਹੈ, ਪਰ ਇਸਦਾ ਕੀ ਅਰਥ ਹੈ?

ਕਿਰਪਾ ਕਰਕੇ ਸਮਝੋ ਕਿ ਇਹ ਮੁਕਤੀ ਦੀ ਸ਼ਰਤ ਨਹੀਂ ਹੈ। ਇਸ ਦਾ ਇਹ ਮਤਲਬ ਨਹੀਂ ਹੈ: ਜੇ ਤੁਸੀਂ ਕਿਸੇ ਹੋਰ ਨੂੰ ਮਾਫ਼ ਕਰਦੇ ਹੋ, ਤਾਂ ਪਰਮੇਸ਼ੁਰ ਤੁਹਾਨੂੰ ਮਾਫ਼ ਕਰੇਗਾ ਅਤੇ ਬਚਾਏਗਾ; ਜੇਕਰ ਤੁਸੀਂ ਨਹੀਂ ਕਰਦੇ, ਤਾਂ ਉਹ ਨਹੀਂ ਕਰੇਗਾ। ਯਿਸੂ ਵਿਸ਼ਵਾਸੀਆਂ ਬਾਰੇ ਗੱਲ ਕਰ ਰਿਹਾ ਹੈ ਜੋ ਉਸ ਕੋਲ ਆ ਰਿਹਾ ਹੈ ਅਤੇ ਉਨ੍ਹਾਂ ਦੇ ਪਾਪਾਂ ਦੀ ਮਾਫ਼ੀ ਮੰਗ ਰਿਹਾ ਹੈ। ਜੇਕਰ ਉਨ੍ਹਾਂ ਨੇ ਆਗਿਆ ਨਾ ਮੰਨਣ ਦੀ ਚੋਣ ਕੀਤੀ, ਤਾਂ ਇਹ ਪਰਮੇਸ਼ੁਰ ਨਾਲ ਉਨ੍ਹਾਂ ਦੀ ਸੰਗਤ, ਉਸਦੀ ਸ਼ਕਤੀ ਪ੍ਰਦਾਨ ਕਰਨ ਵਾਲੀ ਕਿਰਪਾ, ਅਤੇ ਆਪਣੇ ਆਪ ਨੂੰ ਮਾਫ਼ ਕੀਤੇ ਜਾਣ ਦੀ ਭਾਵਨਾ ਨੂੰ ਪ੍ਰਭਾਵਤ ਕਰੇਗਾ। ਪਰ ਇੱਕ ਵਾਰ ਜਦੋਂ ਅਸੀਂ ਇਕਰਾਰ ਕਰਦੇ ਹਾਂ ਅਤੇ ਮੰਨਦੇ ਹਾਂ, ਤਾਂ ਅਸੀਂ ਸੰਗਤੀ ਵਿੱਚ ਮੁੜ ਬਹਾਲ ਹੋ ਜਾਂਦੇ ਹਾਂ।

ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ। (1 ਯੂਹੰਨਾ 1:9)

ਇੱਕ ਮਾਫ਼ ਨਾ ਕਰਨ ਵਾਲਾ ਦਿਲ ਪਰਮੇਸ਼ੁਰ ਅਤੇ ਮਨੁੱਖ ਨਾਲ ਸਾਡੀ ਸੰਗਤ ਵਿੱਚ ਰੁਕਾਵਟ ਪਾਉਂਦਾ ਹੈ ਅਤੇ ਸਜ਼ਾ ਲਿਆਏਗਾ। ਮਾਫ਼ ਨਾ ਕਰਨ ਵਾਲੇ ਸੇਵਕ ਦਾ ਬੇਮਿਸਾਲ ਜਵਾਬ ਇੱਕ ਉਦਾਹਰਣ ਹੈ। ਮੱਤੀ 18:21-35 ਵਿੱਚ, ਇੱਕ ਰਾਜੇ ਨੇ ਇੱਕ ਨੈਕਰ ਨੂੰ ਇੰਨਾ ਵੱਡਾ ਕਰਜ਼ਾ ਅਦਾ ਕਰਨ ਲਈ ਬੁਲਾਇਆ ਕਿ ਇਹ ਲਗਭਗ ਅਸੰਭਵ ਸੀ। ਨੈਕਰ ਨੇ ਰਾਜੇ ਦੇ ਅੱਗੇ ਡਿੱਗ ਕੇ ਰਹਿਮ ਦੀ ਭੀਖ ਮੰਗੀ। ਰਾਜੇ ਨੂੰ ਤਰਸ ਆਇਆ ਅਤੇ ਉਸਨੇ ਸਾਰੀ ਰਕਮ ਮਾਫ਼ ਕਰ ਦਿੱਤੀ। ਫੇਰ ਉਹੀ ਨੈਕਰ ਬਾਹਰ ਗਿਆ ਅਤੇ ਇੱਕ ਨੈਕਰ ਤੋਂ ਭੁਗਤਾਨ ਦੀ ਮੰਗ ਕੀਤੀ ਜੋ ਉਸਦਾ ਦੇਵਦਾਰ ਸੀ। ਜਦੋਂ ਇਸ ਨੈਕਰ ਨੇ ਧੀਰਜ ਦੀ ਭੀਖ ਮੰਗੀ, ਤਾਂ ਮਾਫ਼ ਕੀਤੇ ਨੈਕਰ ਨੇ ਆਪਣੇ ਕਰਜ਼ਦਾਰ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਜਦੋਂ ਰਾਜੇ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਨਾਸੁਕਰੇ, ਕਠੋਰ ਆਦਮੀ 'ਤੇ ਇੰਨਾ ਗੁੱਸੇ ਹੋਇਆ ਕਿ ਉਸਨੇ ਉਸਨੂੰ ਸਜ਼ਾ ਦੇਣ ਲਈ ਤਸੀਹੇ ਦੇਣ ਵਾਲਿਆਂ ਦੇ ਹਵਾਲੇ ਕਰ ਦਿੱਤਾ ਜਦੋਂ ਤੱਕ ਉਹ ਸਾਰਾ ਭੁਗਤਾਨ ਨਹੀਂ ਕਰ ਸਕਦਾ ਸੀ। ਯਿਸੂ ਨੇ ਕਿਹਾ, "ਇਸੇ ਤਰ੍ਹਾਂ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਹਾਡੇ ਵਿੱਚੋਂ ਹਰ ਇੱਕ, ਆਪਣੇ ਦਿਲ ਤੋਂ, ਆਪਣੇ ਭਰਾ ਨੂੰ ਉਸਦੇ ਅਪਰਾਧਾਂ ਨੂੰ ਮਾਫ਼ ਨਹੀਂ ਕਰਦਾ" (ਆਇਤ 35)। ਜਦੋਂ ਪਰਮੇਸ਼ੁਰ ਮਸੀਹ ਵਿੱਚ ਸਾਡੇ ਪਾਪ ਮਾਫ਼ ਕਰਦਾ ਹੈ, ਤਾਂ ਸਾਨੂੰ ਇੱਕ ਅਭੁੱਲ ਕਰਜ਼ਾ ਮਾਫ਼ ਕਰ ਦਿੱਤਾ ਜਾਂਦਾ ਹੈ, ਇਸ ਲਈ ਸਾਨੂੰ ਦੂਜਿਆਂ ਨੂੰ ਮਾਫ਼ ਕਰਨਾ ਚਾਹੀਦਾ ਹੈ ਨਹੀਂ ਤਾਂ ਸਜ਼ਾ ਦਿੱਤੀ ਜਾਵੇਗੀ।

ਇੱਕ ਭਾਵਨਾ ਨਹੀਂ

ਮਾਫ਼ੀ ਬਾਰੇ ਕੁਝ ਵਿਸ਼ਵਾਸਾਂ ਦਾ ਕੋਈ ਬਾਈਬਲੀ ਆਧਾਰ ਨਹੀਂ ਹੈ ਅਤੇ ਇਹ ਭਾਵਨਾਵਾਂ ਨਾਲ ਵਧੇਰੇ ਸਬੰਧਤ ਹਨ। ਜਦੋਂ ਪਰਮੇਸ਼ੁਰ ਮਾਫ਼ੀ ਬਾਰੇ ਗੱਲ ਕਰਦਾ ਹੈ, ਤਾਂ ਉਹ ਸਾਨੂੰ ਸਾਡੀਆਂ ਭਾਵਨਾਵਾਂ ਦੇ ਬਾਵਜੂਦ ਮਾਫ਼ ਕਰਨ ਦਾ ਹੁਕਮ ਦਿੰਦਾ ਹੈ। ਭਾਵਨਾਵਾਂ ਅਸਥਿਰ ਹੁੰਦੀਆਂ ਹਨ ਅਤੇ ਸੱਚੀ ਮਾਫ਼ੀ ਵੱਲ ਅਗਵਾਈ ਨਹੀਂ ਕਰਦੀਆਂ। ਆਓ ਇਸਦਾ ਸਾਹਮਣਾ ਕਰੀਏ, ਇੱਕ ਮਾਤਾ ਜਾਂ ਪਿਤਾ ਕੋਲ ਜਾਣਾ ਅਤੇ ਉਹਨਾਂ ਨੂੰ ਇਹ ਦੱਸਣਾ ਕਿ ਰੱਬ ਨੇ ਤੁਹਾਡੇ ਬਚਪਨ ਦੇ ਕੁਝ ਦੁੱਖ

ਅਤੇ ਖਾਲੀਪਣ ਪ੍ਰਗਟ ਕੀਤੇ ਹਨ ਬਹੁਤ ਮੁਸ਼ਕਲ ਹੋ ਸਕਦਾ ਹੈ। ਜਦੋਂ ਤੁਸੀਂ ਕਿਸੇ ਵਿਅਕਤੀ ਦੁਆਰਾ ਦੁਖੀ ਹੋਏ ਹੁੰਦੇ ਹੋ ਅਤੇ ਉਸ ਵਿਅਕਤੀ ਪ੍ਰਤੀ ਕੁਝਤਣ ਪੈਦਾ ਕਰਦੇ ਹੋ, ਤਾਂ ਇਹ ਲੱਗ ਸਕਦਾ ਹੈ ਕਿ ਕੁਝ ਨਕਾਰਾਤਮਕ ਲਿਆਉਣਾ ਮੌਜੂਦਾ ਰਿਸ਼ਤੇ ਨੂੰ ਖਤਰੇ ਵਿੱਚ ਪਾ ਦੇਵੇਗਾ। ਪਰ ਤੁਹਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਤੁਸੀਂ "ਸ਼ਿਕਾਇਤ" ਨਾਲ ਨਹੀਂ ਜਾ ਰਹੇ ਹੋ, ਪਰ ਮਾਫ਼ੀ ਦੇ ਦਿਲ (ਇੱਕ ਤੋਹਫ਼ੇ) ਨਾਲ ਜਾ ਰਹੇ ਹੋ। ਇਹ ਚੁਣੌਤੀਪੂਰਨ ਹੋ ਸਕਦਾ ਹੈ, ਪਰ ਸਾਨੂੰ ਆਗਿਆਕਾਰ ਹੋਣ ਅਤੇ ਪਰਮੇਸ਼ੁਰ 'ਤੇ ਭਰੋਸਾ ਕਰਨ ਦੀ ਲੋੜ ਹੈ।

ਜੇ ਕੋਈ ਮੇਰੇ ਕੋਲ ਆਵੇ ਅਰ ਆਪਣੇ ਪਿਉ ਅਤੇ ਮਾਂ ਅਤੇ ਤੀਵੀਂ ਅਤੇ ਬਾਲ ਬੱਚਿਆਂ ਅਤੇ ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨਾਲ ਵੀ ਵੈਰ ਨਾ ਰੱਖੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸੱਕਦਾ 27ਜੇ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਆਵੇ ਮੇਰਾ ਚੇਲਾ ਨਹੀਂ ਹੋ ਸੱਕਦਾ।(ਲੂਕਾ 14:26-27)

ਆਉ ਸਮਝੀਏ ਕਿ ਯਿਸੂ ਇੱਥੇ ਕੀ ਕਹਿ ਰਿਹਾ ਹੈ। ਨਫ਼ਰਤ ਸ਼ਬਦ ਦਾ ਸਿੱਧਾ ਅਰਥ ਹੈ "ਘੱਟ ਪਿਆਰ ਕਰਨਾ।" ਉਸਦਾ ਹੁਕਮ ਹੈ ਕਿ ਯਿਸੂ ਨੂੰ ਸਭ ਤੋਂ ਉੱਪਰ ਪਿਆਰ ਕਰੋ। ਇਹ ਆਇਤਾਂ ਅਜਿਹੀਆਂ ਸਥਿਤੀਆਂ 'ਤੇ ਲਾਗੂ ਹੁੰਦੀਆਂ ਹਨ। ਜਦੋਂ ਪ੍ਰਭੂ ਪ੍ਰਗਟ ਕਰਦਾ ਹੈ ਕਿ ਸਾਨੂੰ ਕਿਸੇ ਨੂੰ ਮਾਫ਼ ਕਰਨ ਦੀ ਲੋੜ ਹੈ, ਤਾਂ ਯਿਸੂ ਨਾਲ ਸਾਡੇ ਗੱਠਜੋੜ ਦੀ ਜਾਂਚ ਕੀਤੀ ਜਾਂਦੀ ਹੈ। ਜੇ ਅਸੀਂ ਯਿਸੂ ਨੂੰ ਬਹੁਤ ਪਿਆਰ ਕਰਦੇ ਹਾਂ, ਤਾਂ ਸਾਡੀ ਕੁਝਤਣ, ਜਿੱਦੀ, ਜਾਂ ਮਨੁੱਖੀ ਭਾਵਨਾਵਾਂ ਇਸ ਲਈ ਉਸ ਵਿਅਕਤੀ ਨੂੰ ਕਿਵੇਂ ਪ੍ਰਭਾਵਤ ਕਰ ਸਕਦੀਆਂ ਹਨ, ਸਾਨੂੰ ਆਜ਼ਾਦ ਕਰਨ ਦੀ ਪਰਮੇਸ਼ੁਰ ਦੀ ਇੱਛਾ ਨੂੰ ਮੰਨਣ ਤੋਂ ਸਾਨੂੰ ਰੋਕ ਨਹੀਂ ਸਕਦੀਆਂ। ਇਹ ਵਿਸ਼ਵਾਸ ਦਾ ਮੁੱਦਾ ਹੈ।

ਪ੍ਰਮਾਤਮਾ ਇਹ ਨਹੀਂ ਕਹਿੰਦਾ ਹੈ ਕਿ ਤੁਹਾਡੇ ਕੋਲ ਪਹੁੰਚਣ ਤੋਂ ਬਾਅਦ ਅਪਰਾਧੀ ਸਵੀਕਾਰ ਕਰੇਗਾ, ਜਿੰਮੇਵਾਰੀ ਲਵੇਗਾ, ਜਾਂ ਮਾਫ਼ੀ ਮੰਗੇਗਾ। ਕਈ ਵਾਰ ਲੋਕ ਇਸ ਉਮੀਦ ਨਾਲ ਜਾਂਦੇ ਹਨ ਕਿ ਅਪਰਾਧੀ ਗਲਤ ਕੰਮ ਕਰੇਗਾ ਅਤੇ ਸਵੀਕਾਰ ਕਰੇਗਾ। ਪਰ ਉਨ੍ਹਾਂ ਤੋਂ ਇੱਕੋ ਮਨ ਦੇ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਹ ਅਜੇ ਵੀ ਅੰਨ੍ਹੇ ਜਾਂ ਸਖ਼ਤ ਹੋ ਸਕਦੇ ਹਨ। ਹੋ ਸਕਦਾ ਹੈ ਕਿ ਤੁਹਾਡਾ ਅਪਰਾਧੀ ਬਹਿਸ ਕਰਨਾ, ਇਨਕਾਰ ਕਰਨਾ ਜਾਂ ਆਪਣੀਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾਉਣਾ ਚਾਹੁੰਦਾ ਹੈ। ਇਕੱਲਾ ਯਿਸੂ ਹੀ ਉਨ੍ਹਾਂ ਖਲਾਅ ਨੂੰ ਚੰਗਾ ਕਰ ਸਕਦਾ ਹੈ ਅਤੇ ਭਰ ਸਕਦਾ ਹੈ, ਨਾ ਕਿ ਤੁਹਾਡਾ ਅਪਰਾਧੀ। ਅਪਰਾਧੀ ਦੇ ਸ਼ਬਦ ਜਾਂ ਕੰਮ ਇਲਾਜ ਨਹੀਂ ਲਿਆਉਂਦੇ। ਇਹ ਕੇਵਲ ਉਸ ਦੀ ਕਿਰਪਾ ਦੁਆਰਾ ਪਰਮੇਸ਼ੁਰ ਪ੍ਰਤੀ ਤੁਹਾਡੀ ਆਗਿਆਕਾਰੀ ਹੈ ਕਿ ਤੁਸੀਂ ਠੀਕ ਹੋ ਗਏ ਹੋ। ਪਰ ਕੁਝ ਲੋਕ ਇਸ ਪ੍ਰਕਿਰਿਆ ਰਾਹੀਂ ਬਚ ਜਾਂਦੇ ਹਨ, ਅਤੇ ਇੱਥੋਂ ਤੱਕ ਕਿ ਪੂਰੇ ਪਰਿਵਾਰ ਸੁਲ੍ਹਾ-ਸਫਾਈ ਦੀ ਪ੍ਰਕਿਰਿਆ ਵਿੱਚ ਦਾਖਲ ਹੁੰਦੇ ਹਨ।

ਪਰਮੇਸ਼ੁਰ ਕਹਿੰਦਾ ਹੈ ਕਿ ਕਿਸੇ ਵਿਅਕਤੀ ਦੇ ਸੁਭਾਅ ਜਾਂ ਹਾਲਾਤਾਂ ਦੇ ਬਾਵਜੂਦ, ਸਾਨੂੰ ਮਾਫ਼ ਕਰਨਾ ਚਾਹੀਦਾ ਹੈ। ਰੋਮੀਆਂ 12:18 ਕਹਿੰਦਾ ਹੈ, "ਜੇਕਰ ਇਹ ਸੰਭਵ ਹੈ, ਜਿੰਨਾ ਤੁਹਾਡੇ ਉੱਤੇ ਨਿਰਭਰ ਕਰਦਾ ਹੈ, ਸਾਰੇ ਮਨੁੱਖਾਂ ਨਾਲ ਸ਼ਾਂਤੀ ਨਾਲ ਰਹੋ।" ਇਹ ਸਾਡੀ ਜਿੰਮੇਵਾਰੀ ਹੈ ਕਿ ਅਸੀਂ ਸੁਲ੍ਹਾ-ਸਫਾਈ ਕਰਨ ਵਾਲੇ ਬਣੀਏ, ਜਿੰਨਾ ਹੋ ਸਕੇ ਸ਼ਾਂਤੀ ਨਾਲ ਰਹਿਣਾ। ਤੁਸੀਂ ਇੱਕ ਚਿੱਠੀ ਵਿੱਚ, ਟੈਲੀਫੋਨ ਦੁਆਰਾ, ਈਮੇਲ ਦੁਆਰਾ, ਜਾਂ ਵਿਅਕਤੀਗਤ ਰੂਪ ਵਿੱਚ ਮੇਲ ਮਿਲਾਪ ਕਰ ਸਕਦੇ ਹੋ।

ਮਾਫ਼ ਕਰਨਾ ਐੱਖਾ ਹੈ, ਪਰ ਮਾਫ਼ ਨਾ ਕਰਨਾ ਐੱਖਾ ਹੈ। ਦੂਜਿਆਂ ਨੂੰ ਮਾਫ਼ ਕਰਨ ਦੀ ਤਿਆਰੀ ਦਰਸਾਉਂਦੀ ਹੈ ਕਿ ਅਸੀਂ ਸੱਚਮੁੱਚ ਤੋਬਾ ਕੀਤੀ ਹੈ ਅਤੇ ਪਰਮੇਸ਼ੁਰ ਤੋਂ ਮਾਫ਼ੀ ਪ੍ਰਾਪਤ ਕੀਤੀ ਹੈ। ਪਰਮੇਸ਼ੁਰ ਪ੍ਰਤੀ ਟੁੱਟਿਆ ਦਿਲ ਦੂਜਿਆਂ ਲਈ ਸਖ਼ਤ ਦਿਲ ਨਹੀਂ ਹੋ ਸਕਦਾ। ਹੰਕਾਰ, ਡਰ, ਅਤੇ ਪਰਮੇਸ਼ੁਰ ਨੂੰ ਘੱਟ ਪਿਆਰ ਕਰਨਾ ਅਸਲ ਕਾਰਨ ਹਨ ਜੋ ਅਸੀਂ ਦੂਜਿਆਂ ਨੂੰ ਮਾਫ਼ ਨਹੀਂ ਕਰਾਂਗੇ। ਤੋਬਾ ਕਰਨ ਤੋਂ ਇਨਕਾਰ ਕਰਨਾ, ਅਧਿਕਾਰਾਂ ਦੀ ਮੰਗ ਕਰਨਾ ਅਤੇ ਆਪਣਾ ਬਚਾਅ ਕਰਨਾ ਇਹ ਸੰਕੇਤ ਹਨ ਕਿ ਸੁਆਰਥੀ ਹੰਕਾਰ ਪ੍ਰਭੂ ਦੀ ਬਜਾਏ ਤੁਹਾਡੇ ਜੀਵਨ 'ਤੇ ਰਾਜ ਕਰ ਰਿਹਾ ਹੈ। ਜੇ ਡਰ ਅਤੇ ਕੀ-ਜੇ ਤੁਹਾਨੂੰ ਨਿਯੰਤਰਿਤ ਕਰ ਰਹੇ ਹਨ, ਤਾਂ ਵਿਸ਼ਵਾਸ ਲਈ ਪਰਮੇਸ਼ੁਰ 'ਤੇ ਭਰੋਸਾ ਕਰਨ ਅਤੇ ਉਸ ਦੀ ਪਾਲਣਾ ਕਰਨ ਲਈ ਪ੍ਰਾਰਥਨਾ ਕਰੋ। ਮੈਥਿਊ 18 ਦਾ ਮਾਫ਼ ਕਰਨ ਵਾਲਾ ਸੇਵਕ ਚੇਤਾਵਨੀ ਦਿੰਦਾ ਹੈ ਕਿ ਮਾਫ਼ ਨਾ ਕਰਨ ਵਾਲਾ ਦਿਲ ਸਾਨੂੰ ਭਾਵਨਾਤਮਕ ਜੇਲ੍ਹ ਵਿੱਚ ਪਾ ਦੇਵੇਗਾ।

ਮਾਫ਼ ਕਰਨ ਦੇ ਤਰੀਕੇ ਬਾਰੇ ਹੋਰ ਜਾਣਨ ਲਈ ਅੰਤਿਕਾ E ਦੇਖੋ: ਭਰੋਸਾ ਅਤੇ ਮਾਫ਼ੀ।

ਕਾਰਜ ਯੋਜਨਾ

ਜੇ ਇਹ ਤੁਹਾਡੇ 'ਤੇ ਲਾਗੂ ਹੁੰਦਾ ਹੈ, ਤਾਂ ਆਪਣੀ ਯੋਜਨਾ ਅਤੇ ਕਿਸੇ ਨੂੰ ਮਾਫ਼ ਕਰਨ ਦੀ ਵਚਨਬੱਧਤਾ ਲਿਖੋ। ਉਸ ਤਾਰੀਖ ਨੂੰ ਸ਼ਾਮਲ ਕਰਨਾ ਯਕੀਨੀ ਬਣਾਓ ਜਦੋਂ ਤੁਸੀਂ ਇਹ ਕਰੋਗੇ, ਅਤੇ ਫਿਰ ਇਸ ਦੀ ਪਾਲਣਾ ਕਰੋ।

ਪਾਠ 14

ਅਧਿਆਤਮਿਕ ਯੁੱਧ

ਦੂਸਰਾ ਆਮ ਕਾਰਨ ਜੋ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਨ ਵਿਚ ਅਸਫਲ ਰਹਿੰਦੇ ਹਾਂ ਉਹ ਹੈ ਸ਼ਤਾਨ ਜਾਂ ਉਸ ਦੇ ਕਿਸੇ ਦੁਸ਼ਟ ਦੂਤ ਦੁਆਰਾ ਅਤਿਆਚਾਰ ਜਾਂ ਵਿਰੋਧ।

ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੇ ਤਾਂ ਜੋ ਤੁਸੀਂ ਸ਼ਤਾਨ ਦੇ ਫਲ ਛਿੱਦ੍ਰਾਂ ਦੇ ਸਾਹਮਣੇ ਖਲੇ ਸੱਕੋ।(ਅਫਸੀਆਂ 6:11)

ਦੁਸ਼ਮਣ ਸਮੇਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਲੇ ਦੁਆਲੇ ਹੈ। ਉਸਨੇ ਪਹਿਲੇ ਪਰਿਵਾਰ (ਆਦਮ ਅਤੇ ਹੱਵਾ) ਨੂੰ ਪਾਪ ਵਿੱਚ ਪੈਣ ਲਈ ਪਰਤਾਇਆ, ਅਤੇ ਇਹ ਕੰਮ ਕੀਤਾ (ਉਤਪਤ 3:1 7)। ਉਸਦੀ ਯੋਜਨਾ ਨਹੀਂ ਬਦਲੀ ਹੈ। ਦੁਸ਼ਮਣ ਸਾਡੇ 'ਤੇ ਹਮਲਾ ਕਰਨ ਦੇ ਤਰੀਕੇ ਤਿਆਰ ਕਰ ਰਿਹਾ ਹੈ, ਘਰ ਵਿਚ ਭਟਕਣਾ, ਮਤਭੇਦ ਅਤੇ ਵੰਡ ਲਿਆਉਣ ਲਈ। ਉਹ ਸਾਨੂੰ ਅਸਫਲਤਾ ਲਈ ਸਥਾਪਤ ਕਰਨ ਦੇ ਕਾਰੋਬਾਰ ਵਿੱਚ ਹੈ।

ਡੂੰਘੀ ਖੋਦੋ

ਹੇਠਾਂ ਦਿੱਤੇ ਹਵਾਲੇ ਵਿੱਚ ਵਰਣਨ ਕਰੋ ਕਿ ਅਸੀਂ ਕਿਸ ਕਿਸਮ ਦੀ ਜੰਗ ਲੜ ਰਹੇ ਹਾਂ ਅਤੇ ਸਾਨੂੰ ਇਸ ਬਾਰੇ ਕੀ ਕਰਨਾ ਚਾਹੀਦਾ ਹੈ।

ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋਂ ਹਕੂਮਤਾਂ ਇਖਤਿਆਰਾਂ, ਅਤੇ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ 13 ਇਸ ਕਾਰਨ ਤੁਸੀਂ ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਲੈ ਲਵੋ ਭਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸੱਕੋ ਅਤੇ ਸੱਭੇ ਕੁਝ ਮੁਕਾ ਕੇ ਖਲੇ ਸੱਕੋ।(ਅਫਸੀਆਂ 6:12-13)

ਤੱਥ ਫਾਈਲ

ਵਾਈਲਸ—ਮੋਥੋਡੀਆ (ਯੂਨਾਨੀ)। ਚਲਾਕੀ, ਚਲਾਕੀ ਅਤੇ ਧੋਖੇ ਨੂੰ ਦਰਸਾਉਂਦਾ ਹੈ। ਅੰਗਰੇਜ਼ੀ ਸ਼ਬਦ ਵਿਧੀ ਇਸ ਯੂਨਾਨੀ ਸ਼ਬਦ ਤੋਂ ਲਿਆ ਗਿਆ ਹੈ। ਇਹ ਸ਼ਬਦ ਅਕਸਰ ਇੱਕ ਜੰਗਲੀ ਜਾਨਵਰ ਲਈ ਵਰਤਿਆ ਜਾਂਦਾ ਸੀ ਜੋ ਚਲਾਕੀ ਨਾਲ ਡੰਡੇ ਮਾਰਦਾ ਹੈ ਅਤੇ ਫਿਰ ਅਚਾਨਕ ਆਪਣੇ ਸ਼ਿਕਾਰ 'ਤੇ ਝਪਟਦਾ ਹੈ। ਸ਼ੈਤਾਨ ਦੀਆਂ ਬੁਰੀਆਂ ਸਕੀਮਾਂ ਚੋਰੀ ਅਤੇ ਧੋਖੇ ਦੇ ਆਲੇ-ਦੁਆਲੇ ਬਣਾਈਆਂ ਗਈਆਂ ਹਨ।²⁷

ਲੜਾਈ ਦਾ ਮੈਦਾਨ

ਸਦਾ ਸੁਚੇਤ ਰਹੋ ਕਿ ਤੁਸੀਂ ਯੁੱਧ ਦੇ ਵਿਚਕਾਰ ਹੋ, ਅਤੇ ਤੁਹਾਡਾ ਦਿਲ ਅਤੇ ਦਿਮਾਗ ਯੁੱਧ ਦਾ ਮੈਦਾਨ ਹੈ। ਸਾਨੂੰ ਹਰ ਉਸ ਵਿਚਾਰ ਨੂੰ ਤੋਲਣਾ ਚਾਹੀਦਾ ਹੈ ਜੋ ਸਾਡੇ ਮਨ ਵਿੱਚ ਪਰਮੇਸ਼ੁਰ ਦੇ ਬਚਨ ਦੇ ਵਿਰੁੱਧ ਆਉਂਦਾ ਹੈ।

ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਢਾਹ ਦਿੰਦੇ ਹਾਂ ਅਤੇ ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਂਦੇ ਹਾਂ ਭਈ ਉਹ ਮਸੀਹ ਦਾ ਆਗਿਆਕਾਰ ਹੋਵੇ।(2 ਕੁਰਿੰਥੀਆਂ 10:5)

ਤੱਥ ਫਾਈਲ

ਕੈਦੀ ਲਿਆਓ - ਇੱਕ ਕੈਦੀ ਨੂੰ ਫੜਨ ਜਾਂ ਅਧੀਨ ਕਰਨ ਲਈ ਅਤੇ ਉਸਨੂੰ ਗੁਲਾਮੀ ਵਿੱਚ ਲੈ ਜਾਣਾ।

ਇਸ ਸੰਦਰਭ ਵਿੱਚ, ਗੁਲਾਮ ਲਿਆਉਣਾ ਸਾਡੇ ਅਧਰਮੀ ਵਿਚਾਰਾਂ ਨੂੰ ਫੜਨਾ ਅਤੇ ਉਨ੍ਹਾਂ ਨੂੰ ਮਸੀਹ ਅਤੇ ਉਸਦੇ ਬਚਨ ਲਈ ਆਗਿਆਕਾਰੀ ਬਣਾਉਣਾ ਹੈ। ਸ਼ੈਤਾਨ ਸਾਡੇ ਨਾਲ ਨਫ਼ਰਤ ਕਰਦਾ ਹੈ, ਅਤੇ ਸਾਡੇ ਬੱਚਿਆਂ ਨੂੰ ਨਫ਼ਰਤ ਕਰਦਾ ਹੈ, ਅਤੇ ਆਖਰੀ ਚੀਜ਼ ਜੋ ਉਹ ਚਾਹੁੰਦਾ ਹੈ ਕਿ ਅਸੀਂ ਮਸੀਹ ਨੂੰ ਆਪਣੇ ਬੱਚਿਆਂ ਲਈ ਸਫਲਤਾਪੂਰਵਕ ਪੇਸ਼ ਕਰੀਏ।

ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਨੀਚ ਅਤੇ ਕਠੋਰ ਬਣੀਏ ਅਤੇ ਆਪਣੀ ਬੁਰੀ ਇੱਛਾ ਲਈ ਪਰਮੇਸ਼ੁਰ ਦੁਆਰਾ ਦਿੱਤੇ ਆਪਣੇ ਪ੍ਰਭਾਵ ਦੀ ਵਰਤੋਂ ਕਰੀਏ। ਜਦੋਂ ਇੱਕ ਮਸੀਹੀ ਮਾਤਾ-ਪਿਤਾ ਘਰ ਵਿੱਚ ਮਸੀਹ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਹਨ ਅਤੇ ਆਪਣੇ ਬੱਚਿਆਂ ਪ੍ਰਤੀ ਨਫ਼ਰਤ ਦਿਖਾਉਂਦੇ ਹਨ, ਤਾਂ ਉਹ ਉਨ੍ਹਾਂ ਨੂੰ ਸ਼ਤਾਨ ਦੇ ਹੱਥਾਂ ਵਿੱਚ ਧੱਕਣ ਦਾ ਇੱਕ ਸਾਧਨ ਬਣ ਸਕਦੇ ਹਨ। ਅਫਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਮਸੀਹੀ ਇਸ ਨੂੰ ਸਮਝੇ ਬਿਨਾਂ ਹੀ ਅਜਿਹਾ ਕਰ ਰਹੇ ਹਨ।

ਸਾਨੂੰ ਪਰਮੇਸ਼ੁਰ ਦੇ ਦਿਲ ਨੂੰ ਲੱਭਣਾ ਚਾਹੀਦਾ ਹੈ ਅਤੇ ਕਿਸੇ ਵੀ ਚੀਜ਼ ਨੂੰ ਮਾਰਨਾ ਚਾਹੀਦਾ ਹੈ ਜੋ ਉਸ ਤੋਂ ਨਹੀਂ ਹੈ। ਇੱਕ ਵਾਰ ਜਦੋਂ ਅਸੀਂ ਮਸੀਹੀ ਬਣ ਜਾਂਦੇ ਹਾਂ, "ਸਾਡੇ ਕੋਲ ਮਸੀਹ ਦਾ ਮਨ ਹੈ" (1 ਕੁਰਿੰਥੀਆਂ 2:16)। ਸਾਡੇ ਕੋਲ ਹੁਣ ਪਰਮੇਸ਼ੁਰ ਦਾ ਆਤਮਾ ਹੈ (ਰੋਮੀਆਂ 8:9), ਜੋ ਸਾਨੂੰ ਮਸੀਹ ਵਾਂਗ ਬਣਨ ਲਈ ਬਚਨ ਦੁਆਰਾ ਮਾਰਗਦਰਸ਼ਨ ਕਰਦਾ ਹੈ।

ਸਵੈ-ਜਾਂਚ 1

ਹਰ ਰੋਜ਼ ਬਚਨ ਵਿੱਚ ਰਹਿਣਾ ਮਹੱਤਵਪੂਰਨ ਕਿਉਂ ਹੈ?

ਸਾਡੇ ਤਿੰਨ ਸਰੋਤ

ਸਾਡਾ ਮਨ ਤਿੰਨ ਸਰੋਤਾਂ ਤੋਂ ਵਿਚਾਰ ਪ੍ਰਾਪਤ ਕਰਦਾ ਹੈ।

ਪਹਿਲਾ ਸਰੋਤ ਸਾਡੀ ਆਪਣੀ ਆਤਮਾ, ਮਾਨਸਿਕਤਾ ਜਾਂ ਸਵੈ ਹੈ।

ਇਹ ਸਾਡੀਆਂ ਆਪਣੀਆਂ ਲੋੜਾਂ, ਭਾਵਨਾਵਾਂ ਅਤੇ ਵਿਚਾਰਾਂ ਨਾਲ ਸਬੰਧਤ ਵਿਚਾਰ ਹਨ। ਅਸੀਂ ਜਾਣਦੇ ਹਾਂ ਕਿ ਸਾਡੇ ਵਿਚਾਰ ਸਾਡੀ ਆਪਣੀ ਆਤਮਾ ਤੋਂ ਕਦੋਂ ਉਤਪੰਨ ਹੁੰਦੇ ਹਨ ਕਿਉਂਕਿ ਉਹ ਮੈਂ, ਮੈਂ, ਜਾਂ ਮੈਂ ਵਰਗੇ ਸ਼ਬਦਾਂ ਨਾਲ ਹਾਵੀ ਹੁੰਦੇ ਹਨ। "ਮੈਨੂੰ ਆਪਣੇ ਮਜ਼ਬੂਤ-ਇੱਛਾ ਵਾਲੇ ਬੱਚੇ ਨਾਲ ਨਜਿੱਠਣਾ ਪਸੰਦ ਨਹੀਂ ਹੈ।" "ਮੈਂ ਆਪਣਾ ਸਮਾਂ ਬਿਤਾਉਣਾ ਚਾਹੁੰਦਾ ਹਾਂ।" ਇਹ ਸਾਡੇ ਆਪਣੇ ਵਿਚਾਰ ਅਤੇ ਭਾਵਨਾਵਾਂ ਹਨ। ਬਾਈਬਲ ਸਪੱਸ਼ਟ ਤੌਰ 'ਤੇ ਕਹਿੰਦੀ ਹੈ ਕਿ ਸਾਡੇ ਮਨ ਨੂੰ ਬਦਲਣਾ ਚਾਹੀਦਾ ਹੈ (ਰੋਮੀਆਂ 12:2), ਨਵਿਆਇਆ ਜਾਣਾ ਚਾਹੀਦਾ ਹੈ (ਅਫ਼ਸੀਆਂ 4:23), ਅਤੇ ਪਰਮੇਸ਼ੁਰ ਦੇ ਬਚਨ ਦੁਆਰਾ ਸੋਧਿਤ ਹੋਣਾ ਚਾਹੀਦਾ ਹੈ, ਕਿਉਂਕਿ ਇਹ "ਦਿਲ ਦੇ ਵਿਚਾਰਾਂ ਅਤੇ ਇਰਾਦਿਆਂ ਨੂੰ ਜਾਣਦਾ ਹੈ" (ਇਬਰਾਨੀਆਂ 4:12)।

ਦੂਜਾ ਸਰੋਤ ਪਵਿੱਤਰ ਆਤਮਾ ਹੈ।

ਸਾਡੇ ਮਨ ਵੀ ਪਵਿੱਤਰ ਆਤਮਾ ਤੋਂ ਵਿਚਾਰ ਜਾਂ ਸੰਦੇਸ਼ ਪ੍ਰਾਪਤ ਕਰ ਸਕਦੇ ਹਨ।

ਪਰ ਸਾਨੂੰ ਜਗਤ ਦਾ ਆਤਮਾ ਨਹੀਂ ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ੁਰ ਤੋਂ ਹੈ ਤਾਂ ਜੋ ਅਸੀਂ ਉਨ੍ਹਾਂ ਪਦਾਰਥਾਂ ਨੂੰ ਜਾਣੀਏ ਜਿਹੜੇ ਪਰਮੇਸ਼ੁਰ ਨੇ ਸਾਨੂੰ ਬਖਸ਼ੇ ਹਨ।(1 ਕੁਰਿੰਥੀਆਂ 2:12)

ਜਿਵੇਂ ਕਿ ਅਸੀਂ ਮਸੀਹ ਦੇ ਨਾਲ ਇੱਕ ਸਥਾਈ ਰਿਸ਼ਤੇ ਵਿੱਚ ਚੱਲਦੇ ਹਾਂ, ਉਹ ਸਾਡੇ ਦਿਲਾਂ ਨੂੰ ਉਸਦੇ ਬਚਨ ਦੀਆਂ ਸੱਚਾਈਆਂ ਨਾਲ ਭਰ ਦਿੰਦਾ ਹੈ। ਜਿਉਂ ਹੀ ਅਸੀਂ ਉਸਦੀ ਧਾਰਮਿਕਤਾ 'ਤੇ ਧਿਆਨ ਦਿੰਦੇ ਹਾਂ, ਸਾਡੇ ਮਨ ਪਵਿੱਤਰ ਆਤਮਾ ਲਈ ਖੁੱਲ੍ਹੇ ਹੋ ਜਾਂਦੇ ਹਨ ਅਤੇ ਅਸੀਂ ਮਾਰਗਦਰਸ਼ਨ, ਉਤਸ਼ਾਹ, ਬੁੱਧੀ ਅਤੇ ਹਿਦਾਇਤ ਦੇ ਸ਼ਬਦ ਸੁਣਦੇ ਹਾਂ। ਅਸੀਂ ਉਦੋਂ ਜਾਣ ਸਕਦੇ ਹਾਂ ਜਦੋਂ ਸਾਨੂੰ ਪਵਿੱਤਰ ਆਤਮਾ ਤੋਂ ਕੋਈ ਵਿਚਾਰ ਪ੍ਰਾਪਤ ਹੋਇਆ ਹੈ ਕਿਉਂਕਿ ਇਹ ਸ਼ਾਸਤਰੀ ਹੈ, ਸੱਚ ਹੈ, ਸੁਧਾਰਦਾ ਹੈ, ਸਾਨੂੰ ਪ੍ਰਭੂ ਵੱਲ ਖਿੱਚਦਾ ਹੈ, ਅਤੇ ਕਦੇ ਵੀ ਉਸਦੇ ਬਚਨ ਦੇ ਉਲਟ ਨਹੀਂ ਹੈ। ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ, ਪਰਮੇਸ਼ੁਰ ਦੇ ਬੱਚੇ ਹੋਣ ਦੇ ਨਾਤੇ, ਅਸੀਂ ਆਪਣੀ ਸਮਝ 'ਤੇ ਨਹੀਂ ਛੱਡੇ ਗਏ ਹਾਂ। ਪਰਮੇਸ਼ੁਰ ਸਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ ਅਤੇ ਆਪਣੇ ਬਚਨ ਅਤੇ ਪਵਿੱਤਰ ਆਤਮਾ ਦੀ ਸੇਵਕਾਈ ਦੁਆਰਾ ਸਾਡੇ ਨਾਲ ਗੱਲ ਕਰੇਗਾ।

ਤੀਜਾ ਸਰੋਤ ਭੂਤ ਹਨ।

ਅੰਤ ਵਿੱਚ, ਸਾਡੇ ਮਨ ਭੂਤਾਂ ਤੋਂ ਵਿਚਾਰ ਪ੍ਰਾਪਤ ਕਰਦੇ ਹਨ। ਪ੍ਰਭੂ ਯਿਸੂ ਨੂੰ ਪਿਆਰ ਕਰਨ ਵਾਲੇ ਵਿਸ਼ਵਾਸੀ ਵੀ ਅਧਿਆਤਮਿਕ ਜ਼ੁਲਮ ਦਾ ਅਨੁਭਵ ਕਰ ਸਕਦੇ ਹਨ, ਸ਼ੈਤਾਨੀ ਵਿਚਾਰਾਂ ਨਾਲ ਉਨ੍ਹਾਂ ਦੇ ਮਨਾਂ ਵਿੱਚ ਬੰਬਾਰੀ ਹੁੰਦੀ ਹੈ। ਪਤਰਸ ਇੱਕ ਸੰਪੂਰਣ ਉਦਾਹਰਣ ਹੈ।

ਪਰ ਉਹ ਨੇ ਮੁੜ ਕੇ ਪਤਰਸ ਨੂੰ ਆਖਿਆ, ਹੇ ਸ਼ਤਾਨ ਮੈਥੋਂ ਪਿੱਛੇ ਹਟ! ਤੂੰ ਮੇਰੇ ਲਈ ਠੇਕਰ ਹੈਂ ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ 24ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।(ਮੱਤੀ 16:22-23)

ਧਿਆਨ ਦਿਓ ਕਿ ਯਿਸੂ ਨੇ ਪਤਰਸ ਨੂੰ ਇਸ ਲਈ ਝਿੜਕਿਆ ਕਿਉਂਕਿ ਉਹ "ਪਰਮੇਸ਼ੁਰ ਦੀਆਂ ਗੱਲਾਂ ਦਾ ਧਿਆਨ ਨਹੀਂ ਰੱਖਦਾ ਸੀ।" ਪੀਟਰ ਯਿਸੂ ਨੂੰ ਸਲੀਬ 'ਤੇ ਜਾਣ ਤੋਂ ਰੋਕਣਾ ਚਾਹੁੰਦਾ ਸੀ, ਪਰ ਯਿਸੂ ਨੇ ਪਛਾਣ ਲਿਆ ਕਿ ਇਹ ਵਿਚਾਰ ਸ਼ੈਤਾਨ ਤੋਂ ਪੈਦਾ ਹੋਏ ਹਨ ਅਤੇ ਇਸ ਨਾਲ ਤੁਰੰਤ ਨਜਿੱਠਣ ਦੀ ਲੋੜ ਹੈ।

ਅਸੀਂ ਜਾਣਦੇ ਹਾਂ ਕਿ ਇੱਕ ਵਿਚਾਰ ਦਾ ਇੱਕ ਸ਼ੈਤਾਨੀ ਮੂਲ ਹੁੰਦਾ ਹੈ ਜਦੋਂ ਇਹ ਹੇਠ ਲਿਖੀਆਂ ਸ਼੍ਰੇਣੀਆਂ ਵਿੱਚੋਂ ਇੱਕ ਵਿੱਚ ਆਉਂਦਾ ਹੈ: ਝੂਠ, ਨਿੰਦਾ, ਜਾਂ ਪਰਤਾਵਾ। ਪਰਮੇਸ਼ੁਰ ਨੂੰ ਇਹ ਦੱਸਣ ਲਈ ਕਹੋ ਕਿ ਕੀ ਇਹਨਾਂ ਵਿੱਚੋਂ ਕੋਈ ਵੀ ਸ਼੍ਰੇਣੀ ਹੁਣ ਤੁਹਾਡੇ ਵਿਚਾਰ ਜੀਵਨ ਨੂੰ ਪ੍ਰਭਾਵਤ ਕਰ ਰਹੀ ਹੈ।

ਸਵੈ-ਜਾਂਚ 2

ਇਹਨਾਂ ਸੱਚਾਈਆਂ ਬਾਰੇ ਆਪਣੇ ਦਿਲ ਨਾਲ ਗੱਲ ਕਰਨ ਲਈ ਪਰਮੇਸ਼ੁਰ ਨੂੰ ਕਹੋ।

ਪਿਆਰ ਭਰਿਆ ਸੰਚਾਰ

ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ ਅਤੇ ਆਪਣੇ ਪਿਉ ਦੀਆਂ ਕਾਮਨਾਂ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ ਅਤੇ ਸਚਿਆਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਸਚਿਆਈ ਹੈ ਨਹੀਂ। ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ ਕਿਉਂਕਿ ਉਹ ਝੂਠ ਹੈ ਅਤੇ ਝੂਠਾ ਦਾ ਪਤੰਦਰ ਹੈ। (ਯੂਹੰਨਾ 8 :44)

ਝੂਠ ਬਾਰੇ ਤੁਹਾਨੂੰ ਕੀ ਪ੍ਰਗਟ ਕੀਤਾ ਗਿਆ ਸੀ?

ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹ ਦੇ ਦੂਤ ਉਹ ਦੇ ਨਾਲ ਸੁੱਟੇ ਗਏ, ਅਤੇ ਮੈਂ ਇੱਕ ਵੱਡੀ ਅਵਾਜ਼ ਸੁਰਗ ਵਿੱਚ ਇਹ ਆਖਦੇ ਸੁਣੀ ਭਈ ਹੁਣ ਸਾਡੇ ਪਰਮੇਸੁਰ ਦੀ ਮੁਕਤੀ ਅਤੇ ਸਮਰੱਥਾ ਅਤੇ ਰਾਜ ਅਤੇ ਉਹ ਦੇ ਮਸੀਹ ਦਾ ਇੱਖਤਿਆਰ ਹੋ ਗਿਆ ਕਿਉਂ ਜੋ ਸਾਡੇ ਭਰਾਵਾਂ ਨੂੰ ਦੇਸ਼ ਲਾਉਣ ਵਾਲਾ ਜਿਹੜਾ ਸਾਡੇ ਪਰਮੇਸੁਰ ਦੇ ਹਜ਼ੂਰ ਓਹਨਾਂ ਉੱਤੇ ਰਾਤ ਦਿਨ ਦੇਸ਼ ਲਾਉਂਦਾ ਹੈ ਹੇਠਾਂ ਸੁੱਟਿਆ ਗਿਆ ਹੈ ! (ਪਰਕਾਸ਼ ਦੀ ਪੇਥੀ 12:9-10)

ਨਿੰਦਾ ਜਾਂ ਦੇਸ਼ਾਂ ਬਾਰੇ ਤੁਹਾਡੇ ਲਈ ਕੀ ਪ੍ਰਗਟ ਹੋਇਆ ਸੀ?

ਤਦ ਪਰਤਾਉਣ ਵਾਲੇ ਨੇ ਕੋਲ ਆਣ ਕੇ ਉਹ ਨੂੰ ਕਿਹਾ, ਜੇ ਤੂੰ ਪਰਮੇਸੁਰ ਦਾ ਪੁੱਤ੍ਰ ਹੈਂ ਤਾਂ ਕਹੁ ਜੇ ਏਹ ਪੱਥਰ ਰੋਟੀਆਂ ਬਣ ਜਾਣ।(ਮੱਤੀ 4:3)

ਪਾਪ ਦੇ ਪਰਤਾਵੇ ਬਾਰੇ ਤੁਹਾਨੂੰ ਕੀ ਪ੍ਰਗਟ ਕੀਤਾ ਗਿਆ ਸੀ?

ਸਾਡੇ ਵਿਚਾਰ

ਜਦੋਂ ਅਸੀਂ ਝੂਠੇ ਵਿਚਾਰਾਂ (ਬਾਈਬਲੀ ਸੱਚਾਈ ਦੇ ਮੁਕਾਬਲੇ), ਨਿੰਦਾ, ਜਾਂ ਪਰਮੇਸੁਰ ਅਤੇ ਦੂਜਿਆਂ ਦੇ ਵਿਰੁੱਧ ਪਾਪ ਕਰਨ ਦੇ ਸੱਦੇ ਨਾਲ ਪਰਤਾਏ ਜਾਂਦੇ ਹਾਂ, ਤਾਂ ਇਹ ਨਿਸ਼ਚਿਤ ਹੈ ਕਿ ਅਸੀਂ ਅਧਿਆਤਮਿਕ ਯੁੱਧ ਦਾ ਅਨੁਭਵ ਕਰ ਰਹੇ ਹਾਂ। ਅਸੀਂ ਦੁਸ਼ਟ (ਅਫ਼ਸੀਆਂ 6:16) ਦੇ ਅੱਗ ਦੀਆਂ ਲਪਟਾਂ ਤੋਂ ਬਚ ਨਹੀਂ ਸਕਦੇ। ਹਾਲਾਂਕਿ, ਅਸੀਂ ਉਨ੍ਹਾਂ ਵਿਚਾਰਾਂ ਨਾਲ ਕੀ ਕਰਦੇ ਹਾਂ, ਇਸ ਨੂੰ ਕੰਟਰੋਲ ਕਰ ਸਕਦੇ ਹਾਂ। ਪ੍ਰਮਾਤਮਾ ਕਹਿੰਦਾ ਹੈ ਕਿ ਸਾਨੂੰ ਆਪਣੇ ਮਨ ਵਿੱਚ ਆਉਣ ਵਾਲੇ ਹਰ ਵਿਚਾਰ ਨੂੰ ਲੈਣਾ ਚਾਹੀਦਾ ਹੈ ਅਤੇ ਉਸ ਵਿਚਾਰ ਨੂੰ ਪਰਮੇਸੁਰ ਦੇ ਬਚਨ ਦੇ ਵਿਰੁੱਧ ਤੋਲਣਾ ਚਾਹੀਦਾ ਹੈ। ਜੇਕਰ ਕੋਈ ਵਿਚਾਰ ਇਮਤਿਹਾਨ ਪਾਸ ਨਹੀਂ ਕਰਦਾ ਹੈ, ਤਾਂ ਪਰਮੇਸੁਰ ਕਹਿੰਦਾ ਹੈ ਕਿ ਸਾਨੂੰ ਇਸਨੂੰ ਤੁਰੰਤ ਆਪਣੇ ਮਨਾਂ ਵਿੱਚੋਂ ਸਾਫ਼ ਕਰਨਾ ਚਾਹੀਦਾ ਹੈ।

"ਹਰ ਵਿਚਾਰ ਨੂੰ ਕੈਦ ਵਿੱਚ ਲਿਆਉਣਾ" ਇੱਕ ਅਨੁਸ਼ਾਸਨ ਹੈ ਜਿਸਦਾ ਲਗਾਤਾਰ ਅਭਿਆਸ ਕਰਨਾ ਚਾਹੀਦਾ ਹੈ। ਪਰਤਾਵੇ 'ਤੇ ਕੰਮ ਕਰਨ ਤੋਂ ਪਹਿਲਾਂ ਤੁਹਾਡੇ ਮਨ ਵਿੱਚ ਪਾਪ ਦੀ ਕਲਪਨਾ ਕੀਤੀ ਜਾਂਦੀ ਹੈ। ਇਸ ਲਈ ਤੁਹਾਨੂੰ ਇਸ ਅਨੁਸ਼ਾਸਨ ਦਾ ਅਭਿਆਸ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਪਵਿੱਤਰਤਾ ਦਾ ਪਿੱਛਾ ਕਰ ਰਹੇ ਹੋ। ਪਰਮੇਸੁਰ ਸਾਨੂੰ ਸ਼ਾਸਤਰ ਵਿੱਚ ਇੱਕ ਖਾਸ ਚੈਕਲਿਸਟ ਦਿੰਦਾ ਹੈ।

ਮੁਕਦੀ ਗੱਲ, ਹੇ ਭਰਾਵੇ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ ਜਿਹੜੀਆਂ ਜਥਾਰਥ ਹਨ, ਜਿਹੜੀਆਂ ਸੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੇਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ।(ਫਿਲਿੱਪੀਆਂ 4:8)

ਜੇ ਅਸੀਂ ਇਸ ਲੜਾਈ ਤੋਂ ਅਣਜਾਣ ਹਾਂ ਅਤੇ ਜਾਂ ਸਰਗਰਮੀ ਨਾਲ ਨਹੀਂ ਲੜ ਰਹੇ ਹਾਂ, ਤਾਂ ਇਹ ਦੁਸ਼ਮਣ ਲਈ ਸਾਡੇ ਪਰਿਵਾਰਾਂ ਦੇ ਵਿਰੁੱਧ ਆਉਣ ਦਾ ਮੌਕਾ ਹੋਵੇਗਾ। ਧਿਆਨ ਵਿੱਚ ਰੱਖੋ: ਦੁਸ਼ਮਣ ਹਮੇਸ਼ਾ ਸਾਜ਼ਿਸ਼ ਰਚਦਾ ਹੈ, ਮਾਪੇ ਹੋਣ ਦੇ ਨਾਤੇ ਸਾਨੂੰ ਅਸਫਲ ਕਰਨ ਲਈ ਕੋਈ ਤਰੀਕਾ ਲੱਭਣ ਦੀ ਸਾਜ਼ਿਸ਼ ਰਚਦਾ ਹੈ।

ਹੇਠਲੀ ਕਹਾਣੀ ਇਸ ਸੱਚਾਈ ਨੂੰ ਦਰਸਾਉਂਦੀ ਹੈ। ਜਿਵੇਂ ਤੁਸੀਂ ਪੜ੍ਹਦੇ ਹੋ, ਉਜਾਗਰ ਜਾਂ ਰੇਖਾਕਿਤ ਕਰਦੇ ਹੋ ਕਿ ਦੁਸ਼ਮਣ ਕਿਵੇਂ ਕੰਮ ਕਰ ਰਿਹਾ ਹੈ ਇਹ ਦੇਖਣ ਲਈ ਕਿੱਥੇ ਅਧਰਮੀ ਵਿਚਾਰ ਆਉਂਦੇ ਹਨ। ਅਸੀਂ ਕਿਸੇ ਸਥਿਤੀ ਪ੍ਰਤੀ ਪ੍ਰਤੀਕ੍ਰਿਆ ਕਰਨ ਅਤੇ ਪਿਆਰ ਵਿੱਚ ਪ੍ਰਤੀਕ੍ਰਿਆ ਕਰਨ ਵਿੱਚ ਅੰਤਰ ਦਾ ਅਧਿਐਨ

ਕੀਤਾ ਹੈ। ਜਵਾਬ ਦੇਣ ਲਈ ਸੋਚਣਾ (ਪਹਿਲਾਂ ਸੋਚੋ), ਸਵੈ-ਨਿਯੰਤਰਣ (ਪਵਿੱਤਰ ਆਤਮਾ ਵੱਲ ਸਾਡੀ ਇੱਛਾ ਨੂੰ ਝੁਕਣਾ), ਸਮਾਂ ਲੱਗਦਾ ਹੈ, ਅਤੇ ਭਾਵਨਾਵਾਂ ਜਾਂ ਭਾਵਨਾਵਾਂ ਦੁਆਰਾ ਨਿਰਧਾਰਤ ਨਹੀਂ ਕੀਤਾ ਜਾਂਦਾ ਹੈ। ਇਹ ਵੀ ਨੋਟ ਕਰੋ ਕਿ ਜਦੋਂ ਪ੍ਰਤੀਕਿਰਿਆ ਜਾਂ ਪ੍ਰਤੀਕਿਰਿਆ ਹੁੰਦੀ ਹੈ।

ਕਈ ਸਾਲ ਪਹਿਲਾਂ, ਮੈਂ ਇੱਕ ਜੂਨੀਅਰ ਹਾਈ ਯੂਥ ਗਰੁੱਪ ਵਿੱਚੋਂ ਨਿੱਕ ਨੂੰ ਲੈਣ ਗਿਆ ਸੀ ਜਿਸ ਵਿੱਚ ਉਹ ਸ਼ਾਮਲ ਹੋ ਰਿਹਾ ਸੀ। ਮੈਂ ਉੱਥੇ ਜਲਦੀ ਪਹੁੰਚ ਗਿਆ ਅਤੇ ਕਲੀਸਿਯਾ ਦੀ ਪਾਰਕਿੰਗ ਵਿੱਚ ਇੰਤਜ਼ਾਰ ਕਰ ਰਿਹਾ ਸੀ ਜਦੋਂ ਇੱਕ ਪੁਰਾਣਾ ਦੇਸਤ ਆਪਣੇ ਬੇਟੇ ਨੂੰ ਲੈਣ ਆਇਆ। ਜਦੋਂ ਉਸਨੇ ਮੈਨੂੰ ਦੇਖਿਆ, ਉਹ ਆਪਣੀ ਕਾਰ ਤੋਂ ਛਾਲ ਮਾਰ ਕੇ ਮੇਰੀ ਖਿੜਕੀ ਵੱਲ ਭੱਜਿਆ।

"ਹੇ, ਕਰੇਗ, ਕੀ ਤੁਸੀਂ ਸੁਣਿਆ ਕਿ ਕੀ ਹੋਇਆ ਹੈ? ਬੱਚਿਆਂ ਦਾ ਇੱਕ ਸਮੂਹ, ਜਿਸ ਵਿੱਚ ਤੁਹਾਡਾ ਪੁੱਤਰ ਅਤੇ ਮੇਰਾ ਵੀ ਸ਼ਾਮਲ ਹੈ, ਅੱਜ ਰਾਤ ਨੌਜਵਾਨਾਂ ਦੇ ਸਮੂਹ ਨੂੰ ਖੋਦਣ ਲਈ ਅਤੇ ਕਿਸੇ ਕੁੜੀ ਦੇ ਘਰ ਵਿੱਚ ਬਾਸਕਟਬਾਲ ਖੇਡ ਰਹੇ ਹਨ। ਆਦਮੀ, ਜਦੋਂ ਮੇਰਾ ਬੇਟਾ ਇੱਥੇ ਆਉਂਦਾ ਹੈ, ਮੈਂ ਸੱਚਮੁੱਚ ਉਸਨੂੰ ਲੈਣ ਦੇਵਾਂਗਾ!"

ਜਦੋਂ ਮੈਂ ਉਸਨੂੰ ਪੁੱਛਿਆ ਕਿ ਉਸਨੂੰ ਇਹ ਜਾਣਕਾਰੀ ਕਿਵੇਂ ਮਿਲੀ, ਤਾਂ ਉਸਨੇ ਦੱਸਿਆ ਕਿ ਉਸਦੀ ਪਤਨੀ ਦੇ ਦੇਸਤ, ਜੋ ਘਰ ਦੇ ਨਾਲ ਹੀ ਰਹਿੰਦੇ ਹਨ, ਜਿੱਥੇ ਬੱਚੇ ਬਾਸਕਟਬਾਲ ਖੇਡ ਰਹੇ ਸਨ, ਨੇ ਉਸਦੇ ਪੁੱਤਰ ਨੂੰ ਦੇਖਿਆ ਅਤੇ ਉਸਦੀ ਪਤਨੀ ਨੂੰ ਬੁਲਾਇਆ।

"ਕੀ ਤੁਸੀਂ ਸਾਡੇ ਬੱਚਿਆਂ 'ਤੇ ਵਿਸ਼ਵਾਸ ਕਰ ਸਕਦੇ ਹੋ?" ਉਸ ਨੇ ਕਿਹਾ। "ਮੈਂ ਆਪਣੇ ਚਰਚ ਵਿੱਚ ਇੱਕ ਆਮ ਪਾਦਰੀ ਹਾਂ। ਕੀ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿ ਇਹ ਮੇਰੇ ਲਈ ਕਿੰਨੀ ਸ਼ਰਮਨਾਕ ਹੈ? ਸਾਰਾ ਚਰਚ ਜਾਣ ਜਾਵੇਗਾ! ਉਹ ਸੱਚਮੁੱਚ ਇਸ ਲਈ ਭੁਗਤਾਨ ਕਰਨ ਜਾ ਰਿਹਾ ਹੈ!"

ਮੈਂ ਇਸ ਆਦਮੀ ਨੂੰ ਕਈ ਸਾਲ ਪਹਿਲਾਂ ਸਲਾਹ ਦਿੱਤੀ ਸੀ ਅਤੇ ਉਸਨੂੰ ਪ੍ਰਭੂ ਵੱਲ ਲੈ ਗਿਆ ਸੀ। ਜਿਵੇਂ ਹੀ ਇਹ ਆਦਮੀ ਆਪਣੀ ਕਾਰ ਵੱਲ ਵਾਪਸ ਗਿਆ, ਇਹ ਵਿਚਾਰ ਮੇਰੇ ਸਿਰ ਵਿੱਚ ਭਰ ਗਏ: ਗੋਸ਼, ਮੈਂ ਇੱਕ ਪਾਦਰੀ ਹਾਂ। ਇਹ ਮੁੰਡਾ ਮੇਰੇ ਬਾਰੇ ਕੀ ਸੋਚਦਾ ਹੈ? ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਨਿਕ ਅਜਿਹਾ ਕਰੇਗਾ। ਮੇਰੀ ਸਾਖ ਬਾਰੇ ਕੀ? ਕੀ ਉਹ ਸੋਚਦਾ ਹੈ ਕਿ ਉਹ ਛੁਪ ਕੇ ਭੱਜ ਸਕਦਾ ਹੈ? ਉਹ ਸੋਚਦਾ ਹੈ ਕਿ ਮੈਨੂੰ ਪਤਾ ਨਹੀਂ ਲੱਗੇਗਾ? ਇਹ ਹੈ! ਜਦੋਂ ਉਹ ਇੱਥੇ ਆਉਂਦਾ ਹੈ, ਮੈਂ ਉਸਨੂੰ ਇਹ ਲੈਣ ਦੇਵਾਂਗਾ!

ਸ਼ੈਤਾਨ ਮੇਰੇ ਮਨ ਨੂੰ ਨਿਰਣਾਇਕ, ਦੁਸ਼ਟ ਇਲਜ਼ਾਮਾਂ ਅਤੇ ਪਰਤਾਵਿਆਂ ਨਾਲ ਬੰਬਾਰੀ ਕਰ ਰਿਹਾ ਸੀ। ਮੈਨੂੰ ਸਥਿਤੀ ਬਾਰੇ ਸੱਚਾਈ ਨਹੀਂ ਪਤਾ ਸੀ, ਸਿਰਫ ਇੱਕ ਪਰੇਸ਼ਾਨ ਪਿਤਾ ਦੀ ਸੁਣੀ ਗਈ। ਇਸ ਤੋਂ ਪਹਿਲਾਂ ਕਿ ਮੈਂ ਇਹ ਜਾਣਦਾ, ਮੈਂ ਆਪਣੇ ਬੇਟੇ ਦੇ ਵਿਰੁੱਧ ਸ਼ੈਤਾਨ ਦੇ ਇਲਜ਼ਾਮਾਂ ਨਾਲ ਸਹਿਮਤ ਸੀ, ਅਤੇ ਮੈਂ ਆਪਣੇ ਬੇਟੇ ਨੂੰ ਇਹ ਹੋਣ ਦੇਣ ਲਈ ਪਰਤਾਇਆ ਸੀ। ਇਸ ਵਿਅਕਤੀ ਨੇ ਮੇਰੇ ਬਾਰੇ ਕੀ ਸੋਚਿਆ ਇਸ ਬਾਰੇ ਮੇਰੀਆਂ ਆਪਣੀਆਂ ਘਮੰਡੀ ਚਿੰਤਾਵਾਂ ਮੇਰੇ ਗੁੱਸੇ ਨੂੰ ਵਧਾ ਰਹੀਆਂ ਸਨ। ਮੇਰਾ ਸਰੀਰਕ ਸੁਭਾਅ ਖੇਤ ਦਾ ਦਿਨ ਸੀ! ਇਹ ਸਥਿਤੀ ਉਤਪ੍ਰੇਰਕ ਸੀ, ਅਤੇ ਸ਼ੈਤਾਨ ਇਸ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸ਼ੈਤਾਨ ਨੇ ਮੈਨੂੰ ਸਥਾਪਿਤ ਕੀਤਾ ਸੀ। ਉਸਨੇ ਮੇਰੇ ਚਿਹਰੇ 'ਤੇ ਹੁੱਕ ਨੂੰ ਲਟਕਾਇਆ, ਮੈਂ ਇਸਨੂੰ ਲੈ ਲਿਆ, ਅਤੇ ਉਹ ਮੈਨੂੰ ਅੰਦਰ ਖਿੱਚ ਰਿਹਾ ਸੀ।

ਉਸ ਦੀ ਕਿਰਪਾ ਅਤੇ ਰਹਿਮ ਲਈ ਪਰਮੇਸ਼ੁਰ ਦਾ ਧੰਨਵਾਦ ਕਰੋ। ਪਵਿੱਤਰ ਆਤਮਾ ਨੇ ਮੇਰੀ ਆਪਣੀ ਜਵਾਨੀ ਦੀ ਯਾਦ ਲਿਆਂਦੀ: "ਕੈਗ, ਜਦੋਂ ਤੁਸੀਂ ਇੱਕ ਬੱਚਾ ਸੀ ਤਾਂ ਤੁਹਾਨੂੰ ਕਿੰਨੇ ਚਰਚ ਸਮੂਹਾਂ ਵਿੱਚੋਂ ਬਾਹਰ ਕੱਢਿਆ ਗਿਆ ਸੀ? ਜਦੋਂ ਤੁਸੀਂ ਤੇਰਾ ਸਾਲ ਦੇ ਸੀ ਤਾਂ ਤੁਸੀਂ ਕੀ ਕਰ ਰਹੇ ਸੀ? ਜਦੋਂ ਤੁਸੀਂ ਨਿਕ ਦੀ ਉਮਰ ਦੇ ਸੀ, ਕੀ ਤੁਸੀਂ ਨੌਜਵਾਨਾਂ ਦੇ ਸਮੂਹ ਵਿੱਚ ਵੀ ਗਏ ਸੀ?"

ਮੈਂ ਕੁਝ ਸਮਾਂ ਲਿਆ ਅਤੇ ਇਸ ਸਥਿਤੀ ਨਾਲ ਸਹੀ ਢੰਗ ਨਾਲ ਨਜਿੱਠਣ ਲਈ ਤਾਕਤ ਅਤੇ ਬੁੱਧੀ ਲਈ ਪ੍ਰਾਰਥਨਾ ਕੀਤੀ।

ਆਖਰਕਾਰ ਨਿਕ ਆ ਗਿਆ ਅਤੇ ਕਾਰ ਕੋਲ ਆਇਆ ਅਤੇ ਪੁੱਛ ਰਿਹਾ ਸੀ ਕਿ ਕੀ ਮੈਂ ਉਸਦੇ ਦੇਸਤ ਨੂੰ ਘਰ ਦੀ ਸਵਾਰੀ ਦੇ ਸਕਦਾ ਹਾਂ। ਮੈਂ ਸਹਿਮਤ ਹੋ ਗਿਆ, ਇਹ ਜਾਣਦੇ ਹੋਏ ਕਿ ਮੈਨੂੰ ਕਿਸੇ ਹੋਰ ਬੱਚੇ ਦੇ ਸਾਹਮਣੇ ਉਸਦਾ ਸਾਹਮਣਾ ਨਹੀਂ ਕਰਨਾ ਚਾਹੀਦਾ।

ਕੁਝ ਸਕਿੰਟਾਂ ਦੇ ਅੰਦਰ, ਨਿਕ ਨੇ ਮੈਨੂੰ ਕਿਹਾ, "ਹੇ, ਪਿਤਾ ਜੀ, ਮੈਨੂੰ ਤੁਹਾਨੂੰ ਦੱਸਣਾ ਪਏਗਾ ਕਿ ਅੱਜ ਰਾਤ ਕੀ ਹੋਇਆ। ਅਸੀਂ ਨੌਜਵਾਨਾਂ ਦੇ ਸਮੂਹ ਵਿੱਚ ਨਹੀਂ ਗਏ ਕਿਉਂਕਿ ਉਹਨਾਂ ਦਾ ਗ੍ਰੈਜੂਏਸ਼ਨ ਸਮਾਰੋਹ ਹੋ ਰਿਹਾ ਸੀ, ਅਤੇ ਨੇਤਾ ਨੇ ਕਿਹਾ ਕਿ ਜੇ ਅਸੀਂ ਨਹੀਂ ਚਾਹੁੰਦੇ ਤਾਂ ਸਾਨੂੰ ਹਾਜ਼ਰ ਹੋਣ ਦੀ ਲੋੜ ਨਹੀਂ ਸੀ, ਪਰ ਸਾਨੂੰ ਆਪਣੇ ਮਾਪਿਆਂ ਨੂੰ ਬੁਲਾਉਣ ਦੀ ਲੋੜ ਸੀ। ਬੱਚਿਆਂ ਵਿੱਚੋਂ ਇੱਕ ਗਲੀ ਵਿੱਚ ਰਹਿੰਦਾ ਹੈ ਅਤੇ ਉਸਨੇ ਪੁੱਛਿਆ ਕਿ ਕੀ ਅਸੀਂ ਉਸਦੇ ਘਰ ਬਾਸਕਟਬਾਲ ਖੇਡਣਾ ਚਾਹੁੰਦੇ ਹਾਂ, ਤਾਂ ਅਸੀਂ ਕੀਤਾ।"

ਮੈਂ ਗੂੰਗਾ ਖੇਡਿਆ, ਜਿਵੇਂ ਕਿ ਮੈਨੂੰ ਨਹੀਂ ਪਤਾ ਕਿ ਕੀ ਹੋਇਆ ਸੀ, ਫਿਰ ਜਵਾਬ ਦਿੱਤਾ, "ਤੁਸੀਂ ਜਾਣਦੇ ਹੋ, ਨਿਕ, ਸਾਡੇ ਕੋਲ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਸੀ। ਅਗਲੀ ਵਾਰ ਜਦੋਂ ਤੁਸੀਂ ਉੱਥੇ ਨਾ ਹੋਣ ਦਾ ਫੈਸਲਾ ਕਰਦੇ ਹੋ ਜਿੱਥੇ ਤੁਹਾਨੂੰ ਹੋਣਾ ਚਾਹੀਦਾ ਹੈ, ਅਸੀਂ ਇੱਕ ਫੋਨ ਕਾਲ ਚਾਹੁੰਦੇ ਹਾਂ। ਤੁਹਾਡੀ ਮੰਮੀ ਅਤੇ ਮੈਨੂੰ ਇਹ ਫੈਸਲਾ ਲੈਣ ਦਿਓ। ਤੁਹਾਡੇ ਕੋਲ ਅਜੇ ਇਹ ਫੈਸਲੇ ਲੈਣ ਦਾ ਅਧਿਕਾਰ ਨਹੀਂ ਹੈ।"

ਉਸਨੇ ਮੈਨੂੰ ਕੋਈ ਬਹਾਨਾ ਨਹੀਂ ਦਿੱਤਾ ਪਰ ਸਹਿਮਤੀ ਦਿੱਤੀ ਕਿ ਉਹ ਅਗਲੀ ਵਾਰ ਕਾਲ ਕਰੇਗਾ। ਇਹ ਸੀ। ਇਹ ਖਤਮ ਹੋ ਗਿਆ ਸੀ। ਉਸਨੇ ਅਗਲੀ ਵਾਰ ਕਾਲ ਕਰਨਾ ਸਿੱਖ ਲਿਆ, ਅਤੇ ਮੈਂ ਆਪਣੇ ਵਿਚਾਰਾਂ ਨੂੰ ਮਸੀਹ ਦੇ ਬੰਧਨ ਵਿੱਚ ਲਿਆਉਣ ਵਿੱਚ ਇੱਕ ਹੋਰ ਜਿੱਤ ਪ੍ਰਾਪਤ ਕੀਤੀ।

ਪਿਆਰ ਭਰਿਆ ਸੰਚਾਰ

ਅਗਲੇ ਦਿਨ, ਨੌਜਵਾਨਾਂ ਦੇ ਸਮੂਹ ਵਿੱਚੋਂ ਬੱਚਿਆਂ ਦੀਆਂ ਮਾਵਾਂ ਵਿੱਚੋਂ ਇੱਕ ਨੇ ਮੇਰੀ ਪਤਨੀ ਨੂੰ ਬੁਲਾਇਆ। ਉਸਨੇ ਕਿਹਾ ਕਿ ਉਸਦੀ ਧੀ ਇਸ ਸਮੂਹ ਵਿੱਚ ਬੱਚਿਆਂ ਵਿੱਚੋਂ ਇੱਕ ਸੀ ਜੋ ਬਾਸਕਟਬਾਲ ਖੇਡਣ ਲਈ ਛੱਡ ਗਈ ਸੀ। ਉਸਦੀ ਧੀ ਨੇ ਉਸਨੂੰ ਦੱਸਿਆ ਕਿ ਜਦੋਂ ਉਹ ਕਲੀਸਿਯਾ ਨੂੰ ਵਾਪਸ ਜਾ ਰਹੇ ਸਨ, ਤਾਂ ਉਹ ਆਪਸ ਵਿੱਚ ਚਰਚਾ ਕਰਨ ਲੱਗੇ ਕਿ ਉਹ ਆਪਣੇ ਮਾਪਿਆਂ ਨਾਲ ਕਿਵੇਂ ਝੂਠ ਬੋਲਣਗੇ। ਉਸਨੇ ਸਮਝਾਇਆ ਕਿ ਨਿਕ ਨੇ ਉਹਨਾਂ ਨੂੰ ਕੀ ਕਿਹਾ, "ਝੂਠ ਨਾ ਬੋਲੋ, ਤੁਸੀਂ ਲੋਕ। ਤੁਸੀਂ ਝੂਠ ਕਿਉਂ ਬੋਲੋਗੇ? ਬੱਸ ਸੱਚ ਦੱਸੋ। ਸਾਡੇ ਮਾਤਾ-ਪਿਤਾ ਨੂੰ ਕਿਸੇ ਵੀ ਤਰ੍ਹਾਂ ਪਤਾ ਲੱਗ ਜਾਵੇਗਾ!"

ਮੈਂ ਸਿਰਫ਼ ਕਲਪਨਾ ਕਰ ਸਕਦਾ ਹਾਂ ਕਿ ਜੇ ਮੈਂ ਸ਼ੈਤਾਨ ਨੂੰ ਜਿੱਤਣ ਦਿੱਤਾ ਹੁੰਦਾ, ਗੁੱਸੇ ਵਿਚ ਮੇਰੇ ਪੁੱਤਰ ਨਾਲ ਪ੍ਰਤੀਕਿਰਿਆ ਕੀਤੀ ਹੁੰਦੀ, ਅਤੇ ਉਸ ਦੇ ਦੋਸਤਾਂ ਦੇ ਸਾਹਮਣੇ ਉਸ ਨੂੰ ਸ਼ਰਮਿੰਦਾ ਕੀਤਾ ਹੁੰਦਾ। ਮੈਨੂੰ ਇਹ ਜਾਣ ਕੇ ਕਿੱਦਾਂ ਲੱਗਾ ਹੋਵੇਗਾ ਕਿ ਮੇਰੇ ਬੇਟੇ ਨੇ ਦੂਜੇ ਬੱਚਿਆਂ ਨੂੰ ਸੱਚ ਦੱਸਣ ਲਈ ਕਿਵੇਂ ਉਤਸ਼ਾਹਿਤ ਕੀਤਾ? ਇਹ ਇਸ ਤਰ੍ਹਾਂ ਕੰਮ ਕਰਦਾ ਹੈ। ਸ਼ੈਤਾਨ ਸਾਡੇ ਰੋਜ਼ਾਨਾ ਆਪਸੀ ਮੇਲ-ਜੋਲ ਦੇ ਵਿਚਕਾਰ ਆਉਣਾ ਪਸੰਦ ਕਰਦਾ ਹੈ, ਝੂਠ, ਨਿੰਦਾ, ਅਤੇ ਸਾਡੇ ਘਰਾਂ ਨੂੰ ਵੰਡਣ ਵਾਲੇ ਪਰਤਾਵਿਆਂ ਦੇ ਉਸ ਦੇ ਅਗਨੀ ਡਾਰਟ ਨੂੰ ਉਛਾਲਦਾ ਹੈ। ਮਾਪਿਓ, ਜਦੋਂ ਅਸੀਂ ਆਪਣੇ ਵਿਚਾਰਾਂ ਨੂੰ ਬੰਦੀ ਬਣਾਉਣ ਲਈ ਆਗਿਆਕਾਰ ਨਹੀਂ ਹੁੰਦੇ, ਤਾਂ ਅਸੀਂ ਸ਼ੈਤਾਨ ਦੇ ਜ਼ੁਲਮ ਲਈ ਦਰਵਾਜ਼ਾ ਖੋਲ੍ਹ ਸਕਦੇ ਹਾਂ।

ਸਵੈ-ਜਾਂਚ 3

ਸ਼ਤਾਨ ਸਾਡੇ ਦਿਮਾਗਾਂ ਉੱਤੇ ਕਿਵੇਂ ਹਮਲਾ ਕਰਦਾ ਹੈ, ਇਸ ਬਾਰੇ ਤੁਸੀਂ ਜੋ ਸਿੱਖਿਆ ਹੈ ਉਸ ਉੱਤੇ ਗੌਰ ਕਰੋ। ਤੁਹਾਡੇ ਬੱਚਿਆਂ ਦੇ ਸੰਬੰਧ ਵਿੱਚ ਦੁਸ਼ਮਣ ਨੇ ਤੁਹਾਡੇ 'ਤੇ ਕੀ ਕੁਝ ਝੂਠ ਜਾਂ ਅੱਗ ਦੀਆਂ ਡਾਰਟਾਂ ਨੂੰ ਗੋਲੀ ਮਾਰੀ ਹੈ?

ਪਾਠ 15

ਅਤਿਆਚਾਰ ਅਤੇ ਸੁਆਰਥ

ਅਸੀਂ ਅਤਿਆਚਾਰ ਅਤੇ ਸੁਆਰਥ ਕਾਰਨ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਨ ਵਿੱਚ ਅਸਫਲ ਰਹਿੰਦੇ ਹਾਂ।

ਜੁਲਮ

ਤੀਜਾ ਆਮ ਕਾਰਨ ਜੋ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਨ ਵਿੱਚ ਅਸਫਲ ਰਹਿੰਦੇ ਹਾਂ ਉਹ ਹੈ ਜੁਲਮ ਜਾਂ ਵਿਰੋਧ। ਸ਼ਾਸਤਰ ਸਾਨੂੰ ਦੱਸਦਾ ਹੈ ਕਿ ਵਿਰੋਧ ਦਾ ਜਵਾਬ ਕਿਵੇਂ ਦੇਣਾ ਹੈ:

ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀ ਨਾਲ ਵੈਰ ਰੱਖ 44ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ 45ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤ੍ਰ ਹੋਵੋ ਕਿਉਂ ਜੋ ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।(ਮੱਤੀ 5:43-45)

ਪਿਆਰ ਕਰਨ, ਅਸੀਸ ਦੇਣ, ਚੰਗਾ ਕਰਨ ਅਤੇ ਸਾਡੇ ਦੁਸ਼ਮਣਾਂ ਲਈ ਪ੍ਰਾਰਥਨਾ ਕਰਨ ਦਾ ਪਾਲਣ ਪੇਸ਼ਣ ਨਾਲ ਕੀ ਸਬੰਧ ਹੈ? ਜਿਵੇਂ ਕਿ ਤੁਸੀਂ ਦੇਖੋਗੇ, ਇਸ ਆਇਤ ਵਿਚ ਦਿੱਤੇ ਸਿਧਾਂਤਾਂ ਦਾ ਸਾਡੇ ਬੱਚਿਆਂ ਪ੍ਰਤੀ ਸਾਡੀ ਮਾਨਸਿਕਤਾ ਨਾਲ ਸਭ ਕੁਝ ਲੈਣਾ-ਦੇਣਾ ਹੈ।

ਕਈ ਵਾਰ ਅਜਿਹਾ ਲਗਦਾ ਹੈ ਕਿ ਸਾਡੇ ਬੱਚੇ ਦੁਸ਼ਮਣ ਹਨ। ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਜਾਣ-ਬੁੱਝ ਕੇ ਸਾਨੂੰ ਪਰੇਸ਼ਾਨ ਕਰਨ ਲਈ ਆਪਣੇ ਰਸਤੇ ਤੋਂ ਬਾਹਰ ਜਾ ਰਹੇ ਹਨ, ਪਰ ਭਾਵੇਂ ਉਹ ਹਨ, ਪਰਮੇਸੁਰ ਸਾਨੂੰ ਦੱਸਦਾ ਹੈ ਕਿ ਉਨ੍ਹਾਂ ਨੂੰ ਕਿਵੇਂ ਜਵਾਬ ਦੇਣਾ ਹੈ। ਕਹਾਉਤਾਂ ਮੰਨਦੀਆਂ ਹਨ ਕਿ ਬੱਚਿਆਂ ਦਾ ਸਾਡੇ ਉੱਤੇ ਮਾੜਾ ਅਸਰ ਪੈ ਸਕਦਾ ਹੈ, ਇਸ ਲਈ ਸਾਨੂੰ ਕਦੇ-ਕਦੇ ਵਿਰੋਧ ਕਰਨ ਦੀ ਉਮੀਦ ਕਰਨੀ ਚਾਹੀਦੀ ਹੈ, ਜੋ ਸਾਡੇ ਬੱਚਿਆਂ ਦੀ ਪਰਵਰਿਸ਼ ਕਰਦੇ ਸਮੇਂ ਅਤਿਆਚਾਰ ਵਰਗਾ ਮਹਿਸੂਸ ਕਰਦਾ ਹੈ।

ਤੱਥ ਫਾਈਲ

ਸਤਾਉਣਾ - ਸੱਟ ਮਾਰਨ, ਸੋਗ ਕਰਨ ਜਾਂ ਦੁਖੀ ਕਰਨ ਦੇ ਤਰੀਕੇ ਨਾਲ ਪਿੱਛਾ ਕਰਨਾ; ਜੁਲਮ ਕਰਨਾ; ਬੇਰਹਿਮੀ ਨਾਲ ਸੈੱਟ ਕਰਨ ਲਈ; ਦੁੱਖ ਦਾ ਕਾਰਨ ਬਣਨ ਲਈ।

“ਪਰ ਮੂਰਖ ਪੁੱਤ੍ਰ ਆਪਣੀ ਮਾਂ ਦੇ ਲਈ ਦੁਖ ਹੈ।”(ਕਹਾਉਤਾਂ 10:1)

ਮੂਰਖ ਪੁੱਤ੍ਰ ਆਪਣੇ ਪਿਉ ਲਈ ਗ਼ਮ, ਅਤੇ ਆਪਣੀ ਮਾਂ ਲਈ ਕੁੜਤਣ ਹੈ।(ਕਹਾਉਤਾਂ 17:25)

ਮੂਰਖ ਦਾ ਜਮਾਉਣ ਵਾਲਾ ਦੁਖ ਹੀ ਪਾਉਂਦਾ ਹੈ, ਅਤੇ ਮੂਰਖ ਦੇ ਪਿਉ ਨੂੰ ਕੁਝ ਅਨੰਦ ਨਹੀਂ।(ਕਹਾਉਤਾਂ 17:21)

ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ।(ਕਹਾਉਤਾਂ 22:15)

ਅਤਿਆਚਾਰ ਦੀ ਇਹ ਭਾਵਨਾ ਉਦੋਂ ਆਉਂਦੀ ਹੈ ਜਦੋਂ ਸਾਡੇ ਬੱਚੇ ਸਾਨੂੰ ਚੁਣੌਤੀ ਦਿੰਦੇ ਹਨ, ਸਾਡੀ ਤਾੜਨਾ ਅਤੇ ਸਿਖਲਾਈ ਦਾ ਜਵਾਬ ਦੇਣ ਤੋਂ ਇਨਕਾਰ ਕਰਦੇ ਹਨ, ਸਾਡੇ ਅਧਿਕਾਰ ਦੇ ਵਿਰੁੱਧ ਬਗ਼ਾਵਤ ਕਰਦੇ ਹਨ, ਜਾਂ ਸਾਡੇ ਪਿਆਰ ਦਾ ਵਿਰੋਧ ਕਰਦੇ ਹਨ। ਉਹ ਅਕਸਰ ਦੁਸ਼ਮਣਾਂ ਵਾਂਗ ਕੰਮ ਕਰਦੇ ਹਨ ਅਤੇ ਸਾਡੇ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਅਸੀਂ ਉਨ੍ਹਾਂ ਦੇ ਦੁਸ਼ਮਣ ਹਾਂ। ਕੁਦਰਤੀ ਤੌਰ 'ਤੇ, ਜ਼ਿਆਦਾਤਰ ਮਾਪੇ ਇਸ ਨੂੰ ਨਿੱਜੀ ਤੌਰ 'ਤੇ ਲੈਂਦੇ ਹਨ ਅਤੇ ਨਿਰਾਸ਼ ਹੋ ਸਕਦੇ ਹਨ ਜਾਂ ਆਪਣੇ ਦਿਲ ਨੂੰ ਕਠੋਰ ਵੀ ਕਰ ਸਕਦੇ ਹਨ। ਪਿਆਰ ਵਿੱਚ ਜਵਾਬ ਦੇਣ ਦੀ ਬਜਾਏ, ਮਾਪੇ ਪ੍ਰਤੀਕਿਰਿਆ ਕਰ ਸਕਦੇ ਹਨ, ਅਤੇ ਪਿਆਰ ਨਕਾਰਾਤਮਕ ਭਾਵਨਾਵਾਂ ਅਤੇ ਰਵੱਈਏ ਵਿੱਚ ਗੁਆਚ ਜਾਂਦਾ ਹੈ।

ਕਾਰਜ ਯੋਜਨਾ 1

ਪਰਮੇਸੁਰ ਸਾਨੂੰ ਮੱਤੀ 5:43-45 ਦੇ ਸਿਧਾਂਤਾਂ ਦੀ ਪਾਲਣਾ ਕਰਕੇ ਇਨ੍ਹਾਂ ਪਾਪੀ ਪ੍ਰਤੀਕਰਮਾਂ ਨੂੰ ਦੂਰ ਕਰਨ ਦਾ ਇੱਕ ਤਰੀਕਾ ਦਿੰਦਾ ਹੈ। ਇਹਨਾਂ ਹਦਾਇਤਾਂ ਵਿੱਚੋਂ ਹਰ ਇੱਕ ਕਰਨ ਦਾ ਹੁਕਮ ਹੈ—ਅਤੇ ਕਰਨਾ ਜਾਰੀ ਰੱਖੋ। ਦੁਸ਼ਮਣ ਉਹ ਲੋਕ ਹਨ ਜੋ ਤੁਸੀਂ ਆਪਣੇ ਆਲੇ-ਦੁਆਲੇ ਨਹੀਂ ਰਹਿਣਾ ਚਾਹੁੰਦੇ, ਜੋ ਕਦੇ-ਕਦਾਈਂ ਸਾਡੇ ਬੱਚਿਆਂ 'ਤੇ ਲਾਗੂ ਹੁੰਦਾ ਹੈ। ਆਇਤ 44 ਵਿੱਚੋਂ ਹਰੇਕ ਨੂੰ ਕਰਨ ਲਈ ਆਪਣੀ ਨਿੱਜੀ ਵਚਨਬੱਧਤਾ ਲਿਖੋ ਕਿਉਂਕਿ ਇਹ ਤੁਹਾਡੇ ਬੱਚਿਆਂ 'ਤੇ ਲਾਗੂ ਹੁੰਦੀ ਹੈ।

“ਆਪਣੇ ਦੁਸ਼ਮਣਾਂ ਨੂੰ ਪਿਆਰ ਕਰੋ।”

ਪਿਆਰ ਭਰਿਆ ਸੰਚਾਰ

ਇੱਥੇ ਪਿਆਰ ਅਗਾਧੇ (ਯੂਨਾਨੀ) ਹੈ, ਅਤੇ ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਇਸ ਕਿਸਮ ਦਾ ਪਿਆਰ ਮੁੱਖ ਤੌਰ 'ਤੇ ਭਾਵਨਾਵਾਂ ਦੀ ਬਜਾਏ ਇੱਛਾ ਦਾ ਹੁੰਦਾ ਹੈ। ਕੋਈ ਵੀ ਅਸਲ ਵਿੱਚ ਦੁਸ਼ਮਣ ਨੂੰ ਪਿਆਰ ਕਰਨ ਵਰਗਾ "ਮਹਿਸੂਸ" ਨਹੀਂ ਕਰਦਾ। ਇਕ ਲੇਖਕ ਕਹਿੰਦਾ ਹੈ, "ਇਹ ਕੁਦਰਤੀ ਪਿਆਰ ਵਰਗਾ ਨਹੀਂ ਹੈ ਕਿਉਂਕਿ ਇਹ ਉਨ੍ਹਾਂ ਲੋਕਾਂ ਨਾਲ ਪਿਆਰ ਕਰਨਾ ਕੁਦਰਤੀ ਨਹੀਂ ਹੈ ਜੋ ਤੁਹਾਨੂੰ ਨਫ਼ਰਤ ਕਰਦੇ ਹਨ ਅਤੇ ਤੁਹਾਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਇੱਕ ਅਲੌਕਿਕ ਕਿਰਪਾ ਹੈ ਅਤੇ ਕੇਵਲ ਉਹਨਾਂ ਦੁਆਰਾ ਪ੍ਰਗਟ ਹੋ ਸਕਦੀ ਹੈ ਜਿਨ੍ਹਾਂ ਕੋਲ ਪਰਮੇਸ਼ੁਰੀ ਜੀਵਨ ਹੈ।" 28 ਇਹ ਕੇਵਲ ਮਸੀਹ ਵਿੱਚ ਰਹਿਣ ਦੀ ਤੁਹਾਡੀ ਮਜ਼ਬੂਤ ਨੀਂਹ ਦੁਆਰਾ ਹੀ ਆ ਸਕਦਾ ਹੈ।

"ਉਨ੍ਹਾਂ ਨੂੰ ਅਸੀਸ ਦਿਓ ਜੋ ਤੁਹਾਨੂੰ ਸਰਾਪ ਦਿੰਦੇ ਹਨ।"

ਅਸੀਸ ਇੱਕ ਤੋਹਫ਼ਾ ਦੇਣ ਦਾ ਵਿਚਾਰ ਹੈ, ਅਤੇ ਪਿਆਰ ਤੋਂ ਬਿਹਤਰ ਕਿਹੜਾ ਤੋਹਫ਼ਾ ਹੋ ਸਕਦਾ ਹੈ? ਸਰਾਪ ਦੇਣਾ ਅਜਿਹੇ ਸ਼ਬਦਾਂ ਦੀ ਵਰਤੋਂ ਕਰਨਾ ਹੈ ਜੋ ਠੇਸ ਪਹੁੰਚਾਉਂਦੇ ਹਨ। ਅਸੀਂ ਸ਼ਬਦਾਂ ਨੂੰ ਸਾਡੇ ਪ੍ਰਤੀ ਪ੍ਰਤੀਕਿਰਿਆ ਕਰਨ ਅਤੇ ਗੁੱਸੇ ਵਿੱਚ ਜਵਾਬ ਦੇਣ ਦਾ ਕਾਰਨ ਨਹੀਂ ਦੇ ਸਕਦੇ, ਪਰ ਸਾਨੂੰ ਪਿਆਰ ਨਾਲ ਜਵਾਬ ਦੇਣਾ ਚਾਹੀਦਾ ਹੈ। (ਪਿਆਰ ਵਿੱਚ ਅਨੁਸ਼ਾਸਨ ਦੇ ਸਾਧਨ 3 ਅਤੇ 4 ਵਾਲੀਆਂ ਵਿੱਚ ਦਿੱਤੇ ਗਏ ਹਨ।)

"ਉਨ੍ਹਾਂ ਦਾ ਭਲਾ ਕਰੋ ਜੋ ਤੁਹਾਨੂੰ ਨਫ਼ਰਤ ਕਰਦੇ ਹਨ।"

ਅਜਿਹਾ ਸਮਾਂ ਹੋ ਸਕਦਾ ਹੈ ਜਦੋਂ ਤੁਹਾਡਾ ਬੱਚਾ ਇਹ ਕਹੇ ਕਿ ਉਹ ਤੁਹਾਨੂੰ ਨਫ਼ਰਤ ਕਰਦਾ ਹੈ ਜਾਂ ਜਦੋਂ ਤੁਸੀਂ ਅਨੁਸ਼ਾਸਨ ਦਿੰਦੇ ਹੋ ਜਾਂ ਕਿਸੇ ਚੀਜ਼ ਨੂੰ ਨਾਂਹ ਕਹਿੰਦੇ ਹੋ ਤਾਂ ਉਹ ਤੁਹਾਡੇ ਨਾਲ ਨਫ਼ਰਤ ਕਰਦਾ ਹੈ। ਪਰ ਤੁਹਾਨੂੰ ਧੱਕਾ ਨਹੀਂ ਕਰਨਾ ਚਾਹੀਦਾ। "ਭਲਾ ਕਰਨ" ਦੇ ਤਰੀਕੇ ਲਈ ਦੇਖੋ ਅਤੇ ਪ੍ਰਾਰਥਨਾ ਕਰੋ। ਪਿਆਰ ਵਿੱਚ ਜਵਾਬ ਦੇਣ ਵਿੱਚ ਥੋੜ੍ਹਾ ਸਮਾਂ ਲੱਗ ਸਕਦਾ ਹੈ, ਪਰ ਇਹ ਦਰਸਾਉਂਦਾ ਹੈ ਕਿ ਤੁਹਾਡੇ ਕੋਲ ਸੰਜਮ ਹੈ ਅਤੇ ਤੁਸੀਂ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਵਚਨਬੱਧ ਹੋ।

"ਉਨ੍ਹਾਂ ਲਈ ਪ੍ਰਾਰਥਨਾ ਕਰੋ ਜੋ ਤੁਹਾਨੂੰ ਨਫ਼ਰਤ ਨਾਲ ਵਰਤਦੇ ਹਨ ਅਤੇ ਤੁਹਾਨੂੰ ਸਤਾਉਂਦੇ ਹਨ।"

ਬੇਇੱਜ਼ਤੀ ਨਾਲ ਦੁਰਵਰਤੋਂ, ਅਪਮਾਨ, ਜਾਂ ਝੂਠੇ ਦੋਸ਼ ਲਗਾਉਣ ਦੀ ਭਾਵਨਾ ਹੈ। ਸਾਡੇ ਬੱਚਿਆਂ ਵਿੱਚ ਇਹ ਹਨੇਰਾ ਪਹਿਲੂ ਸਾਹਮਣੇ ਆਉਣ ਵਿੱਚ ਪਾਲਣ ਪੋਸ਼ਣ ਵਿੱਚ ਦੇਰ ਨਹੀਂ ਲੱਗਦੀ। ਯਿਸੂ ਪ੍ਰਾਰਥਨਾ ਕਰਨ ਦਾ ਹੁਕਮ ਦਿੰਦਾ ਹੈ ਕਿਉਂਕਿ ਕਈ ਵਾਰ ਇਹ ਆਖਰੀ ਗੱਲ ਹੁੰਦੀ ਹੈ ਜੋ ਅਸੀਂ ਕਰਦੇ ਹਾਂ।

ਪ੍ਰਾਰਥਨਾ ਕਰਨ ਦੇ ਤਿੰਨ ਕਾਰਨ

1. ਪ੍ਰਾਰਥਨਾ ਦਾ ਮਤਲਬ ਹੈ ਕਿ ਤੁਸੀਂ ਪਰਮੇਸ਼ੁਰ ਨੂੰ ਤੁਹਾਡੇ ਅਤੇ ਤੁਹਾਡੇ ਬੱਚਿਆਂ ਵਿੱਚ ਤਬਦੀਲੀ ਲਿਆਉਣ ਲਈ ਕਹਿ ਰਹੇ ਹੋ, ਤਾਂ ਜੋ ਉਹ ਉਨ੍ਹਾਂ ਦੀਆਂ ਅੱਖਾਂ ਖੋਲ੍ਹੇ ਅਤੇ ਉਨ੍ਹਾਂ ਨੂੰ ਆਗਿਆਕਾਰੀ ਹੋਣ ਲਈ ਸ਼ਕਤੀ ਪ੍ਰਦਾਨ ਕਰੇ।
2. ਪ੍ਰਾਰਥਨਾ ਦਾ ਮਤਲਬ ਹੈ ਕਿ ਤੁਸੀਂ ਪਰਮੇਸ਼ੁਰ 'ਤੇ ਨਿਰਭਰ ਹੋ ਨਾ ਕਿ ਤੁਹਾਡੀ ਆਪਣੀ ਤਾਕਤ ਅਤੇ ਬੁੱਧੀ 'ਤੇ, ਪਰ ਤੁਸੀਂ ਸਥਿਤੀ ਵਿੱਚ ਉਸਦੀ ਬੁੱਧੀ ਦੀ ਮੰਗ ਕਰ ਰਹੇ ਹੋ (ਯਾਕੂਬ 1:5-8)।
3. ਪ੍ਰਾਰਥਨਾ ਤੁਹਾਡੇ ਦਿਲ ਨੂੰ ਬਦਲਦੀ ਹੈ। ਅਗੇ ਪਿਆਰ ਪ੍ਰਤੀ ਆਪਣੇ ਰਵੱਈਏ ਨੂੰ ਬਦਲਣ ਦਾ ਸਭ ਤੋਂ ਵਧੀਆ ਤਰੀਕਾ ਹੈ ਪ੍ਰਾਰਥਨਾ ਵਿੱਚ ਇੱਕ ਬੱਚੇ ਨੂੰ ਪ੍ਰਭੂ ਦੇ ਸਾਹਮਣੇ ਲਿਆਉਣਾ। ਅਤੇ ਕਿਉਂਕਿ ਇਹ ਪ੍ਰਾਰਥਨਾ ਕਰਨ ਅਤੇ ਪ੍ਰਾਰਥਨਾ ਕਰਨਾ ਜਾਰੀ ਰੱਖਣ ਦਾ ਹੁਕਮ ਹੈ, ਪਰਮੇਸ਼ੁਰ ਹੌਲੀ ਹੌਲੀ ਤੁਹਾਡੇ ਦਿਲ ਨੂੰ ਨਰਮ ਕਰਦਾ ਹੈ ਤਾਂ ਜੋ ਤੁਸੀਂ ਉਨ੍ਹਾਂ ਨੂੰ ਪਿਆਰ ਕਰਨਾ ਸ਼ੁਰੂ ਕਰੋ ਜਿਵੇਂ ਉਹ ਕਰਦਾ ਹੈ।

ਪ੍ਰਾਰਥਨਾ ਕਰਨ ਲਈ ਇੱਕ ਪਲ ਕੱਢੋ:

ਪਿਆਰੇ ਪ੍ਰਭੂ, ਮੈਂ ਉਨ੍ਹਾਂ ਬੱਚਿਆਂ ਲਈ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਜੋ ਤੁਸੀਂ ਮੈਨੂੰ ਦਿੱਤੇ ਹਨ। ਮੈਂ ਜਾਣਦਾ ਹਾਂ ਕਿ ਤੁਸੀਂ ਉਨ੍ਹਾਂ ਨੂੰ ਬਣਾਇਆ ਹੈ, ਅਤੇ ਉਹ ਤੁਹਾਡੇ ਵੱਲੋਂ ਤੋਹਫ਼ੇ ਹਨ। ਮੈਂ ਤੁਹਾਨੂੰ ਇਹ ਜਾਣਨ ਵਿੱਚ ਮਦਦ ਕਰਨ ਲਈ ਕਹਿੰਦਾ ਹਾਂ ਕਿ ਉਹਨਾਂ ਨੂੰ ਕਿਵੇਂ ਪਿਆਰ ਕਰਨਾ ਹੈ ਜਿਸ ਤਰ੍ਹਾਂ ਤੁਸੀਂ ਕਰਦੇ ਹੋ ਭਾਵੇਂ ਮੈਨੂੰ ਇਹ ਪਸੰਦ ਨਾ ਹੋਵੇ। ਹੇ ਪ੍ਰਭੂ, ਮੈਨੂੰ 1 ਕੁਰਿੰਥੀਆਂ ਵਿੱਚ ਜਵਾਬ ਦੇਣ ਲਈ ਤੁਹਾਡੀ ਤਾਕਤ ਅਤੇ ਤੁਹਾਡੀ ਬੁੱਧੀ ਦੀ ਲੋੜ ਹੈ ਮੇਰੇ ਬੱਚੇ ਲਿਆਉਣ ਵਾਲੇ ਹਰ ਵਿਰੋਧ ਦਾ ਪਿਆਰ। ਇਹ ਜਾਣਨ ਵਿੱਚ ਮੇਰੀ ਮਦਦ ਕਰੋ ਕਿ ਕਿਵੇਂ ਅਸੀਸ ਦੇਣੀ ਹੈ ਅਤੇ ਉਹਨਾਂ ਦਾ ਭਲਾ ਕਰਨਾ ਹੈ। ਮੇਰੇ ਦਿਲ ਨੂੰ ਬਦਲੋ। ਅਤੇ, ਪ੍ਰਭੂ, ਮੈਨੂੰ ਆਪਣੇ ਬੱਚਿਆਂ ਲਈ ਰੋਜ਼ਾਨਾ ਅਤੇ ਮਿੰਟ-ਮਿੰਟ ਲਈ ਪ੍ਰਾਰਥਨਾ ਕਰਨ ਲਈ ਦਿਲ ਦਿਓ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੇਰੇ ਬੱਚਿਆਂ ਨੂੰ ਅੰਦਰੋਂ ਬਾਹਰੋਂ ਬਦਲ ਦਿਓ, ਕਿ ਉਨ੍ਹਾਂ ਦਾ ਦਿਲ ਤੁਹਾਡੇ ਬਚਨ ਦੀ ਆਗਿਆਕਾਰੀ ਹੋਣ ਦੀ ਇੱਛਾ ਰੱਖਦਾ ਹੈ, ਅਤੇ ਜਿਵੇਂ ਕਿ ਮੈਂ ਉਨ੍ਹਾਂ ਨੂੰ ਬਾਈਬਲ ਵਿੱਚ ਸਿਖਾਉਂਦਾ ਹਾਂ, ਉਹ ਤੁਹਾਨੂੰ ਗਲੇ ਲਗਾਉਣਗੇ। ਯਿਸੂ ਦੇ ਨਾਮ ਵਿੱਚ ਮੈਂ ਪ੍ਰਾਰਥਨਾ ਕਰਦਾ ਹਾਂ। ਆਮੀਨ

ਇੱਕ ਮਾਤਾ-ਪਿਤਾ ਅਤੇ ਇੱਕ ਮੰਤਰੀ ਹੋਣ ਦੇ ਨਾਤੇ, ਇਹ ਉਹ ਤਰੀਕਾ ਹੈ ਜੋ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜਵਾਬ ਦੇਈਏ।

ਜੇ ਤੁਸੀਂ ਪਾਪ ਦੇ ਕਾਰਨ ਮੁੱਕੇ ਖਾ ਕੇ ਧੀਰਜ ਕਰੋ ਤਾਂ ਕੀ ਵਡਿਆਈ ਹੈ? ਪਰ ਜੇ ਤੁਸੀਂ ਸ਼ੁਭ ਕਰਮਾਂ ਦੇ ਕਾਰਨ ਦੁਖ ਝੱਲ ਕੇ ਧੀਰਜ ਕਰੋ ਤਾਂ ਇਹ ਪਰਮੇਸ਼ੁਰ ਨੂੰ ਪਰਵਾਨ ਹੈ 21 ਕਿਉਂ ਜੋ ਤੁਸੀਂ ਇਸੇ ਕਾਰਨ ਸੱਦੇ ਗਏ ਇਸ ਲਈ ਜੇ ਮਸੀਹ ਵੀ ਤੁਹਾਡੇ ਨਮਿੱਤ ਤੁਹਾਡੇ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ। (1 ਪਤਰਸ 2:20-21)

ਪਰਮੇਸ਼ੁਰ ਕਹਿੰਦਾ ਹੈ ਕਿ ਅਸੀਂ ਮੁਬਾਰਕ ਹਾਂ ਜਦੋਂ ਸਾਨੂੰ ਮਸੀਹ ਦੀ ਖਾਤਰ ਜਾਂ ਮਸੀਹ ਦੀ ਆਗਿਆਕਾਰੀ ਲਈ ਸਤਾਇਆ ਜਾਂਦਾ ਹੈ। ਅਸੀਂ ਆਪਣੇ ਬੱਚਿਆਂ ਨੂੰ ਬਚਨ ਅਤੇ ਕਰਮ (ਸਾਡੇ ਕੰਮਾਂ) ਦੁਆਰਾ ਉਸਦੇ ਸੰਦੇਸ਼ ਅਤੇ ਯੋਜਨਾ ਨੂੰ ਲੈ ਕੇ ਜਾਣ ਲਈ ਪਰਮੇਸ਼ੁਰ ਦੁਆਰਾ ਸੌਂਪੇ ਗਏ ਮੁਖਤਿਆਰ ਹਾਂ। ਪਾਲਣ-ਪੋਸ਼ਣ ਵਿੱਚ ਦੁੱਖ ਸ਼ਾਮਲ ਹੋ ਸਕਦੇ ਹਨ। ਕਦੇ-ਕਦੇ ਇਹ ਔਖਾ ਹੁੰਦਾ ਹੈ, ਪਰ ਬਚਨ ਸਾਨੂੰ ਦੱਸਦਾ ਹੈ: "ਕਿਉਂਕਿ ਜੇ ਪਰਮੇਸ਼ੁਰ ਦੀ ਮਰਜ਼ੀ ਹੋਵੇ, ਬੁਰਾਈ ਕਰਨ ਨਾਲੋਂ ਚੰਗੇ ਕੰਮ ਕਰਕੇ ਦੁੱਖ ਝੱਲਣਾ ਬਿਹਤਰ ਹੈ" (1 ਪਤਰਸ 3:17)। ਪਰਮੇਸ਼ੁਰ ਸਾਨੂੰ ਅਸੀਸ ਦੇਵੇਗਾ ਕਿਉਂਕਿ ਅਸੀਂ ਉਸਦੀ ਆਗਿਆ ਮੰਨਣ ਲਈ ਇਕਸਾਰ ਅਤੇ ਵਫ਼ਾਦਾਰ ਰਹਿੰਦੇ ਹਾਂ। ਅਸੀਂ ਮੁਖਤਿਆਰ ਹਾਂ, ਪਰਮੇਸ਼ੁਰ ਦੁਆਰਾ ਸਾਡੇ ਬੱਚਿਆਂ ਤੱਕ ਉਸਦਾ ਸੰਦੇਸ਼ ਪਹੁੰਚਾਉਣ ਲਈ ਸੌਂਪਿਆ ਗਿਆ ਹੈ।

ਪੈਲੂਸ ਸਾਨੂੰ ਆਪਣੇ ਆਪ ਨੂੰ ਧਿਆਨ ਤੋਂ ਦੂਰ ਰੱਖਣ ਅਤੇ ਇਸ ਦੀ ਬਜਾਏ ਪਰਮੇਸ਼ੁਰ ਨੂੰ ਪ੍ਰਸੰਨ ਕਰਨ 'ਤੇ ਧਿਆਨ ਦੇਣ ਲਈ ਕੁਝ ਉਤਸ਼ਾਹਜਨਕ ਸ਼ਬਦ ਦਿੰਦਾ ਹੈ।

ਪਰੰਤੂ ਜਿਵੇਂ ਅਸੀਂ ਪਰਮੇਸ਼ੁਰ ਵੱਲੋਂ ਪਰਵਾਨ ਹੋਏ ਹਾਂ ਜੋ ਇੰਜੀਲ ਸਾਨੂੰ ਸੌਂਪੀ ਜਾਵੇ ਤਿਵੇਂ ਅਸੀਂ ਬੋਲਦੇ ਹਾਂ, ਇਉਂ ਨਹੀਂ ਭਈ ਅਸੀਂ ਮਨੁੱਖਾਂ ਨੂੰ ਰਿਝਾਉਂਦੇ ਹਾਂ, ਸਗੋਂ ਪਰਮੇਸ਼ੁਰ ਨੂੰ ਜਿਹੜਾ ਸਾਡਿਆਂ ਮਨਾਂ ਨੂੰ ਪਰਤਾਉਂਦਾ ਹੈ। (1 ਥੱਸਲੁਨੀਕੀਆਂ 2:4)

ਤੱਥ ਫਾਈਲ

ਮੁਖਤਿਆਰ—ਨਿਗਰਾਬਾਨ; ਮੈਨੇਜਰ; ਉਹ ਜੋ ਇੱਕ ਨਿਗਰਾਨ, ਪ੍ਰਬੰਧਕ, ਜਾਂ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਹੈ।

ਸਾਡੇ ਪਰਿਵਾਰਾਂ ਉੱਤੇ ਪਰਮੇਸ਼ੁਰ ਦੇ ਮੁਖਤਿਆਰ ਵਜੋਂ, ਸਾਨੂੰ ਆਪਣੇ ਮੁੱਖ ਉਦੇਸ਼ ਵਜੋਂ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਨਾਲ, ਰੋਜ਼ਾਨਾ ਆਪਣੇ ਦਿਲਾਂ ਅਤੇ ਇਰਾਦਿਆਂ ਦੀ ਜਾਂਚ ਕਰਨੀ ਚਾਹੀਦੀ ਹੈ। ਸਾਡਾ ਮਨੋਰਥ ਚੰਗੇ ਮਾਪੇ ਬਣਨ ਜਾਂ ਚੰਗੇ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਸਫਲ ਹੋਣਾ ਨਹੀਂ ਹੋਣਾ ਚਾਹੀਦਾ ਹੈ, ਪਰ ਪਰਮੇਸ਼ੁਰ ਨੂੰ ਖੁਸ਼ ਕਰਨਾ ਚਾਹੀਦਾ ਹੈ। ਜਦੋਂ ਉਹ ਸਾਡੇ ਦਿਲਾਂ ਦੀ ਜਾਂਚ ਕਰਦਾ ਹੈ, ਤਾਂ ਪਰਮੇਸ਼ੁਰ ਸਾਡੇ ਲਈ ਜੋ ਕੁਝ ਦੇਖਦਾ ਹੈ, ਸਾਨੂੰ ਪ੍ਰਗਟ ਕਰਨ ਲਈ ਵਫ਼ਾਦਾਰ ਹੈ।

ਸੁਆਰਥ

ਅੰਤ ਵਿੱਚ, ਚੌਥਾ ਆਮ ਕਾਰਨ ਜੋ ਅਸੀਂ ਪਿਆਰ ਕਰਨ ਵਿੱਚ ਅਸਫਲ ਰਹਿੰਦੇ ਹਾਂ ਉਹ ਹੈ ਸੁਆਰਥ। ਦੁਬਾਰਾ ਫਿਰ, 1 ਕੁਰਿੰਥੀਆਂ 13:5 ਸਾਨੂੰ ਦੱਸਦਾ ਹੈ ਕਿ ਪਿਆਰ "ਆਪਣਾ ਨਹੀਂ ਭਾਲਦਾ।" ਪਰ ਕਿਉਂਕਿ ਅਸੀਂ ਪਾਪੀ ਹਾਂ, ਅਸੀਂ ਕੁਦਰਤ ਦੁਆਰਾ ਸੁਆਰਥੀ ਹਾਂ ਅਤੇ ਅਸੀਂ ਸ਼ਰਤ ਨਾਲ ਪਿਆਰ ਕਰਦੇ ਹਾਂ।

ਸਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਕਿੰਨੇ ਸੁਆਰਥੀ ਅਤੇ ਸ਼ਰਤੀਆ ਹਾਂ ਜਦੋਂ ਤੱਕ ਸਾਡੇ ਬੱਚੇ ਹਸਪਤਾਲ ਤੋਂ ਘਰ ਨਹੀਂ ਆਉਂਦੇ ਅਤੇ ਅਸੀਂ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਸ਼ੁਰੂ ਨਹੀਂ ਕਰਦੇ। ਜੇ ਉਹ ਸਾਡੀਆਂ ਉਮੀਦਾਂ 'ਤੇ ਖਰੇ ਨਹੀਂ ਉਤਰਦੇ, ਤਾਂ ਅਸੀਂ ਕੀ ਕਰੀਏ? "ਇਹ ਹੀ ਗੱਲ ਹੈ; ਤੁਸੀਂ ਹੁਣ ਲਾਈਨ ਪਾਰ ਕਰ ਲਈ ਹੈ, ਟੇਸਟ।" ਅਸੀਂ ਪ੍ਰਤੀਕਿਰਿਆ ਕਰਦੇ ਹਾਂ।

ਪਰ ਪਰਮੇਸ਼ੁਰ ਸਾਨੂੰ ਦੱਸਦਾ ਹੈ ਕਿ ਸਾਨੂੰ ਆਪਣੇ ਬੱਚਿਆਂ 'ਤੇ ਸੁਆਰਥੀ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ। ਭਾਵੇਂ ਸਾਡੇ ਬੱਚੇ ਸੁਣਨਾ ਨਹੀਂ ਚਾਹੁੰਦੇ ਹਨ, ਅਤੇ ਉਹ ਸਿਖਲਾਈ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਹਨ, ਸਾਨੂੰ ਆਪਣੇ ਗੁੱਸੇ ਅਤੇ ਸੁਆਰਥ ਤੋਂ ਬਿਨਾਂ ਉਨ੍ਹਾਂ ਨੂੰ ਵਫ਼ਾਦਾਰੀ ਨਾਲ ਸਿਖਲਾਈ ਦੇਣ ਦੀ ਲੋੜ ਹੈ ਕਿ ਅਸੀਂ ਉਨ੍ਹਾਂ ਨੂੰ ਕਿਵੇਂ ਜਵਾਬ ਦਿੰਦੇ ਹਾਂ। ਸ਼ਾਇਦ ਤੁਹਾਡਾ ਪਹਿਲਾ ਬੱਚਾ ਇੱਕ ਸ਼ਾਨਦਾਰ, ਆਸਾਨ, ਪ੍ਰਸੰਨ ਬੱਚਾ ਸੀ। ਫਿਰ ਅਗਲਾ ਜਿਸ ਨੂੰ ਤੁਸੀਂ ਮੰਨਦੇ ਹੋ ਕਿ ਇੱਕ ਤਸਮਾਨੀਅਨ ਸ਼ੈਤਾਨ ਹੈ, ਅਤੇ ਤੁਸੀਂ ਦੋਵਾਂ ਦੀ ਤੁਲਨਾ ਕਰਨ ਵਿੱਚ ਬਹੁਤ ਸਮਾਂ ਬਿਤਾਉਂਦੇ ਹੋ। "ਤੁਸੀਂ ਆਪਣੀ ਭੈਣ ਵਾਂਗ ਕਿਉਂ ਨਹੀਂ ਬਣ ਸਕਦੇ?" ਯਾਦ ਰੱਖੋ, ਇੱਕ ਕਦੇ ਵੀ ਦੂਜੇ ਵਰਗਾ ਨਹੀਂ ਹੋਵੇਗਾ। ਅਸੀਂ ਆਪਣੇ ਬੱਚਿਆਂ 'ਤੇ ਸੁਆਰਥੀ ਮੰਗ ਨਹੀਂ ਰੱਖ ਸਕਦੇ।

ਪਿਆਰ ਭਰਿਆ ਸੰਚਾਰ

ਪੇਥੀ ਕਹਿੰਦੀ ਹੈ ਕਿ ਪਰਮੇਸ਼ੁਰ ਸਾਨੂੰ ਪਰਖਦਾ ਹੈ। ਉਹ ਸਾਡੇ ਦਿਲਾਂ ਦੀ ਜਾਂਚ ਕਰਦਾ ਹੈ ਅਤੇ ਸਾਨੂੰ ਦਿਖਾਉਂਦਾ ਹੈ ਕਿ ਅਸੀਂ ਕਿੰਨੇ ਸ਼ਰਤੀਆ ਅਤੇ ਸੁਆਰਥੀ ਹਾਂ। ਸਾਡਾ ਧਿਆਨ ਪਰਮੇਸ਼ੁਰ ਨੂੰ ਖੁਸ਼ ਕਰਨਾ ਚਾਹੀਦਾ ਹੈ। ਪਰੀਖਿਆ ਉਦੋਂ ਆਉਂਦੀ ਹੈ ਜਦੋਂ ਸਾਨੂੰ ਨਿਰਸਵਾਰਥ ਹੋਣਾ ਜਾਂ ਪਿਆਰ ਵਧਾਉਣਾ ਚੁਣਨਾ ਚਾਹੀਦਾ ਹੈ। ਦੂਸਰਿਆਂ (ਸਾਡੇ ਬੱਚਿਆਂ) ਨੂੰ ਪਿਆਰ ਕਰਨਾ ਪਰਮੇਸ਼ੁਰ ਦੇ ਬਚਨ ਦੀ ਪਾਲਣਾ ਕਰਨ ਦਾ ਸਭ ਤੋਂ ਵੱਡਾ ਕਾਰਕ ਹੈ।

ਕਿਉਂ ਜੇ ਸਾਰੀ ਸ਼ਰਾ ਇੱਕੋ ਗੱਲ ਵਿੱਚ ਸਮਾਪਤ ਹੁੰਦੀ ਹੈ ਅਰਥਾਤ ਇਸ ਵਿੱਚ ਭਈ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ।(ਗਲਾਤੀਆਂ 5:14)

ਇੱਕ ਦੂਏ ਨਾਲ ਪਿਆਰ ਕਰਨ ਤੋਂ ਬਿਨਾ ਕਿਸੇ ਦੇ ਕਰਜ਼ਦਾਰ ਨਾ ਰਹੇ ਕਿਉਂਕਿ ਜਿਹੜਾ ਦੂਏ ਦੇ ਨਾਲ ਪਿਆਰ ਕਰਦਾ ਹੈ ਉਹ ਨੇ ਸ਼ਰਾ ਨੂੰ ਪੂਰਿਆਂ ਕੀਤਾ ਹੈ।(ਰੋਮੀਆਂ 13:8)

ਅਜਿਹਾ ਹੋਣ ਲਈ, ਆਪਣੇ ਆਪ ਨੂੰ ਮਸੀਹ ਦੇ ਅਧੀਨ ਕਰਨਾ ਪੈਂਦਾ ਹੈ, ਇਸੇ ਲਈ ਉਸਨੇ ਕਿਹਾ, "ਜੇ ਕੋਈ ਮੇਰੇ ਮਗਰ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਤੋਂ ਇਨਕਾਰ ਕਰੇ, ਅਤੇ ਰੋਜ਼ਾਨਾ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ" (ਲੂਕਾ 9: 23)। ਆਪਣੇ ਆਪ ਨੂੰ ਇਨਕਾਰ ਕਰਨ ਅਤੇ ਇੱਕ ਦੀ ਸਲੀਬ ਚੁੱਕਣ ਦਾ ਮਤਲਬ ਹੈ ਸਾਡੀਆਂ ਸੁਆਰਥੀ ਉਮੀਦਾਂ ਅਤੇ ਉਸਦੇ ਤਰੀਕਿਆਂ ਲਈ ਮਰਨ ਦੇ ਤਰੀਕੇ - ਮਸੀਹ ਲਈ ਜੀਉਣਾ। ਜਦੋਂ ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਾਂ ਤਾਂ ਅਸੀਂ ਇੱਕ ਸ਼ੁੱਧ ਪ੍ਰਕਿਰਿਆ ਦੁਆਰਾ ਬਦਲ ਜਾਂਦੇ ਹਾਂ।

ਡਰਾਸ ਨੂੰ ਹਟਾਉਣਾ

ਸੁਆਰਥ ਸਾਡੇ ਵਿੱਚੋਂ ਇਸ ਤਰ੍ਹਾਂ ਸਾਫ਼ ਹੋ ਜਾਂਦਾ ਹੈ ਜਿਵੇਂ ਧਾਤ ਨੂੰ ਸ਼ੁੱਧ ਕੀਤਾ ਜਾਂਦਾ ਹੈ। ਧਾਤ ਨੂੰ ਸ਼ੁੱਧ ਕਰਨ ਲਈ, ਇਸ ਨੂੰ ਵਿਆਪਕ ਤਾਪ ਦੇ ਨਾਲ ਵੱਡੇ ਵੱਟਾਂ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਜਿਵੇਂ ਹੀ ਅੰਦਰਲੀ ਧਾਤ ਲਾਲ ਗਰਮ ਹੋ ਜਾਂਦੀ ਹੈ, ਹਰ ਕਿਸਮ ਦੀਆਂ ਕਾਲੀਆਂ ਚੀਜ਼ਾਂ, ਜਿਨ੍ਹਾਂ ਨੂੰ ਡਰਾਸ ਕਿਹਾ ਜਾਂਦਾ ਹੈ, ਸਤ੍ਹਾ 'ਤੇ ਆਉਣਾ ਸ਼ੁਰੂ ਹੋ ਜਾਂਦਾ ਹੈ। ਡ੍ਰੋਸ ਧਾਤ ਦੇ ਅੰਦਰਲੀ ਅਸ਼ੁੱਧਤਾ ਹੈ, ਜਿਸ ਨੂੰ ਫਿਰ ਇਸ ਨੂੰ ਸ਼ੁੱਧ ਬਣਾਉਣ ਲਈ ਉੱਪਰੋਂ ਹਟਾ ਦਿੱਤਾ ਜਾਂਦਾ ਹੈ।

ਪਰਮੇਸ਼ੁਰ ਨੇ ਸਪੱਸ਼ਟ ਤੌਰ 'ਤੇ ਆਪਣੇ ਲੋਕਾਂ ਇਸਰਾਏਲ ਨਾਲ ਅਜਿਹਾ ਕੀਤਾ ਸੀ। ਧਿਆਨ ਦਿਓ ਕਿ ਸ਼ੁੱਧ ਕਰਨ ਦਾ ਨਤੀਜਾ ਸਕਾਰਾਤਮਕ ਹੈ; ਇਹ ਸਾਨੂੰ ਪ੍ਰਭੂ ਨੂੰ ਧਾਰਮਿਕਤਾ ਦੀ ਪੇਸ਼ਕਸ਼ ਕਰਨ ਦੀ ਯੋਗਤਾ ਪ੍ਰਦਾਨ ਕਰਦਾ ਹੈ।

ਮੈਂ ਆਪਣਾ ਹੱਥ ਤੇਰੇ ਉੱਤੇ ਫੇਰਾਂਗਾ,
ਮੈਂ ਤੇਰਾ ਖੇਟ ਤਾਕੇ ਸਿੱਕੇ ਨਾਲ ਕੱਢਾਂਗਾ
ਅਤੇ ਮੈਂ ਤੇਰੀ ਸਾਰੀ ਮਿਲਾਉਣ ਦੂਰ ਕਰਾਂਗਾ।(ਯਸਾਯਾਹ 1:25)

ਉਹ ਚਾਂਦੀ ਨੂੰ ਤਾਉਣ ਅਤੇ ਸਾਫ਼ ਕਰਨ ਲਈ ਬੈਠੇਗਾ ਅਤੇ ਲੋਢੀਆਂ ਨੂੰ ਚਾਂਦੀ ਵਾਂਗੂ ਸਾਫ਼ ਕਰੇਗਾ ਅਤੇ ਓਹਨਾਂ ਨੂੰ ਸੈਨੇ ਵਾਂਗੂ ਅਤੇ ਚਾਂਦੀ ਵਾਂਗੂ ਤਾਵੇਗਾ ਅਤੇ ਓਹ ਧਰਮ ਨਾਲ ਯਹੋਵਾਹ ਲਈ ਭੇਟ ਚੜ੍ਹਾਉਣਗੇ।(ਮਲਾਕੀ 3:3)

ਪਰਮੇਸ਼ੁਰ ਸਾਡੇ ਨਾਲ ਵੀ ਇਹੀ ਕੰਮ ਕਰਦਾ ਹੈ। ਉਹ ਸਾਡੇ ਜੀਵਨ ਵਿੱਚ ਅਜਿਹੇ ਹਾਲਾਤ ਲਿਆਉਂਦਾ ਹੈ ਜੋ "ਸਾਨੂੰ ਗਰਮ ਕਰਦੇ ਹਨ," ਅਤੇ ਅੰਦਾਜ਼ਾ ਲਗਾਓ ਕਿ ਸਤਹ 'ਤੇ ਕੀ ਆਉਂਦਾ ਹੈ? ਸਾਡੀਆਂ ਅਸ਼ੁੱਧੀਆਂ। ਜੇ ਅਸੀਂ ਇਹ ਯਾਦ ਰੱਖਣ ਵਿੱਚ ਅਸਫਲ ਰਹਿੰਦੇ ਹਾਂ ਕਿ ਪਰਮੇਸ਼ੁਰ ਸਾਨੂੰ ਬਦਲ ਰਿਹਾ ਹੈ (ਰੋਮੀਆਂ 12:2) ਅਤੇ ਸਾਡੇ ਬੱਚਿਆਂ ਦੀ ਵਰਤੋਂ ਸਾਡੇ ਦਿਲ ਦੀ ਸੁਆਰਥੀ ਸਥਿਤੀ ਨੂੰ ਪ੍ਰਗਟ ਕਰਨ ਲਈ ਕਰ ਰਿਹਾ ਹੈ, ਤਾਂ ਅਸੀਂ ਆਪਣੇ ਪਾਪੀ ਕੰਮਾਂ ਦਾ ਦੇਸ਼ ਆਪਣੇ ਬੱਚਿਆਂ ਉੱਤੇ ਲਵਾਂਗੇ। ਪ੍ਰਮਾਤਮਾ ਚਾਹੁੰਦਾ ਹੈ ਕਿ ਅਸੀਂ ਇਸ ਸੱਚਾਈ ਨੂੰ ਸਮਝੀਏ ਅਤੇ ਅਪਣਾਈਏ ਅਤੇ ਕੁਝ ਨਾਲ ਸਹੀ ਢੰਗ ਨਾਲ ਨਜਿੱਠੀਏ। ਪਰਮੇਸ਼ੁਰ ਤੁਹਾਡੇ ਦਿਲ ਨਾਲ ਨਜਿੱਠਣਾ ਚਾਹੁੰਦਾ ਹੈ ਕਿਉਂਕਿ "ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਅਤੇ ਬੁਰੀ ਤਰ੍ਹਾਂ ਬੁਰਾ ਹੈ; ਕੌਣ ਇਸ ਨੂੰ ਜਾਣ ਸਕਦਾ ਹੈ? ਮੈਂ, ਪ੍ਰਭੂ, ਦਿਲ ਦੀ ਖੋਜ ਕਰਦਾ ਹਾਂ, ਮੈਂ ਮਨ ਦੀ ਜਾਂਚ ਕਰਦਾ ਹਾਂ" (ਯਿਰਮਿਯਾਹ 17:9-10)। ਪਰਮੇਸ਼ੁਰ ਸਾਨੂੰ ਅੰਦਰੋਂ ਬਦਲਣਾ ਚਾਹੁੰਦਾ ਹੈ ਤਾਂ ਜੋ ਅਸੀਂ ਇਸਨੂੰ ਬਾਹਰੋਂ ਲਾਗੂ ਕਰ ਸਕੀਏ ਅਤੇ ਉਸਨੂੰ ਪ੍ਰਤੀਬਿੰਬਤ ਕਰ ਸਕੀਏ।

ਪਰਮੇਸ਼ੁਰ ਜਾਣਦਾ ਸੀ ਕਿ ਅਸੀਂ ਕਦੇ ਵੀ ਹਰ ਗਲਤੀ ਕਰਾਂਗੇ ਜਦੋਂ ਉਸਨੇ ਸਾਨੂੰ ਮਾਪਿਆਂ ਵਜੋਂ ਚੁਣਿਆ ਹੈ। ਇਹ ਜਾਣਨਾ ਚੰਗਾ ਹੈ ਕਿ ਉਹ ਸਾਨੂੰ ਚੁੱਕਣ ਲਈ ਸਾਡੇ ਬੱਚਿਆਂ ਤੋਂ ਮੁਆਫੀ ਨਹੀਂ ਮੰਗੇਗਾ। ਇਹ ਲਾਜ਼ਮੀ ਹੈ ਕਿ ਜਦੋਂ ਅਸੀਂ ਮਾਪੇ ਹੋਣ ਦੇ ਨਾਤੇ ਅਸਫਲ ਹੁੰਦੇ ਹਾਂ, ਜਦੋਂ ਅਸੀਂ ਗੁੱਸੇ ਹੁੰਦੇ ਹਾਂ ਅਤੇ ਸਰੀਰ ਵਿੱਚ ਪ੍ਰਤੀਕਿਰਿਆ ਕਰਦੇ ਹਾਂ, ਤਾਂ ਅਸੀਂ ਪੂਰੀ ਜ਼ਿੰਮੇਵਾਰੀ ਲੈਂਦੇ ਹਾਂ। ਸਾਨੂੰ ਪ੍ਰਭੂ ਕੋਲ ਜਾਣਾ ਚਾਹੀਦਾ ਹੈ ਅਤੇ ਕਹਿਣਾ ਚਾਹੀਦਾ ਹੈ, "ਰੱਬ, ਮੈਨੂੰ ਮਾਫ਼ ਕਰਨਾ। ਮੈਂ ਇਸ ਨੂੰ ਉਡਾ ਦਿੱਤਾ" ਅਤੇ ਫਿਰ ਉਸ ਪੁੱਤਰ ਜਾਂ ਧੀ ਨੂੰ ਕਹੋ, "ਹਨੀ, ਤੁਸੀਂ ਜੋ ਕੀਤਾ ਉਹ ਗਲਤ ਸੀ, ਪਰ ਜਿਸ ਤਰ੍ਹਾਂ ਮੈਂ ਪ੍ਰਤੀਕਿਰਿਆ ਕੀਤੀ ਉਹ ਵੀ ਗਲਤ ਸੀ। ਕਿਰਪਾ ਕਰਕੇ ਮੈਨੂੰ ਮੁਆਫ਼ ਕਰ ਦਿਓ।" ਅਸੀਂ ਅਜੇ ਵੀ ਉਨ੍ਹਾਂ ਨੂੰ ਅਨੁਸ਼ਾਸਨ ਦਿੰਦੇ ਹਾਂ, ਪਰ ਅਸੀਂ ਯਿਸੂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਜ਼ਿੰਮੇਵਾਰੀ ਲੈਂਦੇ ਹਾਂ ਅਤੇ ਉਨ੍ਹਾਂ ਦੀ ਮਾਫੀ ਵੀ ਮੰਗਦੇ ਹਾਂ।

ਉਹ, ਮੇਰੇ ਦੇਸਤ, ਪਿਆਰ ਵਿੱਚ ਕੰਮ ਕਰ ਰਿਹਾ ਹੈ। ਇਸ ਤਰ੍ਹਾਂ ਕੁਝ ਨੂੰ ਲਾਹ ਦਿੱਤਾ ਜਾਂਦਾ ਹੈ ਅਤੇ ਅਸੀਂ ਬਦਲ ਜਾਂਦੇ ਹਾਂ। ਜੇ ਅਸੀਂ ਉਹ ਦੇ ਕੰਮ ਨਹੀਂ ਕਰਦੇ, ਤਾਂ ਇਹ ਇੱਕ ਵੱਡਾ ਚਮਚਾ ਲੈ ਕੇ ਸਾਡੇ ਅੰਦਰ ਗੰਦਗੀ ਨੂੰ ਵਾਪਸ ਹਿਲਾਉਣ ਵਰਗਾ ਹੈ, ਜਿਸ ਦੇ ਮੁੜ ਸੁਰਜੀਤ ਹੋਣ ਦੀ ਗਾਰੰਟੀ ਹੈ।

ਮੇਰੇ ਬੇਟੇ ਨਿਕੋਲਸ ਨੂੰ ਪਰਮੇਸ਼ੁਰ ਦੁਆਰਾ ਇਹ ਦੱਸਣ ਲਈ ਭੇਜਿਆ ਗਿਆ ਸੀ ਕਿ ਮੈਂ ਕਿੰਨਾ ਬੁਰਾ, ਸੁਆਰਥੀ ਅਤੇ ਗੁੱਸੇ ਵਾਲਾ ਵਿਅਕਤੀ ਸੀ। ਇਹ ਮੇਰੇ ਲਈ ਸਭ ਤੋਂ ਵੱਡਾ ਚਮਤਕਾਰ ਸੀ ਜਦੋਂ ਮੈਂ ਨਿਕ ਨੂੰ ਦੇਖ ਸਕਦਾ ਸੀ, ਜਦੋਂ ਉਸਨੇ ਕੋਈ ਗਲਤੀ ਕੀਤੀ ਸੀ ਜਾਂ ਮੇਰੇ ਅਧਿਕਾਰ ਨੂੰ ਚੁਣੌਤੀ ਦਿੱਤੀ ਸੀ, ਅਤੇ ਬਿਨਾਂ ਕਿਸੇ ਭਾਵਨਾ ਦੇ, "ਮਾੜੀ ਚੋਣ" ਕਹਿ ਸਕਦੇ ਹੋ। ਨਾ ਚੀਕਣਾ ਜਾਂ ਉਸਦਾ ਸਿਰ ਉਤਾਰਨਾ ਨਹੀਂ ਚਾਹੁੰਦਾ। ਪਰਮੇਸ਼ੁਰ ਦੀ ਉਸਤਤਿ ਕਰੋ! ਉਸਨੇ ਆਪਣੇ ਆਪ ਨੂੰ ਸੱਚਾ ਸਾਬਤ ਕੀਤਾ ਸੀ। ਮੈਂ ਇਸ ਲਈ ਪ੍ਰਾਰਥਨਾ ਕੀਤੀ ਸੀ। ਇੱਕ ਵਾਰ ਜਦੋਂ ਮੈਂ ਆਪਣੀਆਂ ਅਸਫਲਤਾਵਾਂ ਦੀ ਜ਼ਿੰਮੇਵਾਰੀ ਲੈਣੀ ਸ਼ੁਰੂ ਕਰ ਦਿੱਤੀ, ਮੈਂ ਆਪਣੇ ਅੰਦਰ ਪਰਮੇਸ਼ੁਰ ਦੇ ਪਰਿਵਰਤਨ ਨੂੰ ਦੇਖਿਆ। ਮੈਨੂੰ ਨਿਕ 'ਤੇ ਆਪਣੀਆਂ ਸੁਆਰਥੀ ਅਵਿਸ਼ਵਾਸੀ ਉਮੀਦਾਂ ਨਾ ਲਗਾਉਣਾ ਸਿੱਖਣਾ ਪਿਆ, ਸਵੀਕਾਰ ਕਰਨਾ ਕਿ ਕਿਵੇਂ ਪਰਮੇਸ਼ੁਰ ਉਸਨੂੰ ਮੇਰੇ ਪਾਪ ਨੂੰ ਪ੍ਰਗਟ ਕਰਨ ਲਈ ਵਰਤ ਰਿਹਾ ਸੀ, ਅਤੇ ਮਾਫੀ ਮੰਗ ਕੇ ਮੇਰੇ ਲਈ ਰੱਬ ਦੇ ਅਨੁਸ਼ਾਸਨ ਦੀ ਪਾਲਣਾ ਕਰਨਾ ਸੀ।

ਮੇਰੇ ਬੇਟੇ ਨੇ ਆਪਣੀਆਂ ਅੱਖਾਂ ਦੇ ਸਾਮ੍ਹਣੇ ਆਪਣੇ ਡੈਂਡੀ ਦੀ ਤਬਦੀਲੀ ਨੂੰ ਦੇਖਿਆ। ਹਾਂ, ਇਸ ਨੂੰ ਹੋਣ ਲਈ ਇੱਕ ਸੀਜ਼ਨ ਲੱਗ ਗਿਆ। ਇਹ ਰਾਤੇ-ਰਾਤ ਨਹੀਂ ਹੋਇਆ। ਅੱਜ, ਨਿਕੋਲਸ ਦਾ ਪੱਕਾ ਵਿਸ਼ਵਾਸ ਹੈ ਅਤੇ ਪਰਮੇਸ਼ੁਰ ਦਾ ਇੱਕ ਸਿਹਤਮੰਦ ਡਰ ਹੈ ਕਿਉਂਕਿ, ਕੁਝ ਹੱਦ ਤੱਕ, ਉਸਨੇ ਆਪਣੇ ਪਿਤਾ ਦੇ ਪਰਿਵਰਤਨ ਨੂੰ ਦੇਖਿਆ ਸੀ। ਇਹ ਚੇਲੇ ਬਣਨ ਦੀ ਸਭ ਤੋਂ ਵੱਡੀ ਉਦਾਹਰਣ ਹੈ ਜੋ ਅਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ।

ਪਰਮੇਸ਼ੁਰ ਸਾਨੂੰ ਸ਼ੁੱਧ ਕਰ ਰਿਹਾ ਹੈ। ਉਹ ਸਾਨੂੰ ਗਰਮ ਕਰ ਰਿਹਾ ਹੈ ਅਤੇ ਸਾਡੀਆਂ ਬਦਸੂਰਤ, ਸੁਆਰਥੀ ਸਥਿਤੀਆਂ ਨੂੰ ਪ੍ਰਗਟ ਕਰ ਰਿਹਾ ਹੈ। ਅਸੀਂ ਇਸ ਪ੍ਰਕਿਰਿਆ ਤੋਂ ਭੱਜ ਨਹੀਂ ਸਕਦੇ। ਸਾਨੂੰ ਇਸ ਨੂੰ ਗਲੇ ਲਗਾਉਣਾ ਚਾਹੀਦਾ ਹੈ ਅਤੇ ਸਾਡੇ ਪਰਿਵਰਤਨ ਦੇ ਵਾਪਰਨ ਲਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

ਸਵੈ-ਜਾਂਚ

ਆਪਣੇ ਬੱਚਿਆਂ ਦੇ ਨਾਲ ਕੁਝ "ਗਰਮ ਪਲਾਂ" ਦਾ ਵਰਣਨ ਕਰੋ ਅਤੇ ਉਹ ਤੁਹਾਡੇ ਬਾਰੇ ਕੀ ਪ੍ਰਗਟ ਕਰਦੇ ਹਨ। ਫੇਰ ਉਨ੍ਹਾਂ ਨੂੰ ਪ੍ਰਾਰਥਨਾ ਵਿੱਚ ਪ੍ਰਭੂ ਕੋਲ ਲੈ ਜਾਓ।

ਜੇ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਢੰਗ ਨਾਲ ਪਿਆਰ ਕਰਨਾ ਸਿੱਖਦੇ ਹੋਏ ਸੁਧਾਰ ਲਈ ਜਗ੍ਹਾ ਲੱਭੀ ਹੈ, ਤਾਂ ਤੁਹਾਡਾ ਪਹਿਲਾ ਕਦਮ ਇਹ ਸਵੀਕਾਰ ਕਰਨਾ ਚਾਹੀਦਾ ਹੈ: "ਮੈਨੂੰ ਮਦਦ ਦੀ ਲੋੜ ਹੈ। ਮੈਂ ਅਸਫਲ ਰਿਹਾ ਹਾਂ। ਮੈਨੂੰ ਬਦਲਣ ਦੀ ਲੋੜ ਹੈ, ਪਰਮੇਸ਼ੁਰ ਮੈਂ ਤੁਹਾਨੂੰ _____ ਦੁਆਰਾ ਗਲਤ ਪੇਸ਼ ਕਰਦਾ ਹਾਂ। ਮੈਨੂੰ ਮੁਆਫ ਕਰੋ."

ਫਿਰ ਆਪਣੇ ਬੱਚਿਆਂ ਨੂੰ ਪਿਆਰ ਕਰਨ ਦੇ ਖੇਤਰ ਵਿੱਚ ਤਬਦੀਲੀ ਕਰਨ ਦੀ ਵਚਨਬੱਧਤਾ ਲਿਖੋ। ਪ੍ਰਭੂ ਨੇ ਤੁਹਾਡੇ ਮਨ ਵਿੱਚ ਕਿਹੜੀਆਂ ਗੱਲਾਂ ਲਿਆਂਦੀਆਂ ਹਨ? ਆਪਣੇ ਬੱਚਿਆਂ ਨੂੰ ਤੁਹਾਨੂੰ ਮਾਫ ਕਰਨ ਲਈ ਕਹਿਣ ਲਈ ਇੱਕ ਸਮਾਂ (ਜਲਦੀ) ਪ੍ਰਾਰਥਨਾ ਕਰੋ। ਆਪਣੇ ਬੱਚਿਆਂ ਨੂੰ ਪਿਆਰ ਕਰਨਾ ਸਫਲ ਪਾਲਣ-ਪੇਸ਼ਣ ਲਈ ਜ਼ਰੂਰੀ ਹੈ। ਅਸੀਂ ਕਿਸੇ ਹੋਰ ਚੀਜ਼ ਨੂੰ ਪਹਿਲ ਦੇਣ ਦੀ ਇਜਾਜ਼ਤ ਨਹੀਂ ਦੇ ਸਕਦੇ।

ਕਾਰਜ ਯੋਜਨਾ 2

ਸਪੱਸ਼ਟ ਤੌਰ 'ਤੇ ਇਹ ਦੇਖਣ ਲਈ ਕਿ ਸਾਨੂੰ ਕਿਹੜੇ ਖੇਤਰਾਂ ਵਿੱਚ ਸੁਧਾਰ ਕਰਨ ਦੀ ਲੋੜ ਹੈ, ਸਾਨੂੰ ਕੁਝ ਸਵੈ-ਚਿੰਤਨ ਕਰਨਾ ਚਾਹੀਦਾ ਹੈ। ਪੂਰਾ ਅੰਤਿਕਾ F: ਪ੍ਰਭਾਵਸ਼ਾਲੀ ਸੁਣਨਾ ਸਵੈ-ਮੁਲਾਂਕਣ। ਫਿਰ ਅੰਤਿਕਾ G ਨੂੰ ਪੂਰਾ ਕਰੋ: ਤੁਹਾਡੇ ਪਿਆਰ ਭਰੇ ਸੰਚਾਰ ਨੂੰ ਬਿਹਤਰ ਬਣਾਉਣਾ। ਜੇਕਰ ਵਿਆਹਿਆ ਹੋਇਆ ਹੈ, ਤਾਂ ਉਹਨਾਂ ਨੂੰ ਵੱਖਰੇ ਤੌਰ 'ਤੇ ਕਰੋ ਅਤੇ ਫਿਰ ਆਪਣੇ ਪਰਿਵਰਤਨ ਦੁਆਰਾ ਇੱਕ ਦੂਜੇ ਨੂੰ ਉਤਸ਼ਾਹਿਤ ਕਰਨ ਲਈ ਨਤੀਜਿਆਂ 'ਤੇ ਚਰਚਾ ਕਰੋ।

ਜੇ ਤੁਹਾਨੂੰ ਆਪਣੇ ਬੱਚਿਆਂ ਨਾਲ ਪਿਆਰ ਭਰਿਆ ਰਿਸ਼ਤਾ ਬਣਾਉਣ ਲਈ ਕੁਝ ਵਾਧੂ ਮਦਦ ਦੀ ਲੋੜ ਹੈ, ਤਾਂ ਅੰਤਿਕਾ H: ਆਪਣੇ ਬੱਚੇ ਨੂੰ ਪਿਆਰ ਦਿਖਾਉਣਾ ਦੀ ਸਮੀਖਿਆ ਕਰੋ।

ਅੰਤਿਕਾ ਸਰੋਤ

ਇਹ ਅੰਤਿਕਾ ਵਾਧੂ ਸਰੋਤਾਂ ਵਜੋਂ ਸ਼ਾਮਲ ਕੀਤੇ ਗਏ ਹਨ। ਉਹ ਸਾਰੇ ਚਾਰ ਖੰਡਾਂ ਵਿੱਚ ਮਿਲਦੇ ਹਨ, ਪਰ ਸਾਰੇ ਅੰਤਿਕਾ ਹਰੇਕ ਖੰਡ ਵਿੱਚ ਸ਼ਾਮਲ ਨਹੀਂ ਹੁੰਦੇ ਹਨ। ਜੇਕਰ ਤੁਸੀਂ ਕਿਸੇ ਖਾਸ ਅੰਤਿਕਾ ਦੀ ਸਮੀਖਿਆ ਕਰਨਾ ਚਾਹੁੰਦੇ ਹੋ, ਤਾਂ ਹੇਠਾਂ ਦਿੱਤੀ ਸੂਚੀ ਵਿੱਚ ਪਤਾ ਕਰੋ ਕਿ ਇਹ ਕਿੱਥੇ ਸਥਿਤ ਹੈ।

ਅੰਤਿਕਾ A: ਮਾਤਾ-ਪਿਤਾ ਪ੍ਰਤੀਬੱਧਤਾ ਪੱਤਰ	ਵਾਲੀਅਮ 1
ਅੰਤਿਕਾ ਬੀ: ਮਸੀਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨਾ	ਵਾਲੀਅਮ 1
ਅੰਤਿਕਾ ਸੀ: ਪਰਮੇਸ਼ੁਰ ਦੇ ਨਾਲ ਰੋਜ਼ਾਨਾ ਨੇੜਤਾ ਦਾ ਵਿਕਾਸ ਕਰਨਾ	ਵਾਲੀਅਮ 1
ਅੰਤਿਕਾ D: ਸਿਫਾਰਸ਼ੀ ਕਿਤਾਬਾਂ	ਵਾਲੀਅਮ 1 ਅਤੇ 3
ਅੰਤਿਕਾ E: ਟਰੱਸਟ ਅਤੇ ਮਾਫੀ	ਵਾਲੀਅਮ 2
ਅੰਤਿਕਾ F: ਪ੍ਰਭਾਵਸ਼ਾਲੀ ਸੁਣਨਾ ਸਵੈ-ਮੁਲਾਂਕਣ	ਵਾਲੀਅਮ 2 ਅਤੇ 4
ਅੰਤਿਕਾ G: ਤੁਹਾਡਾ ਪਿਆਰ ਭਰਿਆ ਸੰਚਾਰ ਵਿੱਚ ਸੁਧਾਰ ਕਰਨਾ	ਵਾਲੀਅਮ 2 ਅਤੇ 4
ਅੰਤਿਕਾ H: ਆਪਣੇ ਬੱਚੇ ਨੂੰ ਪਿਆਰ ਦਿਖਾਉਣਾ	ਵਾਲੀਅਮ 2
ਅੰਤਿਕਾ I: ਸਿੰਗਲ ਪੇਰੈਂਟਸ ਲਈ ਜ਼ਰੂਰੀ	ਵਾਲੀਅਮ 3
ਅੰਤਿਕਾ J: ਮਿਸ਼ਰਤ ਪਰਿਵਾਰ ਦਾ ਪਾਲਣ ਪੋਸ਼ਣ	ਵਾਲੀਅਮ 3
ਅੰਤਿਕਾ K: ਬੱਚੇ ਨੂੰ ਮਸੀਹ ਵੱਲ ਲੈ ਜਾਣਾ	ਵਾਲੀਅਮ 3
ਅੰਤਿਕਾ L: ਅਣਉਚਿਤ ਮਨੋਰੰਜਨ	ਵਾਲੀਅਮ 3
ਅੰਤਿਕਾ M: ਅਨੁਸ਼ਾਸਿਤ ਵਿਵਹਾਰ	ਵਾਲੀਅਮ 4
ਅੰਤਿਕਾ N: ਨਿਯਮ ਅਤੇ ਨਤੀਜੇ	ਵਾਲੀਅਮ 4
ਅੰਤਿਕਾ O: ਸਕਾਰਾਤਮਕ ਰੀਨਫੋਰਸਮੈਂਟ	ਵਾਲੀਅਮ 4
ਅੰਤਿਕਾ P: ਕੰਮ ਦੀ ਸੂਚੀ	ਵਾਲੀਅਮ 4
ਅੰਤਿਕਾ Q: ਕਿਸੇਰਾਂ ਲਈ ਪ੍ਰਸ਼ਨਾਵਲੀ	ਵਾਲੀਅਮ 4
ਅੰਤਿਕਾ R: ਨਵੇਂ ਬਾਲਗ ਲਈ ਪ੍ਰਸ਼ਨਾਵਲੀ	ਵਾਲੀਅਮ 4
ਅੰਤਿਕਾ S: ਮਾਪੇ ਸਵੈ-ਮੁਲਾਂਕਣ	ਵਾਲੀਅਮ 4
ਅੰਤਿਕਾ ਟੀ: ਸ਼ਬਦਾਵਲੀ	ਵਾਲੀਅਮ 1-4

ਅੰਤਿਕਾ ਈ ਭਰੋਸਾ ਅਤੇ ਮਾਫ਼ੀ

ਜ਼ਬੂਰ 139 ਸਿਖਾਉਂਦਾ ਹੈ ਕਿ ਪਰਮੇਸ਼ੁਰ ਸਾਡੇ ਵਿੱਚੋਂ ਹਰੇਕ ਨੂੰ ਨੇੜਿਓਂ ਜਾਣਦਾ ਹੈ, ਅਤੇ ਇਹ ਕਿ ਸਾਡੇ ਸਾਰੇ ਕੰਮ ਅਤੇ ਵਿਚਾਰ ਉਸ ਨੂੰ ਸਾਡੇ ਜਾਣੇ ਜਾਣ ਤੋਂ ਪਹਿਲਾਂ ਹੀ ਜਾਣਦੇ ਹਨ। ਇਸ ਤੋਂ ਪਹਿਲਾਂ ਕਿ ਤੁਸੀਂ ਪਰਮੇਸ਼ੁਰ ਲਈ ਆਪਣਾ ਦਿਲ ਖੋਲ੍ਹਦੇ ਹੋ, ਯਿਸੂ ਨੂੰ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਸਵੀਕਾਰ ਕਰਕੇ, ਉਹ ਜਾਣਦਾ ਸੀ ਕਿ ਤੁਸੀਂ ਆਉਣਗੇ। ਪਰਮੇਸ਼ੁਰ ਇਹ ਨਹੀਂ ਚਾਹੁੰਦਾ ਕਿ ਕੋਈ ਵੀ ਨਾਸ਼ ਹੋਵੇ; ਹਾਲਾਂਕਿ, ਸੁਤੰਤਰ ਇੱਛਾ ਦੇ ਅਭਿਆਸ ਦੁਆਰਾ, ਉਹ ਹਰ ਵਿਅਕਤੀ ਨੂੰ ਉਸਨੂੰ ਅਸਵੀਕਾਰ ਕਰਨ ਦੀ ਆਜ਼ਾਦੀ ਦਿੰਦਾ ਹੈ।

ਸਾਡੇ ਅਤੀਤ ਅਤੇ ਅਜਮਾਇਸ਼ਾਂ ਦੇ ਨਾਲ ਪਰਮਾਤਮਾ 'ਤੇ ਭਰੋਸਾ ਕਰਨਾ

ਧਰਤੀ ਦੇ ਸਾਰੇ ਵਸਨੀਕ ਕੁਝ ਨਹੀਂ ਗਿਣੇ ਜਾਂਦੇ,
ਅਤੇ ਉਹ ਸੁਰਗ ਦੀਆਂ ਫੌਜਾਂ ਵਿੱਚ ਅਤੇ ਜਗਤ ਦੇ ਸਾਰੇ ਵਸਨੀਕਾਂ ਨਾਲ
ਜੇ ਕੁਝ ਚਾਹੁੰਦਾ ਹੈ ਕਰਦਾ ਹੈ, ਅਤੇ ਕੋਈ ਨਹੀਂ ਜੋ ਉਹ ਦੇ ਹੱਥ ਨੂੰ ਰੋਕ ਸਕੇ,
ਯਾ ਉਹ ਨੂੰ ਆਖੇ ਕਿ ਤੂੰ ਕੀ ਕਰਦਾ ਹੈ?॥(ਦਾਨੀਏਲ 4:35)

ਹੇ ਯਹੋਵਾਹ, ਤੈਂ ਮੈਨੂੰ ਪਰਖ ਲਿਆ ਤੇ ਜਾਣ ਲਿਆ,
ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈ, ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈ,
ਤੂੰ ਮੇਰੇ ਚੱਲਣੇ ਤੇ ਮੇਰੇ ਲੇਟਣੇ ਦੀ ਛਾਨਬੀਨ ਕਰਦਾ ਹੈ, ਅਤੇ ਮੇਰੀਆਂ ਸਾਰੀਆਂ ਚਾਲਾਂ ਤੋਂ
ਵਾਕਫ਼ ਹੈ। ਮੇਰੀ ਜੀਬ ਉੱਤੇ ਤਾਂ ਇੱਕ ਗੱਲ ਵੀ ਨਹੀਂ, - ਵੇਖ ਹੇ ਯਹੋਵਾਹ, ਤੂੰ ਉਹ ਨੂੰ ਪੂਰੇ ਤੌਰ ਨਾਲ ਜਾਣਦਾ ਹੈ।(ਜ਼ਬੂਰ 139:1-4)

ਤੱਥ ਫਾਈਲ

ਪ੍ਰਭੂਸੱਤਾ - ਸਰਵਉੱਚ ਸ਼ਕਤੀ, ਬੇਅੰਤ ਬੁੱਧੀ
ਅਤੇ ਪੂਰਨ ਅਧਿਕਾਰ ਦਾ ਮਾਲਕ।

ਪਰਮੇਸ਼ੁਰ ਨੇ ਆਦਮ ਅਤੇ ਹੱਵਾ ਨੂੰ ਬਣਾਇਆ, ਅਤੇ ਉਸਨੇ ਸਿਰਫ਼ ਇੱਕ ਪਾਬੰਦੀ ਦਿੱਤੀ: ਚੰਗੇ ਅਤੇ ਬੁਰਾਈ ਦੇ ਗਿਆਨ ਦੇ ਰੁੱਖ ਨੂੰ ਨਾ ਖਾਓ। ਪਰ ਉਹ ਸ਼ੈਤਾਨ ਦੁਆਰਾ ਧੋਖਾ ਖਾ ਗਏ ਅਤੇ, ਅਣਆਗਿਆਕਾਰੀ ਵਿੱਚ, ਉਸ ਰੁੱਖ ਦਾ ਫਲ ਖਾਣ ਦਾ ਫੈਸਲਾ ਕੀਤਾ। ਇਸ ਨਾਲ ਸਾਰੀ ਮਨੁੱਖਜਾਤੀ ਉੱਤੇ ਪਾਪ ਦਾ ਸਰਾਪ ਆਇਆ। ਆਦਮ ਵਿੱਚ, ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਚੰਗਾ ਚੁਣਨ ਦੀ ਆਜ਼ਾਦੀ ਦਿੱਤੀ, ਪਰ ਉਹ ਬੁਰਾਈ ਵੱਲ ਮੁੜਿਆ। ਇਸ ਲਈ ਉਹ ਸਾਰੇ ਜੋ ਹੁਣ ਪਰਮੇਸ਼ੁਰ ਦੇ ਬੱਚਿਆਂ ਵਜੋਂ ਦੁਬਾਰਾ ਜਨਮ ਲੈਣ ਦੀ ਚੋਣ ਕਰਦੇ ਹਨ, ਮਸੀਹ ਵਿੱਚ ਵਿਸ਼ਵਾਸ ਕਰਕੇ, ਅਜੇ ਵੀ ਇੱਕ ਡਿੱਗੀ ਹੋਈ ਦੁਨੀਆਂ ਵਿੱਚ ਰਹਿੰਦੇ ਹਨ ਅਤੇ ਉਹਨਾਂ ਦੇ ਆਲੇ ਦੁਆਲੇ ਦੀਆਂ ਬੁਰਾਈਆਂ ਦੁਆਰਾ ਛੂਹਿਆ ਜਾਂਦਾ ਹੈ। ਜੇ ਪਰਮੇਸ਼ੁਰ ਨੇ ਆਪਣੇ ਬੱਚਿਆਂ ਨੂੰ ਸਾਰੀਆਂ ਮੁਸੀਬਤਾਂ ਅਤੇ ਬੁਰਾਈਆਂ ਤੋਂ ਬਚਾਇਆ, ਤਾਂ ਲੋਕ ਸਿਰਫ਼ ਇੱਕ ਆਸਾਨ ਜੀਵਨ ਦੀ ਗਾਰੰਟੀ ਲਈ ਉਸ ਵੱਲ ਮੁੜਨ ਲਈ ਪ੍ਰੇਰਿਤ ਹੋਣਗੇ। ਅਸਲ ਵਿੱਚ, ਇਹ ਉਹੀ ਦਲੀਲ ਹੈ ਜਿਸ ਨੇ ਅੱਯੂਬ ਦੇ ਜੀਵਨ ਬਾਰੇ ਪਰਮੇਸ਼ੁਰ ਅਤੇ ਸ਼ੈਤਾਨ ਦੇ ਵਿਚਕਾਰ ਸਵਰਗ ਵਿੱਚ ਇਤਿਹਾਸਕ ਪ੍ਰਦਰਸ਼ਨ ਦੀ ਸ਼ੁਰੂਆਤ ਕੀਤੀ ਸੀ।

ਤਾਂ ਸ਼ਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ ਕਿ ਅੱਯੂਬ ਪਰਮੇਸ਼ੁਰ ਤੋਂ ਹਾੜੇ ਕੱਢੀ ਨਹੀਂ ਡਰਦਾ 10ਕੀ ਤੈਂ ਉਸ ਦੇ ਅਤੇ ਉਸ ਦੇ ਘਰ ਦੇ ਅਤੇ ਉਸ ਦੇ ਸਭ ਕਾਸੇ ਦੇ ਦੁਆਲੇ ਵਾੜ ਨਹੀਂ ਲਾ ਛੱਡੀ? ਤੈਂ ਉਸ ਦੇ ਹੱਥ ਦੇ ਕੰਮ ਵਿੱਚ ਬਰਕਤ ਦੇ ਛੱਡੀ ਹੈ ਸੋ ਉਸ ਦਾ ਮਾਲ ਧਰਤੀ ਵਿੱਚ ਵੱਧ ਗਿਆ ਹੈ 11ਜ਼ਰਾਂ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੇ ਕੁੱਝ ਉਸ ਦਾ ਹੈ ਉਸ ਨੂੰ ਛੋਹ। ਉਹ ਤੇਰੇ ਮੂੰਹ ਉੱਤੇ ਫਿਟਕਾਰਾ ਪਾਉਗਾ! (ਅੱਯੂਬ 1:9-11)

ਪਰਮੇਸ਼ੁਰ ਨੇ ਸ਼ੈਤਾਨ ਨੂੰ ਆਪਣੀ ਜਾਇਦਾਦ, ਉਸਦੇ ਬੱਚਿਆਂ ਅਤੇ ਅੰਤ ਵਿੱਚ ਉਸਦੀ ਸਿਹਤ ਦੇ ਨੁਕਸਾਨ ਦੁਆਰਾ ਅੱਯੂਬ ਦੇ ਵਿਸ਼ਵਾਸ ਦੀ ਪਰਖ ਕਰਨ ਦੀ ਇਜਾਜ਼ਤ ਦਿੱਤੀ। ਪਰਮੇਸ਼ੁਰ ਇੱਕ ਪਿਆਰ ਕਰਨ ਵਾਲਾ ਪਿਤਾ ਹੈ ਅਤੇ ਸਾਡੇ ਜੀਵਨ ਵਿੱਚ ਬੁਰਾਈ ਨਹੀਂ ਲਿਆਉਂਦਾ; ਹਾਲਾਂਕਿ, ਉਸਦੇ ਉਦੇਸ਼ ਅਤੇ ਸਾਡੇ ਅੰਤਮ ਭਲੇ ਲਈ, ਉਹ ਸਾਨੂੰ ਅਜਮਾਇਸ਼ਾਂ ਦੁਆਰਾ ਛੂਹਣ ਦੀ ਆਗਿਆ ਦਿੰਦਾ ਹੈ। ਅੱਯੂਬ ਨੇ ਆਪਣੇ ਦੁੱਖਾਂ ਦੇ ਦੌਰਾਨ ਪਰਮੇਸ਼ੁਰ 'ਤੇ ਭਰੋਸਾ ਕਰਨਾ ਜਾਰੀ ਰੱਖਿਆ, ਜਿਸ ਦੇ ਨਤੀਜੇ ਵਜੋਂ ਉਸਦੇ ਸਿਰਜਣਹਾਰ ਨਾਲ ਡੂੰਘੇ, ਵਧੇਰੇ ਗੂੜ੍ਹੇ ਰਿਸ਼ਤੇ ਅਤੇ ਬਰਕਤਾਂ ਦੀ ਪੂਰੀ ਬਹਾਲੀ ਹੋਈ।

ਅੱਯੂਬ ਨੇ ਸਵਾਲ ਕੀਤਾ ਕਿ ਪਰਮੇਸ਼ੁਰ ਉਸ ਨੂੰ ਦੁੱਖ ਕਿਉਂ ਸਹਿਣ ਦੇ ਰਿਹਾ ਸੀ। ਪਰਮੇਸ਼ੁਰ ਨੇ ਅੱਯੂਬ 2:3 ਵਿੱਚ ਅੱਯੂਬ ਨੂੰ ਇੱਕ ਧਰਮੀ ਆਦਮੀ ਘੋਸ਼ਿਤ ਕੀਤਾ ਸੀ, ਇਸ ਲਈ ਉਸਨੇ ਪੁੱਛਿਆ ਕਿ ਕਿਉਂ। ਕਈ ਅਧਿਆਵਾਂ ਲਈ ਉਹ ਆਪਣੇ ਅਜਮਾਇਸ਼ਾਂ ਦੇ ਕਾਰਨਾਂ ਤੋਂ ਦੁਖੀ ਸੀ। ਪਰਮੇਸ਼ੁਰ ਨੇ ਕਦੇ ਵੀ ਸਿੱਧੇ ਤੌਰ 'ਤੇ ਜਵਾਬ ਨਹੀਂ ਦਿੱਤਾ ਪਰ ਅੱਯੂਬ ਦਾ ਧਿਆਨ ਉਸ ਦੀ ਸ਼ਕਤੀ ਅਤੇ ਮਹਿਮਾ ਵੱਲ ਮੋੜਿਆ, ਜੋ ਸ੍ਰਿਸ਼ਟੀ ਵਿੱਚ ਪ੍ਰਦਰਸ਼ਿਤ ਹੁੰਦੀ ਹੈ। ਅੱਯੂਬ ਦੀ ਖੋਜ ਆਖਰਕਾਰ ਪਰਮੇਸ਼ੁਰ ਦੀ ਮਹਾਨਤਾ ਦੀ ਡੂੰਘੀ ਸਮਝ ਦੁਆਰਾ ਸੰਤੁਸ਼ਟ ਸੀ। ਅੱਯੂਬ ਵਾਂਗ, ਜਦੋਂ ਅਸੀਂ ਅਜਮਾਇਸ਼ਾਂ ਦਾ ਅਨੁਭਵ ਕਰਦੇ ਹਾਂ, ਤਾਂ ਅਸੀਂ ਸਪੱਸ਼ਟੀਕਰਨ ਲੱਭਦੇ ਹਾਂ। ਅਤੇ ਇਸ ਤਰ੍ਹਾਂ ਇਹ ਸਾਡੇ ਵਿਆਹਾਂ ਅਤੇ ਅਜਮਾਇਸ਼ਾਂ ਦੇ ਨਾਲ ਹੈ ਜੋ ਬਹੁਤ ਜ਼ਿਆਦਾ ਜਾਪਦੇ ਹਨ। ਅਸੀਂ ਅੱਯੂਬ ਤੋਂ ਬਹੁਤ ਸਾਰੇ ਸਬਕਾਂ ਵਿੱਚੋਂ ਇੱਕ ਇਹ ਹੈ ਕਿ ਗਲਤ ਸਵਾਲ ਕਿਉਂ ਹੈ। ਸਾਨੂੰ ਇਸ ਦੀ ਬਜਾਏ ਪਰਮੇਸ਼ੁਰ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ।

ਤੁਸੀਂ ਮੈਨੂੰ ਕੀ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ?

ਪਿਆਰ ਭਰਿਆ ਸੰਚਾਰ

ਇਸ ਦੁੱਖ ਦੀ ਕੁੱਝ ਵਿੱਚ ਤੇਰੀ ਕੀ ਰਜ਼ਾ ਹੈ?

ਕੋਈ ਮਨੁੱਖ ਜਦ ਪਰਤਾਇਆ ਜਾਵੇ ਤਾਂ ਇਹ ਨਾ ਆਖੇ ਭਈ ਮੈਂ ਪਰਮੇਸੁਰ ਵੱਲੋਂ ਪਰਤਾਇਆ ਜਾਂਦਾ ਹਾਂ ਕਿਉਂ ਜੋ ਪਰਮੇਸੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ 14ਪਰ ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ।(ਯਾਕੂਬ 1:13-14)

ਫੇਰ ਅੱਯੂਬ ਨੇ ਯਹੋਵਾਹ ਨੂੰ ਉੱਤਰ ਦੇ ਕੇ
ਆਖਿਆ, ਮੈਂ ਜਾਣਦਾ ਹਾਂ ਭਈ ਤੂੰ ਸਭ ਕੁੱਝ ਕਰ ਸੱਕਦਾ ਹੈ,
ਅਤੇ ਤੇਰਾ ਕੋਈ ਪਰੇਜਨ ਰੁਕ ਨਹੀਂ ਸੱਕਦਾ ਹੈ।
ਮੈਂ ਤੇਰੇ ਵਿਖੇ ਸੁਣੀਆਂ ਸੁਣਾਈਆਂ ਗੱਲਾਂ ਸੁਣੀਆਂ,
ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਹੈ,(ਅੱਯੂਬ 42:1-2,5)

ਕੀ ਤੁਹਾਡੀ ਜਿੰਦਗੀ ਦਾ ਕੋਈ ਹਿੱਸਾ ਪਰਮੇਸੁਰ ਦੀ ਸ਼ਕਤੀ, ਬੁੱਧੀ ਜਾਂ ਅਧਿਕਾਰ ਤੋਂ ਪਰੇ ਹੈ? ਕਿਉਂ ਜਾਂ ਕਿਉਂ ਨਹੀਂ?

ਤੁਹਾਡੇ ਜੀਵਨ ਵਿੱਚ ਪਰਮੇਸੁਰ ਨੂੰ ਪਹਿਲਾਂ ਤੋਂ ਪਤਾ ਨਹੀਂ ਸੀ ਕਿ ਤੁਸੀਂ ਕਿਸ ਹਾਲਾਤ ਦਾ ਸਾਮ੍ਹਣਾ ਕਰੋਗੇ?

ਹਾਂ, ਉਸੇ ਵਿੱਚ ਅਸੀਂ ਵੀ ਉਹ ਦੀ ਧਾਰਨਾ ਮੂਜਬ ਜਿਹੜਾ ਆਪਣੀ ਇੱਛਿਆ ਦੇ ਮਤੇ ਅਨੁਸਾਰ ਸੱਭੇ ਕੁਝ ਕਰਦਾ ਹੈ ਅੱਗੇ ਹੀ ਠਹਿਰਾਏ ਜਾ ਕੇ ਅਧਿਕਾਰ ਬਣ ਗਏ।(ਅਫ਼ਸੀਆਂ 1:11)

ਤੁਹਾਨੂੰ ਜਿੰਦਗੀ ਦੀਆਂ ਨਿਰਾਸ਼ਾ, ਮੁਸ਼ਕਲਾਂ, ਦੁੱਖਾਂ ਅਤੇ ਅਜ਼ਮਾਇਸ਼ਾਂ ਦਾ ਜਵਾਬ ਕਿਵੇਂ ਦੇਣਾ ਚਾਹੀਦਾ ਹੈ?

ਜੇ ਪਰਮੇਸੁਰ ਸਾਡੇ ਜਨਮ ਤੋਂ ਪਹਿਲਾਂ ਇਹ ਸਭ ਕੁਝ ਜਾਣਦਾ ਸੀ, ਤਾਂ ਇਹ ਇਸ ਤੋਂ ਬਾਅਦ ਹੁੰਦਾ ਹੈ, ਉਸ ਦੀ ਪੂਰਵ-ਗਿਆਨ ਦੁਆਰਾ, ਸਾਨੂੰ ਉਸ ਦੀ ਕਿਰਪਾ ਦੁਆਰਾ ਸਾਨੂੰ ਦਿੱਤਾ ਗਿਆ ਜੀਵਨ ਜੀਉਣ ਲਈ ਪੂਰਵ-ਨਿਰਧਾਰਤ ਕੀਤਾ ਗਿਆ ਸੀ। ਪਰਮੇਸੁਰ ਅਜ਼ਮਾਇਸ਼ਾਂ ਜਾਂ ਬੁਰਾਈਆਂ ਨੂੰ ਸਾਨੂੰ ਛੂਹਣ ਤੋਂ ਨਹੀਂ ਰੋਕਦਾ, ਜਾਂ ਸਾਡੀਆਂ ਬੁਰੀਆਂ ਚੋਣਾਂ ਨੂੰ ਰੋਕਦਾ ਨਹੀਂ ਹੈ, ਪਰ ਉਹ ਉਨ੍ਹਾਂ ਲੋਕਾਂ ਦੇ ਜੀਵਨ ਵਿੱਚ ਚੰਗੇ ਲਈ ਕੰਮ ਕਰਨ ਦਾ ਵਾਅਦਾ ਕਰਦਾ ਹੈ ਜੋ ਉਸ ਲਈ ਵਚਨਬੱਧ ਹਨ।

ਅਸੀਂ ਜਾਣਦੇ ਹਾਂ ਭਈ ਜਿਹੜੇ ਪਰਮੇਸੁਰ ਨਾਲ ਪ੍ਰੇਮ ਰੱਖਦੇ ਹਨ ਸਾਰੀਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ ਅਰਥਾਤ ਉਹਨਾਂ ਦਾ ਜਿਹੜੇ ਪਰਮੇਸੁਰ ਦੀ ਮਨਸ਼ਾ ਦੇ ਅਨੁਸਾਰ ਸੱਦੇ ਹੋਏ ਹਨ 29ਕਿਉਂਕਿ ਜਿਨ੍ਹਾਂ ਨੂੰ ਉਹ ਨੇ ਪਹਿਲਾਂ ਤੋਂ ਜਾਣਿਆ ਸੀ ਉਸ ਨੇ ਉਹਨਾਂ ਨੂੰ ਅੱਗਿਓਂ ਠਹਿਰਾਇਆ ਉਸ ਨੇ ਉਹਨਾਂ ਨੂੰ ਸੱਦਿਆ ਭੀ ਅਤੇ ਜਿਨ੍ਹਾਂ ਨੂੰ ਉਸ ਨੇ ਸੱਦਿਆ ਉਹਨਾਂ ਨੂੰ ਧਰਮੀ ਭੀ ਠਹਿਰਾਇਆ ਭਈ ਉਹ ਦੇ ਪੁੱਤ੍ਰ ਦੇ ਸਰੂਪ ਉੱਤੇ ਬਣਨ ਭਈ ਉਹ ਬਹੁਤੇ ਭਰਾਵਾਂ ਵਿੱਚੋਂ ਜੇਠਾ ਹੋਵੇ।(ਰੋਮੀਆਂ 8:28-29)

ਤੁਸੀਂ ਜਾਂ ਤਾਂ ਉਹਨਾਂ ਮਾਪਿਆਂ ਪ੍ਰਤੀ ਕੁਝਤਣ ਬਰਕਰਾਰ ਰੱਖਣ ਦੀ ਚੋਣ ਕਰ ਸਕਦੇ ਹੋ ਜਿਨ੍ਹਾਂ ਨੇ ਤੁਹਾਨੂੰ ਨਿਰਾਸ਼ ਕੀਤਾ ਹੈ, ਇੱਕ ਜੀਵਨ ਸਾਥੀ ਜਿਸ ਨੇ ਤੁਹਾਨੂੰ ਤਿਆਗ ਦਿੱਤਾ ਹੈ, ਉਹ ਦੇਸਤ ਜੇ ਤੁਹਾਨੂੰ ਅਸਫਲ ਕਰ ਗਏ ਹਨ, ਜਾਂ ਇੱਕ ਸ਼ਰਾਬੀ ਡਰਾਈਵਰ ਜਿਸਨੇ ਕਿਸੇ ਅਜ਼ੀਜ਼ ਨੂੰ ਮਾਰਿਆ ਹੈ। ਜਾਂ ਅਸੀਂ ਇੱਕ ਸਰਬਸ਼ਕਤੀਮਾਨ ਪਰਮੇਸੁਰ ਵਿੱਚ ਆਪਣੀ ਨਿਹਚਾ ਰੱਖ ਸਕਦੇ ਹਾਂ।

ਜਦੋਂ ਅਸੀਂ ਮਸੀਹ ਕੋਲ ਆਉਂਦੇ ਹਾਂ, ਅਸੀਂ ਆਪਣੀ ਸਦੀਵੀ ਕਿਸਮਤ ਦੇ ਨਾਲ ਪਰਮੇਸੁਰ 'ਤੇ ਭਰੋਸਾ ਕਰਦੇ ਹਾਂ। ਸਾਨੂੰ ਆਪਣੇ ਅਤੀਤ ਅਤੇ ਵਰਤਮਾਨ ਹਾਲਾਤਾਂ ਦੇ ਨਾਲ ਵੀ ਉਸ 'ਤੇ ਭਰੋਸਾ ਕਰਨਾ ਚਾਹੀਦਾ ਹੈ। ਮਸੀਹ ਸਾਨੂੰ ਸਾਡੀਆਂ ਅਜ਼ਮਾਇਸ਼ਾਂ ਵਿੱਚ ਅਤੇ ਦੋਵਾਂ ਦੁਆਰਾ ਦਿਲਾਸਾ ਅਤੇ ਮਜ਼ਬੂਤ ਕਰ ਸਕਦਾ ਹੈ ਅਤੇ ਬੁਰੇ ਵਿੱਚੋਂ ਚੰਗੇ ਲਿਆ ਸਕਦਾ ਹੈ। ਇਹ ਕੇਵਲ ਸਾਡੀ ਨਿਹਚਾ ਅਤੇ ਆਗਿਆਕਾਰੀ ਦੁਆਰਾ ਹੈ ਜੋ ਪਰਮੇਸੁਰ ਸਾਨੂੰ ਸ਼ਾਂਤੀ ਦੇ ਸਕਦਾ ਹੈ ਅਤੇ ਦੇਵੇਗਾ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਉਸਤਤ, ਸਨਮਾਨ ਅਤੇ ਮਹਿਮਾ ਲਿਆ ਸਕਦਾ ਹੈ।

ਦੱਸੋ ਕਿ ਇਨ੍ਹਾਂ ਆਇਤਾਂ ਦਾ ਕੀ ਮਤਲਬ ਹੈ ਅਤੇ ਇਨ੍ਹਾਂ ਨੂੰ ਤੁਹਾਡੇ ਨਿੱਜੀ ਹਾਲਾਤਾਂ 'ਤੇ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ।

ਇਹ ਦੇ ਵਿੱਚ ਤੁਸੀਂ ਵੱਡਾ ਅਨੰਦ ਕਰਦੇ ਹੋ ਭਾਵੇਂ ਹੁਣ ਥੋੜ੍ਹਾ ਚਿਰ ਜੇਕਰ ਲੋੜੀਂਦਾ ਹੋਵੇ ਤਾਂ ਭਾਂਤ ਭਾਂਤ ਦੇ ਪਰਤਾਵਿਆਂ ਨਾਲ ਦੁਖੀ ਹੋਏ ਹੋਏ ਹੋ 7ਤਾਂ ਜੋ ਤੁਹਾਡੀ ਪਰਖੀ ਹੋਈ ਨਿਹਚਾ ਜਿਹੜੀ ਨਾਸ ਹੋਣ ਵਾਲੇ ਸੈਨੇ ਨਾਲੋਂ ਭਾਵੇਂ ਉਹ ਅੱਗ ਵਿੱਚ ਤਾਇਆ ਵੀ ਜਾਵੇ ਅੱਤ ਭਾਰੇ ਮੁੱਲ ਦੀ ਹੈ ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਯੋਗ ਨਿੱਕਲੇ।(1 ਪਤਰਸ 1:6-7)

ਸਾਡੀਆਂ ਅਜ਼ਮਾਇਸ਼ਾਂ ਅਤੇ ਮੁਸੀਬਤਾਂ

ਪਰਮੇਸ਼ੁਰ ਦਾ ਬਚਨ ਸਿਖਾਉਂਦਾ ਹੈ ਕਿ ਅਜ਼ਮਾਇਸ਼ਾਂ ਅਤੇ ਬਿਪਤਾ ਮਸੀਹੀ ਜੀਵਨ ਦਾ ਹਿੱਸਾ ਹਨ।

ਮੈਂ ਏਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਹੋਵੇ। ਜਗਤ ਵਿੱਚ ਤੁਹਾਨੂੰ ਕਸ਼ਟ ਹੈ ਪਰ ਹੌਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ।(ਯੂਹੰਨਾ 16:33)

ਯਿਸੂ ਸਾਨੂੰ ਦੱਸਦਾ ਹੈ ਕਿ ਅਸੀਂ ਸ਼ਾਂਤੀ ਪਾ ਸਕਦੇ ਹਾਂ ਅਤੇ ਉਸ ਨੇ ਸੰਸਾਰ ਨੂੰ ਜਿੱਤ ਲਿਆ ਹੈ, ਪਰ ਅਜ਼ਮਾਇਸ਼ਾਂ ਦੇ ਵਿਚਕਾਰ, ਅਸੀਂ ਪੁੱਛਦੇ ਹਾਂ, “ਕਿਉਂ? ਪਰਮੇਸ਼ੁਰ ਦਾ ਮਕਸਦ ਕੀ ਹੈ?” ਜਿਸ ਤਰ੍ਹਾਂ ਰਿਫਾਈਨਰ ਕੱਚੇ ਸੋਨੇ ਨੂੰ ਇੱਕ ਕਰੂਸੀਬਲ ਵਿੱਚ ਰੱਖਦਾ ਹੈ ਅਤੇ ਸਤ੍ਹਾ 'ਤੇ ਕੂੜਾ (ਅਸ਼ੁੱਧਤਾ) ਲਿਆਉਣ ਲਈ ਗਰਮੀ ਦਾ ਪ੍ਰਬੰਧ ਕਰਦਾ ਹੈ, ਉਸੇ ਤਰ੍ਹਾਂ ਪਰਮੇਸ਼ੁਰ ਆਪਣੇ ਪਿਆਰੇ ਬੱਚਿਆਂ ਨੂੰ ਸਾਡੇ ਮੁਕਤੀਦਾਤਾ, ਯਿਸੂ ਮਸੀਹ ਦੇ ਚਿੱਤਰ ਵਿੱਚ ਸ਼ੁੱਧ ਅਤੇ ਬਦਲਣ ਲਈ ਦੁੱਖਾਂ ਦੇ ਸਲੀਬ ਵਿੱਚ ਜਾਣ ਦੀ ਆਗਿਆ ਦਿੰਦਾ ਹੈ।

ਉਹ ਚਾਂਦੀ ਨੂੰ ਤਾਉਣ ਅਤੇ ਸਾਫ਼ ਕਰਨ ਲਈ ਬੈਠੇਗਾ ਅਤੇ ਲੋਵੀਆਂ ਨੂੰ ਚਾਂਦੀ ਵਾਂਗ ਸਾਫ਼ ਕਰੇਗਾ ਅਤੇ ਉਹਨਾਂ ਨੂੰ ਸੋਨੇ ਵਾਂਗ ਅਤੇ ਚਾਂਦੀ ਵਾਂਗ ਤਾਵੇਗਾ ਅਤੇ ਉਹ ਧਰਮ ਨਾਲ ਯਹੋਵਾਹ ਲਈ ਭੇਟ ਚੜ੍ਹਾਉਣਗੇ।(ਮਲਾਕੀ 3:3)

ਜੇ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੀ ਚੰਗਿਆਈ ਅਤੇ ਉਦੇਸ਼ ਉੱਤੇ ਭਰੋਸਾ ਰੱਖਦੇ ਹਾਂ, ਤਾਂ ਸਾਡੇ ਦਿਲ ਯਿਸੂ ਮਸੀਹ ਦੇ ਪਿਆਰ, ਉਮੀਦ ਅਤੇ ਵਿਸ਼ਵਾਸ ਨਾਲ ਭਰ ਜਾਣਗੇ। ਦੂਸਰੇ ਲੋਕ ਯਿਸੂ ਮਸੀਹ ਦੀ ਧਾਰਮਿਕਤਾ ਨੂੰ ਸਾਡੇ ਵਿੱਚ ਕੰਮ ਕਰਦੇ ਦੇਖਣਗੇ।

ਰੋਮੀਆਂ 8:28-29 ਯਾਦ ਹੈ? ਪਰਮੇਸ਼ੁਰ ਇਹ ਨਹੀਂ ਕਹਿੰਦਾ ਕਿ ਕੁਝ ਚੀਜ਼ਾਂ ਚੰਗੇ ਲਈ ਮਿਲ ਕੇ ਕੰਮ ਕਰਦੀਆਂ ਹਨ, ਪਰ ਸਾਰੀਆਂ ਚੀਜ਼ਾਂ। ਕੁੰਜੀ ਵਿਸ਼ਵਾਸ ਹੈ; ਜੇਕਰ ਅਸੀਂ ਪਰਮੇਸ਼ੁਰ ਦੇ ਵਾਅਦਿਆਂ 'ਤੇ ਵਿਸ਼ਵਾਸ ਕਰਨਾ ਚੁਣਦੇ ਹਾਂ ਅਤੇ ਆਪਣੀਆਂ ਸਾਰੀਆਂ ਅਜ਼ਮਾਇਸ਼ਾਂ ਅਤੇ ਮੁਸੀਬਤਾਂ ਵਿੱਚ ਉਸ 'ਤੇ ਭਰੋਸਾ ਕਰਦੇ ਹਾਂ, ਤਾਂ ਅਸੀਂ ਜੇਤੂ ਹੋਵਾਂਗੇ, ਅਤੇ ਪਰਮੇਸ਼ੁਰ ਦੀ ਵਡਿਆਈ ਹੋਵੇਗੀ। ਇਸ ਹਵਾਲੇ ਵਿੱਚ, "ਪਰਮੇਸ਼ੁਰ ਨੂੰ ਪਿਆਰ ਕਰਨ ਵਾਲਿਆਂ ਲਈ" ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਯਿਸੂ ਨੂੰ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਪ੍ਰਾਪਤ ਕੀਤਾ ਹੈ, ਜਿਸ ਵਿੱਚ ਇਹ ਸਮਝ ਸ਼ਾਮਲ ਹੈ ਕਿ ਇਸ ਜੀਵਨ ਵਿੱਚ ਪਰਮੇਸ਼ੁਰ ਦਾ ਉਦੇਸ਼ ਸਾਨੂੰ ਪਾਪ ਦੀ ਸ਼ਕਤੀ ਤੋਂ ਬਚਾਉਣਾ ਹੈ, ਜਿਸਦਾ ਅਰਥ ਹੈ ਕਿ ਉਹ ਬਣਨਾ ਜੋ ਕਰ ਸਕਦਾ ਹੈ। ਬਦੀ ਉੱਤੇ ਧਾਰਮਿਕਤਾ ਨੂੰ ਚੁਣੋ, ਪਰਮੇਸ਼ੁਰ ਦੀ ਮਹਿਮਾ ਕਰੋ।

ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਮਸੀਹ ਵਿੱਚ ਸਾਨੂੰ ਸਦਾ ਫਤਹ ਦੇ ਕੇ ਲਈ ਫਿਰਦਾ ਹੈ ਅਰ ਉਹ ਦੇ ਗਿਆਨ ਦੀ ਵਾਸਨਾ ਸਾਡੇ ਰਾਹੀਂ ਥਾਓਂ ਥਾਈਂ ਖਿਲਾਰਦਾ ਹੈ।(2 ਕੁਰਿੰਥੀਆਂ 2:14)

ਕੀ ਤੁਸੀਂ ਆਪਣੀ ਜ਼ਿੰਦਗੀ ਦੀਆਂ ਅਜ਼ਮਾਇਸ਼ਾਂ ਅਤੇ ਚੁਣੌਤੀਆਂ ਦੇ ਨਾਲ ਪਰਮੇਸ਼ੁਰ 'ਤੇ ਭਰੋਸਾ ਕਰਨ ਲਈ ਤਿਆਰ ਹੋ ਹਾਂ ___ ਨਹੀਂ ___

ਕੀ ਤੁਸੀਂ ਪਰਮੇਸ਼ੁਰ ਨੂੰ ਇਨ੍ਹਾਂ ਅਜ਼ਮਾਇਸ਼ਾਂ ਰਾਹੀਂ ਤੁਹਾਡੀ ਜ਼ਿੰਦਗੀ ਨੂੰ ਬਦਲਣ ਦੀ ਇਜਾਜ਼ਤ ਦੇਣ ਲਈ ਤਿਆਰ ਹੋ? ਹਾਂ ___ ਨਹੀਂ ___

ਕੀ ਤੁਸੀਂ ਆਪਣੇ ਜੀਵਨ ਵਿੱਚ ਇਹਨਾਂ ਦੁੱਖਾਂ ਅਤੇ ਅਜ਼ਮਾਇਸ਼ਾਂ ਵਿੱਚੋਂ ਲੰਘਦੇ ਹੋਏ ਪਰਮੇਸ਼ੁਰ ਉੱਤੇ ਭਰੋਸਾ ਕਰਨ ਲਈ ਤਿਆਰ ਹੋ? ਹਾਂ ___ ਨਹੀਂ ___

ਕਈ ਵਾਰ, ਯਿਸੂ ਕਹਿੰਦਾ ਹੈ, ਜਦੋਂ ਪਰਮੇਸ਼ੁਰ ਤੁਹਾਡੇ ਤੋਂ ਹਨੇਰਾ ਨਹੀਂ ਹਟਾ ਸਕਦਾ, ਪਰ ਉਸ 'ਤੇ ਭਰੋਸਾ ਕਰੋ। ਪਰਮੇਸ਼ੁਰ ਇੱਕ ਨਿਰਦਈ ਮਿੱਤਰ ਵਾਂਗ ਦਿਖਾਈ ਦੇਵੇਗਾ, ਪਰ ਉਹ ਨਹੀਂ ਹੈ; ਉਹ ਇੱਕ ਗੈਰ-ਕੁਦਰਤੀ ਪਿਤਾ ਵਾਂਗ ਪ੍ਰਗਟ ਹੋਵੇਗਾ, ਪਰ ਉਹ ਨਹੀਂ ਹੈ; ਉਹ ਇੱਕ ਬੇਇਨਸਾਫ਼ੀ ਜੱਜ ਵਾਂਗ ਪ੍ਰਗਟ ਹੋਵੇਗਾ, ਪਰ ਉਹ ਨਹੀਂ ਹੈ। ਹਰ ਚੀਜ਼ ਦੇ ਪਿੱਛੇ ਪਰਮੇਸ਼ੁਰ ਦੇ ਮਨ ਦੀ ਧਾਰਨਾ ਨੂੰ ਮਜ਼ਬੂਤ ਅਤੇ ਵਧਦਾ ਰੱਖੋ। ਕਿਸੇ ਵੀ ਵਿਸ਼ੇਸ਼ ਵਿੱਚ ਕੁਝ ਵੀ ਨਹੀਂ ਹੁੰਦਾ ਜਦੋਂ ਤੱਕ ਇਸ ਦੇ ਪਿੱਛੇ ਪਰਮੇਸ਼ੁਰ ਦੀ ਇੱਛਾ ਨਹੀਂ ਹੁੰਦੀ, ਇਸਲਈ ਤੁਸੀਂ ਉਸ ਵਿੱਚ ਪੂਰਨ ਭਰੋਸਾ ਰੱਖ ਸਕਦੇ ਹੋ। - ਓਸਵਾਲਡ ਚੈਂਬਰਜ਼, ਮਾਈ ਅਟਮੇਸਟ ਫਾਰ ਹਿਜ਼ ਹਾਈਸਟ

ਮੁਆਫ਼ੀ ਨਾ ਕਰਨ ਦੀ ਕੀਮਤ

ਪਿਆਰ ਭਰਿਆ ਸੰਚਾਰ

ਜਦੋਂ ਕਰਜ਼ਾ ਮਾਫ਼ ਕੀਤਾ ਜਾਂਦਾ ਹੈ, ਤਾਂ ਭੁਗਤਾਨ ਦਾ ਅਧਿਕਾਰ ਛੱਡ ਦਿੰਦਾ ਜਾਂਦਾ ਹੈ। ਮਾਫ਼ ਸ਼ਬਦ ਦਾ ਸ਼ਾਬਦਿਕ ਅਰਥ ਹੈ "ਦੇਣਾ"। ਜੇ ਕੋਈ ਮੈਨੂੰ ਸੱਟ ਮਾਰਦਾ ਹੈ ਅਤੇ ਮੈਂ ਉਨ੍ਹਾਂ ਨੂੰ ਮਾਫ਼ ਕਰਦਾ ਹਾਂ, ਤਾਂ ਮੈਂ ਗੁੱਸੇ ਅਤੇ ਨਾਰਾਜ਼ ਰਹਿਣ ਦੀ ਆਜ਼ਾਦੀ ਛੱਡ ਦਿੰਦਾ ਹਾਂ। ਇਹ ਬਹੁਤ ਸਾਰੇ ਗੜ੍ਹਾਂ ਨੂੰ ਤੋੜਦਾ ਹੈ ਜੋ ਭਾਵਨਾਤਮਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਵੱਲ ਲੈ ਜਾਂਦਾ ਹੈ। ਕਿਸੇ ਨੂੰ ਮਾਫ਼ ਕਰਨ ਦਾ ਮਤਲਬ ਹੈ ਸਾਡੇ ਦੁੱਖ ਰੱਬ ਨੂੰ ਦੇਣੇ, ਉਸ ਨੂੰ ਸਾਡੇ ਤੋਂ ਦੂਰ ਕਰਨ ਦੇਣਾ। ਇਸ ਤਰ੍ਹਾਂ ਅਸੀਂ ਕਿਸੇ ਵੀ ਨਾਰਾਜ਼ਗੀ ਭਰੇ ਵਿਚਾਰਾਂ ਨੂੰ ਛੱਡ ਦਿੰਦੇ ਹਾਂ ਅਤੇ ਬਦਲਾ ਲੈਣ ਦੀਆਂ ਕਾਰਵਾਈਆਂ ਨੂੰ ਖਤਮ ਕਰ ਦਿੰਦੇ ਹਾਂ।

ਜਿਵੇਂ ਕਿ ਪਰਮੇਸ਼ੁਰ ਸਾਨੂੰ ਮਾਫ਼ ਕਰਦਾ ਹੈ, ਅਸੀਂ ਅਪਰਾਧ ਲਈ ਮਾਫ਼ੀ ਦਿੰਦੇ ਹਾਂ। ਦਰਅਸਲ, ਪਰਮੇਸ਼ੁਰ ਹੁਕਮ ਦਿੰਦਾ ਹੈ ਕਿ ਅਸੀਂ ਦੂਜਿਆਂ ਨੂੰ ਮਾਫ਼ ਕਰੀਏ ਜਿਵੇਂ ਉਸਨੇ ਸਾਨੂੰ ਮਾਫ਼ ਕੀਤਾ ਹੈ। ਮਾਫ਼ੀ ਸ਼ਬਦ ਲਾਤੀਨੀ ਤੋਂ ਲਿਆ ਗਿਆ ਹੈ, ਪਰਡੋਨੇਰੇ, ਜਿਸਦਾ ਅਰਥ ਹੈ "ਸੁਤੰਤਰ ਰੂਪ ਵਿੱਚ ਦੇਣਾ"। ਸੱਚੀ ਮੁਆਫ਼ੀ ਅਯੋਗ, ਬੇਮਿਸਾਲ ਅਤੇ ਮੁਫ਼ਤ ਹੈ। ਇਹ ਨਿਰਣਾ ਕਰਨ ਦੀ ਸਾਡੀ ਜਗ੍ਹਾ ਨਹੀਂ ਹੈ ਕਿ ਕੀ ਜਾਇਜ਼ ਜਾਂ ਨਿਰਪੱਖ ਹੈ - ਸਾਨੂੰ ਮਾਫ਼ ਕਰਨ ਲਈ ਬੁਲਾਇਆ ਜਾਂਦਾ ਹੈ। ਸ਼ਾਸਤਰ ਵਿੱਚ, ਭੁੱਲਣ ਦਾ ਮਤਲਬ ਹੈ "ਕਿਸੇ ਦੀ ਸ਼ਕਤੀ ਤੋਂ ਜਾਣ ਦੇਣਾ।"

ਜਦੋਂ ਅਸੀਂ ਮਾਫ਼ੀ ਦੇਣ ਤੋਂ ਇਨਕਾਰ ਕਰਦੇ ਹਾਂ, ਤਾਂ ਭੁਗਤਾਨ ਕਰਨ ਦੀ ਕੀਮਤ ਹੁੰਦੀ ਹੈ। ਮਾਫ਼ੀ ਨਾ ਕਰਨਾ, ਅਪਰਾਧ ਛੱਡਣ ਲਈ ਤਿਆਰ ਨਾ ਹੋਣਾ ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਕਿਸੇ ਹੋਰ ਵਿਅਕਤੀ ਨੇ ਸਾਡੇ ਨਾਲ ਗਲਤ ਕੀਤਾ ਹੈ, ਨਤੀਜੇ ਵਜੋਂ ਇੱਕ ਨਕਾਰਾਤਮਕ ਭਾਵਨਾਤਮਕ ਸਥਿਤੀ ਹੁੰਦੀ ਹੈ। ਸਭ ਤੋਂ ਆਮ ਨਾਰਾਜ਼ਗੀ ਹੈ, ਜਿਸਦਾ ਅਰਥ ਹੈ "ਦੁਬਾਰਾ ਮਹਿਸੂਸ ਕਰਨਾ"। ਨਾਰਾਜ਼ਗੀ ਪਿਛਲੇ ਦੁੱਖਾਂ ਨਾਲ ਚਿੰਬੜੀ ਰਹਿੰਦੀ ਹੈ, ਉਹਨਾਂ ਨੂੰ ਵਾਰ-ਵਾਰ ਮੁੜ ਜੀਉਂਦਾ ਕਰਦੀ ਹੈ। ਨਾਰਾਜ਼ਗੀ, ਜਿਵੇਂ ਕਿ ਖੁਰਕ ਚੁੱਕਣਾ, ਸਾਡੇ ਭਾਵਨਾਤਮਕ ਜ਼ਖ਼ਮਾਂ ਨੂੰ ਭਰਨ ਤੋਂ ਰੋਕਦਾ ਹੈ।

ਵੇਖਣਾ ਭਈ ਕੋਈ ਪਰਮੇਸ਼ੁਰ ਦੀ ਕਿਰਪਾ ਤੋਂ ਵੱਜਿਆ ਨਾ ਰਹੇ ਅਤੇ ਨਾ ਹੋਵੇ ਭਈ ਕੋਈ ਕੁੜੱਤਣ ਦੀ ਜੜ੍ਹ ਫੁੱਟ ਕੇ ਦੁਖ ਦੇਵੇ ਅਤੇ ਬਾਹਲੇ ਉਸ ਦੇ ਕਾਰਨ ਭ੍ਰਿਸ਼ਟ ਹੋ ਜਾਣ।(ਇਬਰਾਨੀਆਂ 12:15)

ਕੁੜੱਤਣ ਇੱਕ ਡੂੰਘੀ ਜੜ੍ਹ ਵਾਂਗ ਹੈ ਜੋ ਮਨੁੱਖੀ ਦਿਲ ਵਿੱਚ ਪਕੜਦੀ ਹੈ, ਜੋ ਫਿਰ ਵਧਦੀ ਹੈ ਅਤੇ ਫਲ ਦਿੰਦੀ ਹੈ। ਹਾਲਾਂਕਿ, ਦੂਜਿਆਂ ਨੂੰ ਪੇਸ਼ਣ ਦੇਣ ਦੀ ਬਜਾਏ, ਇਹ ਕੋੜਾ ਫਲ ਸਾਨੂੰ ਅਤੇ ਦੂਜਿਆਂ ਨੂੰ ਅਸੁੱਖ ਕਰਦਾ ਹੈ।

ਬਹੁਤੇ ਲੋਕ ਮਾਫ਼ੀ, ਨਾਰਾਜ਼ਗੀ, ਜਾਂ ਕੁੜੱਤਣ ਨੂੰ ਪਨਾਹ ਦੇਣ ਲਈ ਸਹਿਜੇ ਹੀ ਸਵੀਕਾਰ ਨਹੀਂ ਕਰਦੇ ਕਿਉਂਕਿ ਉਹ ਇਸਨੂੰ ਸੱਟ ਲੱਗਣ ਤੋਂ ਬਾਅਦ ਇੱਕ ਤਰਕਪੂਰਨ ਭਾਵਨਾਤਮਕ ਪ੍ਰਤੀਕਿਰਿਆ ਵਜੋਂ ਮਾਨਤਾ ਦਿੰਦੇ ਹਨ। ਉਹ ਆਪਣੀ ਹਾਲਤ ਨੂੰ ਜਾਇਜ਼ ਸਮਝਦੇ ਹਨ ਅਤੇ ਦੂਜਿਆਂ ਨੂੰ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਜਾਂ ਉਨ੍ਹਾਂ ਨਾਲ ਹਮਦਰਦੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਫ਼ਸੀਆਂ ਸਿਖਾਉਂਦੀਆਂ ਹਨ ਕਿ ਇੱਕ ਵਿਅਕਤੀ ਦੇ ਜੀਵਨ ਵਿੱਚ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਦੇ ਦਿਲ ਵਿੱਚ ਨਾਰਾਜ਼ਗੀ ਦਾ ਕੋੜਾ ਰੁੱਖ ਵਧ ਰਿਹਾ ਹੈ।

ਸਭ ਕੁੜੱਤਣ, ਕ੍ਰੋਧ, ਰੋਲਾ ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ।(ਅਫ਼ਸੀਆਂ 4:31)

ਕੀ ਇਹਨਾਂ ਵਿੱਚੋਂ ਕੋਈ ਵੀ ਤੁਹਾਡੇ ਜੀਵਨ ਵਿੱਚ ਆਮ ਹੈ?

- ਹੰਕਾਰ
- ਸਵੈ-ਧਾਰਮਿਕਤਾ
- ਸਵੈ-ਤਰਸ
- ਭਾਵਨਾਤਮਕ ਗੜਬੜ
- ਚਿੰਤਾ, ਤਣਾਅ, ਜਾਂ ਤਣਾਅ
- ਸਿਹਤ ਸਮੱਸਿਆਵਾਂ
- ਖਾਣ ਸੰਬੰਧੀ ਵਿਕਾਰ
- ਸਵੈ-ਵਿਸ਼ਵਾਸ ਦੀ ਗੈਰ-ਸਿਹਤਮੰਦ ਭਾਵਨਾ
- ਰਿਸ਼ਤਿਆਂ ਵਿੱਚ ਵਿਸ਼ਵਾਸ ਦੀ ਕਮੀ
- ਵਿਆਹ ਵਿੱਚ ਨੇੜਤਾ ਦੀ ਕਮੀ
- ਜਿਨਸੀ ਨਪੁੰਸਕਤਾ
- ਦੂਜਿਆਂ ਬਾਰੇ ਨਿਰਣਾਇਕ ਜਾਂ ਆਲੋਚਨਾਤਮਕ
- ਅਤਿ ਸੰਵੇਦਨਸ਼ੀਲ ਅਤੇ ਆਸਾਨੀ ਨਾਲ ਨਾਰਾਜ਼
- ਸ਼ਾਂਤੀ ਜਾਂ ਆਨੰਦ ਦੀ ਅਣਹੋਂਦ
- ਯਿਸੂ ਤੋਂ ਦੂਰ ਮਹਿਸੂਸ ਕਰਨਾ
- ਪਤੀ ਵਜੋਂ ਅਗਵਾਈ ਕਰਨ ਤੋਂ ਡਰਦਾ ਹੈ
- ਪਤਨੀ ਦੇ ਤੌਰ 'ਤੇ ਪਾਲਣਾ ਕਰਨ ਤੋਂ ਡਰਦੇ ਹਨ

ਤੱਥ ਫਾਈਲ

ਗੁੱਸਾ - ਇੱਕ ਮਜ਼ਬੂਤ, ਬਦਲਾ ਲੈਣ ਵਾਲੇ ਗੁੱਸੇ ਜਾਂ ਗੁੱਸੇ ਦਾ ਇੱਕ ਵਿਸਫੇਟ, ਬਦਲਾ ਮੰਗ ਰਿਹਾ ਹੈ।

ਗੁੱਸਾ—ਦਿਮਾਗ ਦੀ ਇੱਕ ਅਵਸਥਾ ਜਿਸਨੂੰ ਘਬਰਾਹਟ ਅਤੇ ਨਿਰਾਸ਼ਾ ਦੇ ਨਾਲ ਜੀਵਨ ਦੀਆਂ ਚੁਣੌਤੀਆਂ ਪ੍ਰਤੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ।

ਬੁਰਾ ਬੋਲਣਾ - ਬੇਰਹਿਮ ਸ਼ਬਦ, ਕਿਸੇ ਦੇ ਵਿਰੁੱਧ ਜ਼ਬਾਨੀ ਦੁਰਵਿਵਹਾਰ, ਰੋਲਾ-ਰੱਪਾ, ਨਿੰਦਿਆ, ਬੁਰਾਈ ਦੀਆਂ ਰਿਪੋਰਟਾਂ ਦੁਆਰਾ ਕਿਸੇ ਦੀ ਸਾਖ ਨੂੰ ਠੇਸ ਪਹੁੰਚਾਉਣਾ, ਗਾਲੀ-ਗਲੇਚ, ਅਪਮਾਨ ਅਤੇ ਮਾਣਹਾਨੀ।

ਵੈਰ—ਨਫ਼ਰਤ ਭਰੀਆਂ ਭਾਵਨਾਵਾਂ ਨੂੰ ਅਸੀਂ ਆਪਣੇ ਦਿਲਾਂ ਵਿੱਚ ਪਾਲਦੇ ਹਾਂ। ਕਿਸੇ ਹੋਰ ਦੁੱਖ ਨੂੰ ਦੇਖਣ ਦੀ ਇੱਛਾ ਜਾਂ ਆਪਣੇ ਆਪ ਨੂੰ ਉਸ ਵਿਅਕਤੀ ਤੋਂ ਵੱਖ ਕਰਨ ਦੀ ਇੱਛਾ, ਸੁਲ੍ਹਾ-ਸਫਾਈ ਵੱਲ ਕੰਮ ਨਹੀਂ ਕਰਨਾ ਚਾਹੁੰਦੇ।

ਮਾਫ਼ ਕਿਉਂ ਕਰੀਏ?

ਮਾਫ਼ੀ ਦੇ ਨਤੀਜੇ ਵਜੋਂ ਭਾਵਨਾਤਮਕ ਅਤੇ ਸਮਾਜਿਕ ਤਬਾਹੀ ਦੇ ਨਾਲ, ਅਸੀਂ ਮਾਫ਼ ਕਰਨ ਲਈ ਰਿਣੀ ਹਾਂ।

ਰੱਬ ਇਸ ਨੂੰ ਹੁਕਮ ਦਿੰਦਾ ਹੈ।

ਪਰਮੇਸ਼ੁਰ ਦੀ ਆਗਿਆਕਾਰੀ ਵਿਕਲਪਿਕ ਨਹੀਂ ਹੈ। ਇਹ ਫੈਸਲਾ ਕਰਨਾ ਕਿ ਅਸੀਂ ਉਸਦੇ ਹੁਕਮਾਂ ਨੂੰ ਕਦੋਂ ਮੰਨਾਂਗੇ ਅਤੇ ਕਦੋਂ ਨਹੀਂ ਮੰਨਾਂਗੇ, ਇੱਕ ਨਿਸ਼ਫਲ, ਬੇਅਸਰ, ਅਤੇ ਅਧਿਆਤਮਿਕ ਤੌਰ 'ਤੇ ਬੰਜਰ ਜੀਵਨ ਵੱਲ ਲੈ ਜਾਂਦਾ ਹੈ।

ਪਰ ਤੁਸੀਂ ਆਪਣੀਆਂ ਵੈਰੀਆਂ ਨਾਲ ਪਿਆਰ ਕਰੋ ਅਤੇ ਉਨ੍ਹਾਂ ਦਾ ਭਲਾ ਕਰੋ। ਨਿਰਾਸ ਨਾ ਹੋ ਕੇ ਉਧਾਰ ਦਿਓ ਤਾਂ ਤੁਹਾਡਾ ਫਲ ਬਹੁਤ ਹੋਵੇਗਾ ਅਤੇ ਤੁਸੀਂ ਅੱਤ ਮਹਾਨ ਦੇ ਪੁੱਤ੍ਰ ਹੋਵੋਗੇ ਕਿ ਉਹ ਨਾਸ਼ਕਰਿਆਂ ਅਤੇ ਦੁਸ਼ਟਾਂ ਉੱਤੇ ਕਿਰਪਾਲੂ ਹੈ 36ਦਿਆਲੂ ਹੋਵੇ ਜਿਵੇਂ ਤੁਹਾਡਾ ਪਿਤਾ ਦਿਆਲੂ ਹੈ।(ਲੂਕਾ 6:35-36)

ਜਦ ਕਦੇ ਤੁਸੀਂ ਖਲੇ ਕੇ ਪ੍ਰਾਰਥਨਾ ਕਰਦੇ ਹੋ, ਜੇ ਤੁਹਾਡਾ ਕਿਸੇ ਨਾਲ ਵਿਰੋਧ ਹੋਵੇ ਤਾਂ ਉਹ ਮਾਫ਼ ਕਰੇ ਤਾਂ ਜੇ ਤੁਹਾਡਾ ਪਿਤਾ ਵੀ ਜੇ ਸੁਰਗ ਵਿੱਚ ਹੈ ਤੁਹਾਡੇ ਅਪਰਾਧਾਂ ਨੂੰ ਮਾਫ਼ ਕਰੇ।(ਮਰਕੁਸ 11:25)

ਮਾਫ਼ ਕਰਨ ਵਿੱਚ, ਅਸੀਂ ਯਿਸੂ ਦੇ ਚਿੱਤਰ ਨੂੰ ਸਹਿਣ ਕਰਦੇ ਹਾਂ

ਮਸੀਹੀ ਹੋਣ ਦੇ ਨਾਤੇ, ਸਾਨੂੰ ਮਸੀਹ ਦੇ ਨਾਮ ਨੂੰ ਇੱਕ ਗੁਆਚੀ ਹੋਈ ਦੁਨੀਆਂ ਵਿੱਚ ਲਿਜਾਣ ਲਈ ਬੁਲਾਇਆ ਜਾਂਦਾ ਹੈ। ਅਸਲ ਵਿੱਚ, ਮਸੀਹੀ ਸ਼ਬਦ ਦਾ ਅਰਥ ਹੈ "ਛੋਟਾ ਮਸੀਹ"। ਮਸੀਹ ਨੇ ਮਾਫ਼ੀ ਦਾ ਪ੍ਰਦਰਸ਼ਨ ਕੀਤਾ, ਇਸ ਧਰਤੀ 'ਤੇ ਆਇਆ, ਦੇਸ਼ੀ ਲਈ ਮਾਫ਼ੀ ਸਥਾਪਤ ਕਰਨ ਲਈ ਮਰਿਆ, ਅਤੇ ਕਲੀਸਿਯਾ ਨੂੰ ਮੁਆਫ਼ੀ ਦਾ ਐਲਾਨ ਕਰਨ ਲਈ ਨਿਯੁਕਤ ਕੀਤਾ। ਉਸ ਦੇ ਚਿੱਤਰ ਨੂੰ ਬਰਕਰਾਰ ਰੱਖਣ ਲਈ ਸਾਨੂੰ ਦੂਜਿਆਂ ਨੂੰ ਮਾਫ਼ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ ਜਿਵੇਂ ਉਹ ਸਾਨੂੰ ਮਾਫ਼ ਕਰਦਾ ਹੈ।

ਤਦ ਯਿਸੂ ਨੇ ਆਖਿਆ, ਹੇ ਪਿਤਾ ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੇ ਉਹ ਨਹੀਂ ਜਾਣਦੇ ਭਈ ਕੀ ਕਰਦੇ ਹਨ, ਅਤੇ ਉਨ੍ਹਾਂ ਉਸ ਦੇ ਕੱਪੜੇ ਵੰਡ ਕੇ ਗੁਣੇ ਪਾਏ।(ਲੂਕਾ 23:34)

ਉਹ ਜਿਹੜਾ ਆਖਦਾ ਹੈ ਭਈ ਮੈਂ ਓਸ ਵਿੱਚ ਕਾਇਮ ਰਹਿੰਦਾ ਹਾਂ ਤਾਂ ਚਾਹੀਦਾ ਹੈ ਭਈ ਜਿਵੇਂ ਉਹ ਚੱਲਦਾ ਸੀ ਤਿਵੇਂ ਆਪ ਵੀ ਚੱਲੇ।(1 ਯੂਹੰਨਾ 2:6)

ਮੁਆਫ਼ੀ ਦਰਦ, ਦੇਸ਼, ਅਤੇ ਗੜ੍ਹਾਂ ਦੇ ਚੱਕਰ ਨੂੰ ਤੋੜ ਦਿੰਦੀ ਹੈ।

ਮੁਆਫ਼ੀ ਇੱਕ ਦੁਖੀ ਵਿਅਕਤੀ ਨੂੰ ਚੰਗਾ ਕਰਦੀ ਹੈ ਅਤੇ ਕੁਝਤਣ ਦੇ ਜਹਿਰ ਲਈ ਇੱਕ ਐਂਟੀਡੋਟ ਵਜੋਂ ਕੰਮ ਕਰਦੀ ਹੈ। ਹਾਲਾਂਕਿ ਇਹ ਦੇਸ਼ ਅਤੇ ਨਿਰਪੱਖਤਾ ਦੇ ਸਾਰੇ ਮੁੱਦਿਆਂ ਨੂੰ ਸੰਬੋਧਿਤ ਨਹੀਂ ਕਰਦਾ ਹੈ ਪਰ ਅਕਸਰ ਉਹਨਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕਰਦਾ ਹੈ। ਠੇਸ ਅਤੇ ਨਾਰਾਜ਼ਗੀ ਰੱਬ ਦੇ ਨਾਲ ਪਿੱਛੇ ਰਹਿ ਜਾਂਦੀ ਹੈ, ਜਦੋਂ ਕਿ ਆਗਿਆਕਾਰੀ ਨਾਲ ਮਾਫ਼ੀ ਦੀ ਪੇਸ਼ਕਸ਼ ਕਰਨ ਨਾਲ ਆਜ਼ਾਦੀ ਮਿਲਦੀ ਹੈ ਅਤੇ ਇੱਕ ਰਿਸ਼ਤੇ ਵਿੱਚ ਸੁਰੂਆਤ ਕਰਨ ਦੇ ਯੋਗ ਬਣਾਉਂਦੀ ਹੈ।

ਇਹ ਸੱਚਾਈ ਯੂਸੁਫ਼ ਦੇ ਜੀਵਨ ਵਿੱਚ ਪ੍ਰਦਰਸ਼ਿਤ ਕੀਤੀ ਗਈ ਹੈ, ਜੋ ਕਿ ਉਤਪਤ 37 45 ਵਿੱਚ ਪਾਈ ਜਾਂਦੀ ਹੈ। ਉਸ ਦੇ ਭਰਾਵਾਂ ਦੁਆਰਾ ਧੋਖਾ ਦਿੱਤਾ ਗਿਆ ਅਤੇ ਗੁਲਾਮੀ ਵਿੱਚ ਵੇਚ ਦਿੱਤਾ ਗਿਆ, ਉਸਨੇ ਆਪਣੇ ਜੀਵਨ ਵਿੱਚ ਕੁਝਤਣ ਦੀ ਜੜ੍ਹ ਨੂੰ ਫੜਨ ਦੇਣ ਤੋਂ ਇਨਕਾਰ ਕਰ ਦਿੱਤਾ। ਕਈ ਸਾਲਾਂ ਦੇ ਵਿਛੋੜੇ ਤੋਂ ਬਾਅਦ, ਜਦੋਂ ਪਰਿਵਾਰ ਦੁਬਾਰਾ ਮਿਲ ਗਿਆ, ਜੋਸਫ਼ ਨੇ ਉਸ ਦੇ ਪੁੱਤਰਾਂ ਦੇ ਨਾਵਾਂ ਦੁਆਰਾ ਪ੍ਰਦਰਸ਼ਿਤ ਮਾਫ਼ੀ ਰਾਹੀਂ ਉਸ ਦੇ ਜੀਵਨ ਵਿੱਚ ਇਲਾਜ ਦੇ ਕੰਮ ਦੀ ਗਵਾਹੀ ਦਿੱਤੀ।

ਤਾਂ ਯੂਸੁਫ਼ ਨੇ ਪਲੇਠੇ ਦਾ ਨਾਉਂ ਮਨੋਸਹ ਰੱਖਿਆ ਕਿਉਂਜੋ ਉਸ ਨੇ ਆਖਿਆ ਕਿ ਮੈਥੋਂ ਪਰਮੇਸ਼ੁਰ ਨੇ ਮੇਰੇ ਕਸ਼ਟ ਅਰ ਮੇਰੇ ਪਿਤਾ ਦਾ ਘਰ ਭੁਲਾ ਦਿੱਤਾ 52ਦੂਜੇ ਦਾ ਨਾਉਂ ਇਹ ਕਹਿਕੇ ਇਫ਼ਰਾਈਮ ਰੱਖਿਆ ਕਿ ਪਰਮੇਸ਼ੁਰ ਨੇ ਮੈਨੂੰ ਮੇਰੇ ਦੁੱਖ ਦੇ ਦੇਸ਼ ਵਿੱਚ ਫਲਦਾਰ ਬਣਾਇਆ।(ਉਤਪਤ 41:51-52)

ਇਸ ਹਵਾਲੇ ਵਿੱਚ, ਭੁੱਲਣ ਦਾ ਮਤਲਬ ਯਾਦ ਰੱਖਣਾ ਬੰਦ ਨਹੀਂ ਹੁੰਦਾ। ਇਸਦਾ ਅਰਥ ਹੈ "ਜਾਣ ਦੇਣਾ" ਜਾਂ ਮੌਜੂਦਾ ਜੀਵਨ ਨੂੰ ਦੁੱਖਾਂ ਨੂੰ ਕੰਟਰੋਲ ਕਰਨ ਦੇਣਾ ਬੰਦ ਕਰਨਾ। ਜੋਸਫ਼ ਦੀ ਫਲਦਾਇਕਤਾ ਦਾ ਸਿੱਧਾ ਸਬੰਧ ਪਰਮੇਸ਼ੁਰ ਦੀ ਪ੍ਰਭੂਸੱਤਾ ਉੱਤੇ ਭਰੋਸਾ ਰੱਖਣ ਅਤੇ ਦੂਜਿਆਂ ਨੂੰ ਮਾਫ਼ ਕਰਨ ਨਾਲ ਸੀ। ਵਾਰ-ਵਾਰ (ਨਾਰਾਜ਼ਗੀ) ਮਹਿਸੂਸ ਕਰਕੇ ਆਪਣੀ ਸੱਟ ਨੂੰ ਗੁਣਾ ਕਰਨ ਦੀ ਬਜਾਏ, ਜੋਸਫ਼ ਨੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਘਟਨਾਵਾਂ ਦੇ ਨਿਗਾਹਬਾਨ ਵਜੋਂ ਪਰਮੇਸ਼ੁਰ 'ਤੇ ਭਰੋਸਾ ਕਰਨਾ ਚੁਣਿਆ।

ਮਾਫ਼ੀ ਸਾਨੂੰ ਅਤੀਤ ਵਿੱਚ ਕੈਦ ਕਰ ਦਿੰਦੀ ਹੈ ਅਤੇ ਇੱਕ ਫਲਦਾਇਕ ਜੀਵਨ ਲਈ ਸਾਰੀਆਂ ਸੰਭਾਵਨਾਵਾਂ ਨੂੰ ਬੰਦ ਕਰ ਦਿੰਦੀ ਹੈ।

ਪਿਆਰ ਭਰਿਆ ਸੰਚਾਰ

ਮਿਸਰ ਵਿਚ ਯੂਸੁਫ਼ ਦੇ ਸਾਲਾਂ ਦੌਰਾਨ, ਉਸ ਨੇ ਪਰਮੇਸ਼ੁਰ ਨੂੰ ਉਸ ਦਿਲ ਨੂੰ ਠੀਕ ਕਰਨ ਦੀ ਇਜਾਜ਼ਤ ਦਿੱਤੀ ਜੋ ਉਸ ਦੇ ਆਪਣੇ ਭਰਾਵਾਂ ਦੁਆਰਾ ਤੋੜਿਆ ਗਿਆ ਸੀ। ਬਾਅਦ ਵਿੱਚ, ਜਦੋਂ ਮੌਕਾ ਦਿੱਤਾ ਗਿਆ, ਤਾਂ ਉਸਨੇ ਆਪਣੇ ਭਰਾਵਾਂ ਨੂੰ ਪਿਆਰ, ਮਾਫ਼ੀ ਅਤੇ ਕਿਰਪਾ ਦੇ ਕੰਮਾਂ ਦੁਆਰਾ ਆਪਣੇ ਇਲਾਜ ਦਾ ਪ੍ਰਦਰਸ਼ਨ ਕੀਤਾ।

ਹੁਣ ਤੁਸੀਂ ਹਿਰਖ ਨਾ ਕਰੋ ਅਰ ਨਾ ਹੀ ਰੰਜ ਕਰੋ ਕੀ ਤੁਸਾਂ ਮੈਨੂੰ ਏਧਰ ਵੇਚ ਦਿੱਤਾ ਕਿਉਂਕਿ ਪਰਮੇਸ਼ੁਰ ਨੇ ਤੁਹਾਡੇ ਅੱਗੇ ਮੈਨੂੰ ਜਾਨਾਂ ਬਚਾਉਣ ਲਈ ਖੱਲਿਆ। ਮੈਂ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਅੱਗੇ ਖੱਲਿਆ ਤਾਂ ਜੋ ਤੁਹਾਡਾ ਬਕੀਆ ਧਰਤੀ ਉੱਤੇ ਬਚਿਆ ਰਹੇ ਅਰ ਤੁਹਾਨੂੰ ਵੱਡੇ ਬਚਾਊ ਨਾਲ ਜੀਉਂਦਾ ਰੱਖੇ। ਫੇਰ ਉਸ ਆਪਣੇ ਸਾਰਿਆਂ ਭਰਾਵਾਂ ਨੂੰ ਚੁੰਮਿਆ ਅਤੇ ਉਨ੍ਹਾਂ ਨਾਲ ਰੋਇਆ ਅਰ ਏਸ ਦੇ ਪਿੱਛੋਂ ਉਸ ਦੇ ਭਰਾਵਾਂ ਨੇ ਉਹ ਦੇ ਨਾਲ ਗੱਲਾਂ ਕੀਤੀਆਂ। (ਉਤਪਤ 45:5,7,15)

ਕੋਈ ਦੇਸ਼ ਨਹੀਂ ਸੀ ਅਤੇ ਕੋਈ ਸਪੱਸ਼ਟੀਕਰਨ ਨਹੀਂ ਮੰਗਿਆ ਗਿਆ ਸੀ, ਸਿਰਫ਼ ਦਇਆ ਅਤੇ ਮਾਫ਼ੀ ਦੀ ਆਵਾਜ਼ ਸੀ। ਯੂਸੁਫ਼ ਅਤੇ ਉਸ ਦੇ ਭਰਾਵਾਂ ਲਈ ਦੁਬਾਰਾ ਇਕੱਠੇ ਹੋਣ ਅਤੇ ਇੱਕ ਨਵਾਂ ਰਿਸ਼ਤਾ ਸ਼ੁਰੂ ਕਰਨ ਦਾ ਰਸਤਾ ਸਾਫ਼ ਹੋ ਗਿਆ ਸੀ।

ਮੁਆਫ਼ੀ ਅਪਰਾਧੀ ਵਿੱਚ ਦੇਸ਼ ਦੇ ਗਲੇ ਨੂੰ ਢਿੱਲੀ ਕਰ ਦਿੰਦੀ ਹੈ।

ਭਈ ਉਸ ਦਿਆਲਗੀ ਨਾਲ ਜੋ ਮਸੀਹ ਯਿਸੂ ਵਿੱਚ ਸਾਡੇ ਉੱਤੇ ਹੈ ਉਹ ਆਉਣ ਵਾਲਿਆਂ ਜੁੱਗਾਂ ਵਿੱਚ ਆਪਣੀ ਕਿਰਪਾ ਦਾ ਬੇਹੱਦ ਧਨ ਉਜਾਗਰ ਕਰੇ (ਅਫ਼ਸੀਆਂ 2:7)

ਮੁਆਫ਼ੀ ਨਾਲ ਸ਼ਾਮਲ ਸਾਰੇ ਲੋਕਾਂ ਨੂੰ ਆਜ਼ਾਦੀ ਮਿਲਦੀ ਹੈ। ਪਰਮੇਸ਼ੁਰ ਨੇ ਯੂਸੁਫ਼ ਨੂੰ ਆਜ਼ਾਦ ਕਰ ਦਿੱਤਾ ਸੀ, ਪਰ ਉਸ ਦੇ ਭਰਾਵਾਂ ਨੇ ਉਨ੍ਹਾਂ ਦੇ ਦੁੱਖ ਨੂੰ ਕਬਰ ਵਿੱਚ ਲੈ ਜਾਣਾ ਸੀ ਜੇਕਰ ਯੂਸੁਫ਼ ਨੇ ਉਨ੍ਹਾਂ ਨੂੰ ਮਾਫ਼ ਨਾ ਕੀਤਾ ਹੁੰਦਾ। ਅਸੀਂ ਮਾਫ਼ ਕਰਦੇ ਹਾਂ ਕਿਉਂਕਿ ਪਰਮੇਸ਼ੁਰ ਸਾਨੂੰ ਮਸੀਹ ਵਿੱਚ ਮਾਫ਼ ਕਰਦਾ ਹੈ। ਉਹੀ ਮਾਫ਼ੀ, ਅਯੋਗ ਅਤੇ ਅਣਜਾਣ, ਉਹ ਹੈ ਜੋ ਅਸੀਂ ਦੂਜਿਆਂ ਲਈ ਦੇਣਦਾਰ ਹਾਂ। ਇਹ ਉਸ ਦਮਨਕਾਰੀ ਬੋਝ ਤੋਂ ਛੁਟਕਾਰਾ ਪਾਉਂਦਾ ਹੈ ਜਿਸਨੂੰ ਅਸੀਂ ਦੇਸ਼ ਵਜੋਂ ਜਾਣਦੇ ਹਾਂ।

ਜੇ ਯਿਸੂ ਨੇ ਪਾਪੀਆਂ ਨੂੰ ਦਿਆਲਤਾ ਅਤੇ ਮਾਫ਼ੀ ਨਾ ਦਿੱਤੀ ਹੁੰਦੀ, ਤਾਂ ਅਸੀਂ ਸਾਰੇ ਹਮੇਸ਼ਾ ਲਈ ਦੇਸ਼ ਦੇ ਘੇਰੇ ਵਿੱਚ ਮੌਜੂਦ ਹੁੰਦੇ। ਉਸ ਨੇ ਸਾਡੇ ਵੱਲ ਪਹਿਲਾ ਕਦਮ ਚੁੱਕਿਆ, ਜਿਸ ਨਾਲ ਸਾਡੇ ਲਈ ਉਸ ਨਾਲ ਸੁਲ੍ਹਾ ਕਰਨਾ ਸੰਭਵ ਹੋ ਗਿਆ।

ਮੇਲ ਮਿਲਾਪ

ਮੇਲ-ਮਿਲਾਪ ਦੁਸ਼ਮਣੀ ਨੂੰ ਦੂਰ ਕਰਨਾ, ਝਗੜੇ ਦਾ ਹੱਲ ਹੈ। ਇਸਦਾ ਅਰਥ ਇਹ ਹੈ ਕਿ ਸੁਲ੍ਹਾ ਕਰਨ ਵਾਲੀਆਂ ਧਿਰਾਂ ਪਹਿਲਾਂ ਇੱਕ ਦੂਜੇ ਨਾਲ ਦੁਸ਼ਮਣ ਜਾਂ ਵੱਖ ਹੋ ਗਈਆਂ ਸਨ। ਕੋਈ ਵੀ ਸਫਲ ਮੇਲ-ਮਿਲਾਪ ਗੁੱਸੇ ਅਤੇ ਗੜਬੜ ਦੀ ਬਜਾਏ ਦਿਆਲਤਾ ਅਤੇ ਸ਼ਾਂਤੀ ਦੇ ਨਾਲ ਹੋਵੇਗਾ।

ਤੱਥ ਫਾਈਲ

ਮੇਲ-ਮਿਲਾਪ - ਇੱਕ ਸਹੀ ਰਿਸ਼ਤੇ ਨੂੰ ਬਹਾਲ ਕਰਨ ਲਈ, ਮਤਭੇਦਾਂ ਨੂੰ ਸੁਲਝਾਉਣ ਜਾਂ ਹੱਲ ਕਰਨ ਲਈ।

ਸਭ ਕੁਝ ਤੱਥ, ਕ੍ਰੋਧ, ਰੋਲਾ ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ 32 ਅਤੇ ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਯਿਸੂ ਵਿੱਚ ਤੁਹਾਨੂੰ ਮਾਫ਼ ਕੀਤਾ।

ਸਾਡੇ ਜੀਵਨ ਵਿੱਚ ਪਰਿਵਾਰ ਦੇ ਮੈਂਬਰਾਂ ਅਤੇ ਹੋਰ ਵਿਸ਼ਵਾਸੀਆਂ ਲਈ ਮੇਲ-ਮਿਲਾਪ ਦੀ ਕੋਸ਼ਿਸ਼ ਕੀਤੀ ਜਾਣੀ ਹੈ। ਸਾਡੀ ਨਜ਼ਦੀਕੀ ਪਰਿਵਾਰਕ ਮੈਟਿੰਗ ਤੋਂ ਬਾਹਰ ਸਾਡੇ ਸਾਰੇ ਰਿਸ਼ਤਿਆਂ ਵਿੱਚ, ਆਦਰਯੋਗ ਸੀਮਾਵਾਂ ਅਤੇ ਇੱਕ ਸਿਹਤਮੰਦ ਰਿਸ਼ਤੇ ਨੂੰ ਬਣਾਈ ਰੱਖਣਾ ਮਹੱਤਵਪੂਰਨ ਹੈ।

ਹਾਲਾਂਕਿ ਕੁਝ ਮਾਮਲੇ ਜਾਂ ਸਥਿਤੀਆਂ ਹਨ ਜਿੱਥੇ ਮੇਲ-ਮਿਲਾਪ ਜ਼ਰੂਰੀ, ਸੰਭਵ, ਜਾਂ ਲੋੜੀਂਦਾ ਵੀ ਨਹੀਂ ਹੈ, ਜਿਵੇਂ ਕਿ ਭਾਵਨਾਤਮਕ ਤੌਰ 'ਤੇ ਜਾਂ ਸਰੀਰਕ ਤੌਰ 'ਤੇ ਦੁਰਵਿਵਹਾਰ ਕਰਨ ਵਾਲੇ ਮਾਤਾ ਜਾਂ ਪਿਤਾ ਜਾਂ ਸਾਬਕਾ ਜੀਵਨ ਸਾਥੀ ਜਾਂ ਬੇਤਰਤੀਬ ਵਿਅਕਤੀ ਜੋ ਤੁਹਾਨੂੰ ਜਾਂ ਕਿਸੇ ਅਜ਼ੀਜ਼ ਨੂੰ ਦੁੱਖ ਪਹੁੰਚਾਉਂਦਾ ਹੈ (ਇੱਕ ਬਲਾਤਕਾਰੀ, ਇੱਕ ਸ਼ਰਾਬੀ ਜੋ ਸੱਟ ਪਹੁੰਚਾਉਂਦਾ ਹੈ। ਜਾਂ ਕਿਸੇ ਅਜ਼ੀਜ਼, ਕਿਸੇ ਪੁਰਾਣੇ ਅਧਿਆਪਕ ਜਾਂ ਕੋਚ ਨੂੰ ਮਾਰਿਆ ਜਿਸ ਨੇ ਤੁਹਾਨੂੰ ਜ਼ੁਬਾਨੀ ਤੌਰ 'ਤੇ ਦੁੱਖ ਪਹੁੰਚਾਇਆ ਹੋਵੇ, ਆਦਿ)।

ਸ਼ਾਸਤਰ ਸਾਨੂੰ ਹਰ ਕੁਝ ਤੱਥ ਨੂੰ ਦੂਰ ਕਰਨ, ਦਿਆਲੂ, ਕੋਮਲ ਦਿਲ ਅਤੇ ਮਾਫ਼ ਕਰਨ ਲਈ ਨਿਰਦੇਸ਼ ਦਿੰਦਾ ਹੈ।

ਅਸੀਂ ਕੁਝ ਤੱਥ ਨੂੰ ਕਿਵੇਂ ਦੂਰ ਕਰੀਏ?

ਅਸੀਂ ਉਸ ਵਿਅਕਤੀ ਨਾਲ ਮੇਲ-ਮਿਲਾਪ ਕਿਵੇਂ ਕਰ ਸਕਦੇ ਹਾਂ ਜਿਸ ਨੂੰ ਅਸੀਂ ਨਾਰਾਜ਼ ਕੀਤਾ ਹੈ?

ਅਸੀਂ ਦੂਸਰਿਆਂ ਨੂੰ ਜੋ ਨੁਕਸਾਨ ਪਹੁੰਚਾਇਆ ਹੈ ਉਸ ਨੂੰ ਅਸੀਂ ਕਿਵੇਂ ਠੀਕ ਕਰ ਸਕਦੇ ਹਾਂ?

ਅਸੀਂ ਉਸ ਵਿਅਕਤੀ ਨੂੰ ਕਿਵੇਂ ਮਾਫ਼ ਕਰ ਸਕਦੇ ਹਾਂ ਜਿਸ ਨੇ ਸਾਨੂੰ ਨਾਰਾਜ਼ ਕੀਤਾ ਹੈ?

ਅਸੀਂ ਗ਼ਲਤ ਕੰਮ ਬਾਰੇ ਆਪਣੀਆਂ ਭਾਵਨਾਵਾਂ ਨੂੰ ਕਿਵੇਂ ਬਦਲ ਸਕਦੇ ਹਾਂ?

ਜੇਕਰ ਤੁਹਾਨੂੰ ਮਾਫ਼ ਕਰਨ ਦੀ ਲੋੜ ਹੈ

ਇੱਛਾ ਦੇ ਇੱਕ ਕੰਮ ਵਜੋਂ, ਤੁਹਾਨੂੰ ਚਾਰ ਚੀਜ਼ਾਂ ਕਰਨੀਆਂ ਚਾਹੀਦੀਆਂ ਹਨ।

ਪਹਿਲਾਂ, ਪਰਮੇਸ਼ੁਰ ਅੱਗੇ ਆਪਣੇ ਪਾਪ ਦਾ ਇਕਰਾਰ ਕਰੋ, ਉਸਨੂੰ ਮਾਫ਼ ਕਰਨ ਲਈ ਕਹੋ, ਅਤੇ ਉਸਦੀ ਪਵਿੱਤਰ ਆਤਮਾ ਨੂੰ ਉਸਦੇ ਪਿਆਰ ਨਾਲ ਤੁਹਾਡੇ ਦਿਲ ਨੂੰ ਭਰਨ ਲਈ ਕਹੋ।

ਧੰਨ ਹੈ ਉਹ ਜਿਹ ਦਾ ਅਪਰਾਧ ਖਿਮਾ ਹੋ ਗਿਆ,
ਜਿਹ ਦਾ ਪਾਪ ਢੱਕਿਆ ਹੋਇਆ ਹੈ।
ਜਦ ਮੈਂ ਚੁਪ ਕਰ ਰਿਹਾ ਮੇਰੀਆਂ ਹੱਡੀਆਂ
ਸਾਰਾ ਦਿਨ ਹੁੰਗਣ ਨਾਲ ਗਲ ਗਈਆਂ,
4ਕਿਉਂ ਜੋ ਤੇਰਾ ਹੱਥ ਦਿਨੇ ਰਾਤ ਮੇਰੇ ਉੱਤੇ ਭਾਰਾ ਸੀ,
ਮੇਰੀ ਤਰੀ ਗਰਮੀ ਦੀ ਐੜ ਵਿੱਚ ਬਦਲ ਗਈ ॥
ਸਲਹ॥(ਜ਼ਬੂਰ 32:1, 3-5)

ਜੇ ਅਸੀਂ ਆਪਣੀਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸੁੱਧ ਕਰੇ।(1 ਯੂਹੰਨਾ 1:9)

ਜਿੰਨਾ ਚੜ੍ਹਦਾ ਲਹਿੰਦੇ ਤੋਂ ਦੂਰ ਹੈ,
ਉਨੇ ਹੀ ਉਸ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ!(Psalm 103:12)

ਹੁਣੇ ਇੱਕ ਪਲ ਕੱਢੋ ਅਤੇ ਪਰਮੇਸ਼ੁਰ ਅੱਗੇ ਪੁਕਾਰ ਕਰੋ। ਤੁਹਾਨੂੰ ਮਾਫ਼ ਕਰਨ ਲਈ, ਤੁਹਾਨੂੰ ਉਸਦੀ ਪਵਿੱਤਰ ਆਤਮਾ ਨਾਲ ਭਰਨ ਲਈ, ਅਤੇ ਤੁਹਾਨੂੰ ਆਗਿਆਕਾਰੀ ਕਰਨ ਲਈ ਮਜ਼ਬੂਤ ਕਰਨ ਲਈ ਉਸਨੂੰ ਕਹੋ।

ਸਿਰਫ਼ ਪਰਮੇਸ਼ੁਰ ਹੀ ਪਾਪ ਮਾਫ਼ ਕਰਦਾ ਹੈ। ਉਹ ਮਾਫ਼ ਕਰਦਾ ਹੈ ਅਤੇ ਉਹ ਭੁੱਲ ਜਾਂਦਾ ਹੈ। ਵਿਸ਼ਵਾਸ ਦੁਆਰਾ, ਪਰਮੇਸ਼ੁਰ ਦੀ ਪੂਰਨ ਮਾਫ਼ੀ ਅਤੇ ਸੁੱਧਤਾ ਨੂੰ ਸਵੀਕਾਰ ਕਰੋ।

ਮਾਫ਼ੀ ਇੱਕ ਭਾਵਨਾ ਨਹੀਂ ਹੈ। . . . ਮਾਫ਼ੀ ਇੱਛਾ ਦਾ ਇੱਕ ਕੰਮ ਹੈ, ਅਤੇ ਇੱਛਾ ਦਿਲ ਦੇ ਤਾਪਮਾਨ ਦੀ ਪਰਵਾਹ ਕੀਤੇ ਬਿਨਾਂ ਕੰਮ ਕਰ ਸਕਦੀ ਹੈ। -ਕੋਰੀ ਟੈਨ ਬੁਮ।

ਦੂਜਾ, ਜੇ ਹੋ ਸਕੇ, ਤਾਂ ਉਨ੍ਹਾਂ ਕੋਲ ਜਾਓ ਜਿਨ੍ਹਾਂ ਨਾਲ ਤੁਸੀਂ ਗਲਤ ਕੀਤਾ ਹੈ, ਨਿਮਰਤਾ ਨਾਲ ਇਕਬਾਲ ਕਰੋ, ਅਤੇ ਉਨ੍ਹਾਂ ਦੀ ਮਾਫ਼ੀ ਮੰਗੋ।

ਪਿਆਰ ਭਰਿਆ ਸੰਚਾਰ

ਸੇ ਜੇ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜ੍ਹਾਉਣ ਲੱਗੇਂ ਅਰ ਉੱਥੇ ਤੈਨੂੰ ਚੇਤੇ ਆਵੇ ਜੇ ਮੈਂ ਆਪਣੇ ਭਰਾ ਨਾਲ ਖੇਟ ਕਮਾਇਆ ਹੈ 24ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਪਿੱਛੋਂ ਆਣ ਕੇ ਆਪਣੀ ਭੇਟ ਚੜ੍ਹਾ।(ਮੱਤੀ 5:23-24)

ਮੱਤੀ 5:23-24 ਦੀ ਪਾਲਣਾ ਕਰਨ ਲਈ ਆਪਣੀ ਵਚਨਬੱਧਤਾ ਨੂੰ ਲਿਖੋ।

ਨਾਮ ਲਿਖੋ ਅਤੇ ਮਾਫੀ ਲਈ ਕੀ ਕਿਹਾ ਜਾਣਾ ਚਾਹੀਦਾ ਹੈ ਇਸ ਦਾ ਸੰਖੇਪ ਵੇਰਵਾ ਲਿਖੋ।

ਅੰਗਰੇਜ਼ੀ ਭਾਸ਼ਾ ਦੇ ਛੇ ਸਭ ਤੋਂ ਸ਼ਕਤੀਸ਼ਾਲੀ ਸ਼ਬਦ ਹਨ, ਮੈਂ ਗਲਤ ਸੀ। ਕਿਰਪਾ ਕਰਕੇ ਮੈਨੂੰ ਮੁਆਫ ਕਰ ਦਿਓ।

ਧਿਆਨ ਭਟਕਣ ਜਾਂ ਹੋਰ ਰੁਕਾਵਟਾਂ ਨੂੰ ਆਗਿਆਕਾਰੀ ਦੇ ਇਸ ਕੰਮ ਵਿੱਚ ਦੇਰੀ ਨਾ ਹੋਣ ਦਿਓ। ਆਪਣੇ ਫੈਸਲੇ ਨੂੰ ਇੱਕ ਭਰੋਸੇਮੰਦ ਮਸੀਹੀ ਦੇਸਤ ਨਾਲ ਸਾਂਝਾ ਕਰੋ, ਉਹਨਾਂ ਨੂੰ ਤੁਹਾਡੇ ਨਾਲ ਪ੍ਰਾਰਥਨਾ ਕਰਨ ਲਈ ਕਹੋ ਅਤੇ ਇਸ ਵਚਨਬੱਧਤਾ ਦੀ ਪਾਲਣਾ ਕਰਨ ਲਈ ਤੁਹਾਨੂੰ ਜਵਾਬਦੇਹ ਠਹਿਰਾਓ। ਆਹਮੇ-ਸਾਹਮਣੇ ਮਾਫੀ ਮੰਗਣਾ ਸਭ ਤੋਂ ਵਧੀਆ ਹੈ। ਹਾਲਾਂਕਿ, ਲੈਜਿਸਟਿਕਸ ਜਾਂ ਸੰਭਾਵੀ ਟਕਰਾਅ ਦੇ ਕਾਰਨ, ਤੁਹਾਨੂੰ ਫੋਨ 'ਤੇ ਜਾਂ ਲਿਖਤੀ ਰੂਪ ਵਿੱਚ ਸੰਚਾਰ ਕਰਨ ਦੀ ਲੋੜ ਹੋ ਸਕਦੀ ਹੈ। ਜੇਕਰ ਤੁਸੀਂ ਜਿਸ ਵਿਅਕਤੀ ਨਾਲ ਜੁਲਮ ਕੀਤਾ ਹੈ, ਉਹ ਗੁਜ਼ਰ ਗਿਆ ਹੈ, ਤਾਂ ਬਸ ਆਪਣੇ ਇਕਰਾਰਨਾਮੇ ਦੇ ਨਾਲ ਪਰਮੇਸ਼ੁਰ ਕੋਲ ਜਾਓ।

ਤੀਜਾ, ਹਰ ਰੋਜ਼ ਪ੍ਰਭੂ ਦੇ ਨਾਲ ਉਸਦੇ ਬਚਨ ਅਤੇ ਪ੍ਰਾਰਥਨਾ ਵਿੱਚ ਸਮਾਂ ਬਿਤਾਓ।

ਮਾਫੀ ਨਾ ਮੰਗਣ ਜਾਂ ਨਾ ਦੇਣ ਦੇ ਬਹੁਤ ਸਾਰੇ ਨਕਾਰਾਤਮਕ ਨਤੀਜਿਆਂ ਵਿੱਚੋਂ ਇੱਕ ਹੈ ਪਰਮੇਸ਼ੁਰ ਨਾਲ ਇੱਕ ਰੁਕਾਵਟ ਵਾਲਾ ਰਿਸ਼ਤਾ। ਪ੍ਰਭੂ ਦੀ ਉਸਤਤ ਕਰੋ ਕਿ ਉਹ ਸਾਨੂੰ ਕਦੇ ਨਹੀਂ ਛੱਡਦਾ ਜਾਂ ਸਾਨੂੰ ਤਿਆਗਦਾ ਨਹੀਂ ਹੈ, ਪਰ ਸਾਡੇ ਆਪਣੇ ਦਿਲ ਠੰਡੇ ਅਤੇ ਦੂਰ ਹੋ ਸਕਦੇ ਹਨ, ਇਸ ਤਰ੍ਹਾਂ ਉਸ ਨਾਲ ਸਾਡੀ ਨੇੜਤਾ ਨੂੰ ਪ੍ਰਭਾਵਿਤ ਕਰਦਾ ਹੈ। ਪਰਮੇਸ਼ੁਰ ਨੇ ਸਾਨੂੰ ਮਾਫੀ ਦਾ ਅਭਿਆਸ ਕਰਨ ਲਈ ਪ੍ਰੇਰਿਤ ਕਰਨ ਲਈ ਇਹ ਨਤੀਜਾ ਤਿਆਰ ਕੀਤਾ ਹੈ।

ਪਰ ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।(ਮੱਤੀ 6:33)

ਪਰਮੇਸ਼ੁਰ ਦੇ ਬਚਨ ਨੂੰ ਪੜ੍ਹ ਕੇ ਅਤੇ ਪ੍ਰਾਰਥਨਾ ਅਤੇ ਸਿਮਰਨ ਵਿੱਚ ਰੋਜ਼ਾਨਾ ਸਮਾਂ ਬਿਤਾਉਣ ਦਾ ਆਪਣਾ ਫੈਸਲਾ ਲਿਖੋ।

ਚੋਥਾ, ਸਲੀਬ ਅਤੇ ਤੁਹਾਡੇ ਪਾਪਾਂ ਲਈ ਯਿਸੂ ਦੀ ਕੁਰਬਾਨੀ ਦੇ ਅਰਥਾਂ 'ਤੇ ਵਿਚਾਰ ਕਰੋ।

ਕਿਉਂ ਜੇ ਪਹਿਲਾਂ ਤਾਂ ਅਸੀਂ ਵੀ ਨਦਾਨ, ਅਣਆਗਿਆਕਾਰ, ਧੋਖਾ ਖਾਣ ਵਾਲੇ, ਅਨੇਕ ਪਰਕਾਰ ਦੇ ਬੁਰਿਆਂ ਵਿਸ਼ਿਆਂ ਅਤੇ ਭੇਗ ਬਿਲਾਸਾਂ ਦੇ ਗੁਲਾਮ ਸਾਂ, ਬੁਰਿਆਈ ਅਤੇ ਖਾਰ ਵਿੱਚ ਉਮਰ ਭੋਗਦੇ ਸਾਂ, ਘਿਣਾਉਣੇ ਅਤੇ ਇੱਕ ਦੂਏ ਦੇ ਵੈਰੀ ਸਾਂ 4ਪਰ ਜਾਂ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦੀ ਦਿਆਲਗੀ ਅਤੇ ਪ੍ਰੇਮ ਜੋ ਮਨੁੱਖਾਂ ਨਾਲ ਸੀ ਪਰਗਟ ਹੋਇਆ 5ਤਾਂ ਉਸ ਨੇ ਉਨ੍ਹਾਂ ਦੇ ਧਰਮ ਦੇ ਕਰਮਾਂ ਕਰਕੇ ਨਹੀਂ ਜੋ ਅਸਾਂ ਕੀਤੇ ਸਗੋਂ ਆਪਣੇ ਰਹਿਮ ਦੇ ਅਨੁਸਾਰ ਨਵੇਂ ਜਨਮ ਦੇ ਅਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੇ ਵਸੀਲੇ ਨਾਲ ਸਾਨੂੰ ਬਚਾਇਆ।(ਤੀਤੁਸ 3:3-5)

ਯਿਸੂ ਦਾ ਧੰਨਵਾਦ ਕਰਨ ਲਈ ਹੁਣੇ ਇੱਕ ਪਲ ਕੱਢੋ ਜੋ ਉਸਨੇ ਤੁਹਾਡੇ ਲਈ ਕੀਤਾ ਹੈ, ਤੁਹਾਡੇ ਸਾਰੇ ਪਾਪਾਂ ਲਈ ਤੁਹਾਨੂੰ ਮਾਫ ਕਰਨ ਲਈ, ਤੁਹਾਨੂੰ ਉਸਦੇ ਚਿੱਤਰ ਵਿੱਚ ਬਦਲਣ ਦੀ ਉਸਦੀ ਸੰਪੂਰਨ ਯੋਜਨਾ ਲਈ, ਅਤੇ ਉਸਦੀ ਪਵਿੱਤਰ ਆਤਮਾ ਦੀ ਦਾਤ ਲਈ।

ਜੇ ਤੁਹਾਨੂੰ ਮਾਫ ਕਰਨ ਦੀ ਲੋੜ ਹੈ

ਇੱਛਾ ਦੇ ਕੰਮ ਵਜੋਂ, ਤੁਹਾਨੂੰ ਦੇ ਚੀਜ਼ਾਂ ਕਰਨੀਆਂ ਚਾਹੀਦੀਆਂ ਹਨ।

ਪਹਿਲਾਂ, ਪ੍ਰਾਰਥਨਾ ਕਰੋ ਅਤੇ ਪਰਮੇਸ਼ੁਰ ਤੋਂ ਆਗਿਆ ਮੰਨਣ ਅਤੇ ਮਾਫ਼ ਕਰਨ ਦੀ ਤਾਕਤ ਮੰਗੋ।

ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਤ ਆਖਦਾ ਹਾਂ ਭਈ ਜੇ ਤੁਹਾਨੂੰ ਨਿਹਚਾ ਹੋਵੇ ਅਤੇ ਤੁਸੀਂ ਭਰਮ ਨਾ ਕਰੋ ਤਾਂ ਤੁਸੀਂ ਨਿਰਾ ਇਹੋ ਨਹੀਂ ਕਰੋਗੇ ਜੋ ਹੰਜੀਰ ਦੇ ਬਿਰਫ਼ ਨਾਲ ਹੋਇਆ ਸਗੋਂ ਜੇ ਤੁਸੀਂ ਇਸ ਪਹਾੜ ਨੂੰ ਕਰੋ ਜੇ ਉੱਠੋ ਅਰ ਸਮੁੰਦਰ ਵਿੱਚ ਜਾ ਪੈ ਤਾਂ ਅਜਿਹਾ ਹੋ ਜਾਵੇਗਾ।(ਮੱਤੀ 21:21)

ਪਰਮੇਸ਼ੁਰ ਨੇ ਸਾਨੂੰ ਪਹਾੜਾਂ ਨੂੰ ਹਿਲਾਉਣ ਦੀ ਤਾਕਤ ਦੇਣ ਦਾ ਵਾਅਦਾ ਕੀਤਾ ਸੀ। ਇਹ ਤੁਹਾਡਾ ਮਾਊਂਟ ਐਵਰੈਸਟ ਹੋ ਸਕਦਾ ਹੈ!

ਜਦੋਂ ਵੀ ਮੈਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਸਾਮ੍ਹਣੇ ਵੇਖਦਾ ਹਾਂ ਅਤੇ ਕਲਵਰੀ ਵਿਖੇ ਮੇਰੇ ਬਖਸ਼ੇ ਹੋਏ ਪ੍ਰਭੂ ਨੇ ਮੇਰੇ ਲਈ ਕੀ ਕੀਤਾ ਹੈ, ਇਸ ਬਾਰੇ ਕੁਝ ਮਹਿਸੂਸ ਕਰਦਾ ਹਾਂ, ਮੈਂ ਕਿਸੇ ਨੂੰ ਵੀ ਮਾਫ਼ ਕਰਨ ਲਈ ਤਿਆਰ ਹਾਂ, ਮੈਂ ਇਸਨੂੰ ਰੋਕ ਨਹੀਂ ਸਕਦਾ। ਮੈਂ ਇਸ ਨੂੰ ਰੋਕਣਾ ਵੀ ਨਹੀਂ ਚਾਹੁੰਦਾ।
-ਡਾ. ਮਾਰਟਿਨ ਲੋਇਡ-ਜੇਨਸ

ਅਸੀਂ ਜਾਣਦੇ ਹਾਂ ਕਿ ਇਹ ਪਰਮੇਸ਼ੁਰ ਦੀ ਇੱਛਾ ਹੈ ਕਿ ਅਸੀਂ ਦੂਜਿਆਂ ਨੂੰ ਮਾਫ਼ ਕਰੀਏ। ਯਕੀਨ ਰੱਖੋ ਕਿ ਜਦੋਂ ਤੁਸੀਂ ਇਸ ਤਾਕਤ ਦੀ ਮੰਗ ਕਰੋਗੇ, ਤਾਂ ਇਹ ਦਿੱਤੀ ਜਾਵੇਗੀ।

ਦੂਜਾ, ਵਿਅਕਤੀ ਜਾਂ ਵਿਅਕਤੀਆਂ ਨੂੰ ਆਪਣੀ ਮਾਫ਼ੀ ਬਾਰੇ ਦੱਸਣਾ।

ਅਤੇ ਉਹ ਦੇ ਅੱਗੇ ਜੇ ਸਾਨੂੰ ਦਿਲੇਰੀ ਹੈ ਸੇ ਇਹ ਹੈ ਭਈ ਜੇ ਅਸੀਂ ਉਹ ਦੀ ਇੱਛਿਆ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ।(1 ਯੂਹੰਨਾ 5:14)

ਸੇ ਚੱਲੋ ਅਸੀਂ ਉਹਨਾਂ ਗੱਲਾਂ ਦਾ ਪਿੱਛਾ ਕਰੀਏ ਜਿਨ੍ਹਾਂ ਤੋਂ ਮਿਲਾਪ ਅਤੇ ਇੱਕ ਦੂਏ ਦੀ ਤਰੱਕੀ ਹੋਵੇ।(ਰੋਮੀਆਂ 14:19)

ਮੇਲ-ਮਿਲਾਪ ਦੀ ਇੱਛਾ

ਮੱਤੀ ਵਿੱਚ, ਪ੍ਰਭੂ ਯਿਸੂ ਨੂੰ ਇੱਕ ਮਹੱਤਵਪੂਰਣ ਸਵਾਲ ਪੁੱਛਿਆ ਗਿਆ ਸੀ। "ਗੁਰੂ ਜੀ, ਕਾਨੂੰਨ ਵਿਚ ਸਭ ਤੋਂ ਵੱਡਾ ਹੁਕਮ ਕਿਹੜਾ ਹੈ?" (ਮੱਤੀ 22:36)। ਉਸ ਦੇ ਜਵਾਬ ਨੇ ਇਕ ਜ਼ਰੂਰੀ ਸੱਚਾਈ ਪ੍ਰਗਟ ਕੀਤੀ: "ਯਿਸੂ ਨੇ ਉਸ ਨੂੰ ਕਿਹਾ, "ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।" ਇਹ ਪਹਿਲਾ ਅਤੇ ਮਹਾਨ ਹੁਕਮ ਹੈ। ਅਤੇ ਦੂਜਾ ਇਸ ਤਰ੍ਹਾਂ ਹੈ: "ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।" ਇਨ੍ਹਾਂ ਦੋ ਹੁਕਮਾਂ ਉੱਤੇ ਸਾਰੀ ਬਿਵਸਥਾ ਅਤੇ ਨਬੀ ਲਟਕਦੇ ਹਨ।" (ਮੱਤੀ 22:37-40)। ਯਿਸੂ ਨੇ ਖੁਦ ਕਿਹਾ ਹੈ ਕਿ ਦੂਜਿਆਂ ਲਈ ਸਾਡਾ ਪਿਆਰ ਉਨ੍ਹਾਂ ਦੀ ਮਹੱਤਵਪੂਰਨ ਹੈ ਜਿੰਨਾ ਉਸ ਲਈ ਸਾਡਾ ਪਿਆਰ।

ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਨੂੰ ਮਾਫ਼ ਕਰੇ, ਅਤੇ ਅਸੀਂ ਨਿਯਮਿਤ ਤੌਰ 'ਤੇ ਇਸ ਦੀ ਮੰਗ ਕਰਦੇ ਹਾਂ ਅਤੇ ਇਸ 'ਤੇ ਨਿਰਭਰ ਕਰਦੇ ਹਾਂ। ਪਰਮੇਸ਼ੁਰ ਸਾਨੂੰ ਆਪਣਾ ਪਿਆਰ ਦਿਖਾਉਂਦਾ ਹੈ, ਅਤੇ ਸਾਨੂੰ ਪਹਿਲਾਂ ਉਸਨੂੰ ਪਿਆਰ ਕਰਕੇ ਅਤੇ ਫਿਰ ਦੂਜਿਆਂ ਨੂੰ ਪਿਆਰ ਕਰਕੇ ਜਵਾਬ ਦੇਣਾ ਚਾਹੀਦਾ ਹੈ। ਇਹ ਆਇਤ ਅਜਿਹੇ ਪਿਆਰ ਨੂੰ ਉਤਸ਼ਾਹਿਤ ਨਹੀਂ ਕਰ ਰਹੀ ਹੈ ਜੋ ਸਾਨੂੰ ਪਰਮੇਸ਼ੁਰ ਦੀਆਂ ਇੱਛਾਵਾਂ ਜਾਂ ਸਾਡੇ ਲਈ ਇੱਛਾ ਦੇ ਨਾਲ ਟਕਰਾਅ ਵਿੱਚ ਪਾਵੇਗੀ, ਪਰ ਇਹ ਕਹਿੰਦੀ ਹੈ ਕਿ ਅਸੀਂ ਦੂਜਿਆਂ ਪ੍ਰਤੀ ਜੋ ਪਿਆਰ ਦਿਖਾਉਂਦੇ ਹਾਂ ਉਹ ਉਸ ਪ੍ਰਤੀ ਸਾਡੀ ਆਗਿਆਕਾਰੀ ਦੇ ਦਾਇਰੇ ਵਿੱਚ ਹੋਣਾ ਚਾਹੀਦਾ ਹੈ। ਸਾਨੂੰ ਆਪਣੀਆਂ ਇੱਛਾਵਾਂ ਜਾਂ ਦੂਜਿਆਂ ਨੂੰ ਸੰਤੁਸ਼ਟ ਕਰਨ ਦੀ ਇੱਛਾ ਨੂੰ ਪਰਮੇਸ਼ੁਰ ਪ੍ਰਤੀ ਆਪਣੀ ਆਗਿਆਕਾਰੀ ਤੋਂ ਉੱਪਰ ਨਹੀਂ ਰੱਖਣਾ ਚਾਹੀਦਾ ਹੈ।

ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰੇ ਉਹ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਅਤੇ ਜਿਹੜਾ ਆਪਣੇ ਭਰਾ ਨੂੰ ਗਾਲ ਦੇਵੇ ਉਹ ਸਭਾ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਪਰ ਜਿਹੜਾ ਕਰੇ "ਮੂਰਖ" ਉਹ ਅਗਨ ਦੇ ਨਰਕ ਦੀ ਸਜ਼ਾ ਦੇ ਲਾਇਕ ਹੋਵੇਗਾ।(ਮੱਤੀ 5:22)

ਆਉ ਇਸ ਆਇਤ ਦੇ ਸ਼ਬਦਾਂ ਵਿੱਚ ਕੁਝ ਸਪੱਸ਼ਟਤਾ ਲਿਆਈਏ। "ਆਪਣੇ ਭਰਾ ਨਾਲ ਗੁੱਸੇ" ਹੋਣ ਦਾ ਮਤਲਬ ਹੈ ਕਿਸੇ ਨਾਲ ਸੋਚ, ਬਚਨ ਜਾਂ ਕੰਮ ਵਿਚ ਪਿਆਰ ਭਰੇ ਤਰੀਕੇ ਨਾਲ ਪੇਸ਼ ਆਉਣਾ। ਇੱਥੋਂ ਤੱਕ ਕਿ ਵਿਸ਼ਵਾਸੀ ਵੀ ਅਜੀਜ਼ਾਂ ਨਾਲ ਪਿਆਰ ਭਰੇ ਤਰੀਕੇ ਨਾਲ ਪੇਸ਼ ਆਉਂਦੇ ਹਨ ਅਤੇ ਸੁਲ੍ਹਾ ਕਰਨ ਦੀ ਬਜਾਏ ਇਸ ਨੂੰ ਬਹਾਨਾ ਦਿੰਦੇ ਹਨ।

ਰਾਕਾ(raca) ਸ਼ਬਦ ਦਾ ਅਰਥ ਹੈ "ਕਿਸੇ ਨੂੰ ਨਫ਼ਰਤ ਵਿੱਚ ਰੱਖਣਾ, ਨਿਰਣਾ ਕਰਨਾ, ਜਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਆਪਣੇ ਨਾਲੋਂ ਨਿਕੰਮੇ ਜਾਂ ਘੱਟ ਮੰਨਣਾ." ਮੂਰਖ ਸ਼ਬਦ ਦਾ ਅਰਥ ਹੈ "ਉਹ ਜੋ ਨੈਤਿਕ ਤੌਰ 'ਤੇ ਨਿਕੰਮੇ ਅਤੇ ਮੁਕਤੀ ਦੇ ਲਾਇਕ ਨਹੀਂ ਹੈ।" ਇਹ ਗੰਭੀਰ ਦੋਸ਼ ਹਨ ਜੋ ਬਹੁਤ ਸਾਰੇ ਵਿਸ਼ਵਾਸੀ ਕਿਸੇ ਨਾ ਕਿਸੇ ਕਾਰਨ ਕਰਕੇ ਦੂਜਿਆਂ 'ਤੇ ਨਿਸ਼ਾਨਾ ਬਣਾ ਰਹੇ ਹਨ। ਯਹੋਵਾਹ ਆਖਦਾ ਹੈ, "ਤੁਹਾਨੂੰ ਮੁੱਲ ਦੇ ਕੇ ਖਰੀਦਿਆ ਗਿਆ ਸੀ; ਇਸ ਲਈ ਆਪਣੇ ਸਰੀਰ ਅਤੇ ਆਤਮਾ ਵਿੱਚ ਪਰਮੇਸ਼ੁਰ ਦੀ ਵਡਿਆਈ ਕਰੋ, ਜੋ ਪਰਮੇਸ਼ੁਰ ਦੇ ਹਨ" (1 ਕੁਰਿੰਥੀਆਂ 6:20)।

ਪਿਆਰ ਭਰਿਆ ਸੰਚਾਰ

ਅਸੀਂ ਬਿਨਾਂ ਕਿਸੇ ਅਪਵਾਦ ਦੇ ਸਭ ਨੂੰ ਮਸੀਹ ਦੀ ਮਹਿਮਾ ਜਾਂ ਪ੍ਰਤੀਬਿੰਬਤ ਕਰਨਾ ਹੈ। ਦੂਸਰਿਆਂ ਪ੍ਰਤੀ ਅਲੋਚਨਾ ਵਾਲੇ ਵਿਚਾਰ ਜਾਂ ਵਿਵਹਾਰ ਜੋ ਕਿ ਮਸੀਹ ਵਰਗੇ ਨਾਪਸੰਦ ਹਨ ਜਾਂ ਨਹੀਂ ਹਨ, ਮੁਆਫੀਯੋਗ ਨਹੀਂ ਹਨ ਅਤੇ ਪਰਮੇਸ਼ੁਰ ਅਤੇ ਵਿਅਕਤੀ ਦੋਵਾਂ ਪ੍ਰਤੀ ਤੋਬਾ ਕਰਨ ਦੀ ਲੋੜ ਹੈ।

ਸੇ ਜੋ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜ੍ਹਾਉਣ ਲੱਗੇਂ ਅਰ ਉੱਥੇ ਤੈਨੂੰ ਚੇਤੇ ਆਵੇ ਜੇ ਮੈਂ ਆਪਣੇ ਭਰਾ ਨਾਲ ਖੇਟ ਕਮਾਇਆ ਹੈ 24ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਪਿੱਛੋਂ ਆਣ ਕੇ ਆਪਣੀ ਭੇਟ ਚੜ੍ਹਾ।(ਮੱਤੀ 5:23-24)

ਅਸੀਂ ਜਗਵੇਦੀ ਤੇ ਕਦੇ ਜਾਂਦੇ ਹਾਂ? ਇਹ ਯਿਸੂ ਦੇ ਨਾਲ ਸਾਡੀ ਸੰਗਤੀ, ਪ੍ਰਾਰਥਨਾ ਵਿੱਚ ਸਾਡਾ ਸਮਾਂ ਅਤੇ ਧੰਨਵਾਦ ਅਤੇ ਉਸ ਦੀਆਂ ਬੇਨਤੀਆਂ, ਸਾਡੇ ਰੋਜ਼ਾਨਾ ਦੇ ਸ਼ਰਧਾ ਦੇ ਕੰਮ ਅਤੇ ਉਸ ਵਿੱਚ ਰਹਿਣ ਦੀ ਇੱਛਾ ਨੂੰ ਦਰਸਾਉਂਦਾ ਹੈ।

ਅੰਗੂਰ ਦੀ ਬੋਲ ਮੈਂ ਹਾਂ, ਤੁਸੀਂ ਟਹਿਣੀਆਂ ਹੋ। ਜੇ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ਸੋਈ ਬਹੁਤਾ ਫਲ ਦਿੰਦਾ ਹੈ ਕਿਉਂ ਜੋ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸੱਕਦੇ।(ਯੂਹੰਨਾ 15:5)

ਰਹਿਣ(abide) ਦਾ ਅਰਥ ਹੈ "ਪਵਿੱਤਰ ਆਤਮਾ ਦੇ ਮੰਦਰ ਹੋਣ ਦੀ ਨਿਰੰਤਰ ਜਾਗਰੂਕਤਾ ਵਿੱਚ ਰਹਿਣਾ, ਨਾਲ ਰਹਿਣਾ।" ਅਤੇ ਇਹ ਕਹਿੰਦਾ ਹੈ ਕਿ ਜੇ ਅਸੀਂ ਅਜਿਹਾ ਕਰਦੇ ਹਾਂ, ਤਾਂ ਅਸੀਂ ਬਹੁਤ ਫਲ ਪਾਵਾਂਗੇ; ਕਿਉਂਕਿ ਉਸਦੀ ਕਿਰਪਾ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ। ਜਗਵੇਦੀ ਉੱਤੇ ਜਾਣਾ ਯਿਸੂ ਦੇ ਨਾਲ ਸਾਡੀ ਸੰਗਤੀ ਅਤੇ ਫਲ ਦੇਣ ਅਤੇ ਉਸਦੀ ਇੱਛਾ ਦੀ ਪਾਲਣਾ ਕਰਨ ਲਈ ਜ਼ਰੂਰੀ ਕਿਰਪਾ ਪ੍ਰਾਪਤ ਕਰਨ ਦੀ ਸਾਡੀ ਯੋਗਤਾ ਨੂੰ ਦਰਸਾਉਂਦਾ ਹੈ।

ਆਪਣੇ ਆਪ ਨੂੰ ਪਰਖਣਾ

ਜਦੋਂ ਅਸੀਂ ਕਿਸੇ ਨੂੰ ਮਾਫੀ ਦੇਣ ਵਾਲੇ ਹੁੰਦੇ ਹਾਂ, ਜਾਂ ਤਾਂ ਮੰਗਣ ਜਾਂ ਦੇਣ ਦੁਆਰਾ, ਪਰਮੇਸ਼ੁਰ ਕਹਿੰਦਾ ਹੈ ਕਿ ਸਾਨੂੰ ਉਸਦੀ ਅਸੀਸ ਅਤੇ ਕਿਰਪਾ ਦੀ ਉਮੀਦ ਕਰਨ ਤੋਂ ਪਹਿਲਾਂ ਪਹਿਲਾਂ ਇਸਨੂੰ ਸਾਫ਼ ਕਰਨਾ ਚਾਹੀਦਾ ਹੈ। ਮੱਤੀ 5:23 ਵਿੱਚ ਲਿਆਉਣ ਲਈ ਕੀ ਤੋਹਫ਼ੇ ਹਨ? ਯਹੂਦੀਆਂ ਲਈ ਆਪਣੇ ਪਾਪਾਂ ਦੇ ਪ੍ਰਾਸਚਿਤ ਦੇ ਹਿੱਸੇ ਵਜੋਂ ਹੈਕਲ ਵਿੱਚ ਬਲੀਦਾਨ ਲਿਆਉਣਾ ਇੱਕ ਆਮ ਅਭਿਆਸ ਸੀ। ਅੱਜ ਸਾਡੇ ਤੋਹਫ਼ੇ ਉਸਤਤ, ਦਸਵੰਧ, ਪੂਜਾ, ਆਗਿਆਕਾਰੀ, ਅਤੇ ਉਸਦੀ ਸੇਵਾ ਹਨ। ਫਿਰ ਵੀ ਯਿਸੂ ਨੇ ਕਿਹਾ ਕਿ ਉਹ ਇਹ ਤੋਹਫ਼ੇ ਪ੍ਰਾਪਤ ਨਹੀਂ ਕਰੇਗਾ ਜੇ ਤੁਸੀਂ ਕਿਸੇ ਨੂੰ ਸੁਲ੍ਹਾ ਕਰਨ ਲਈ ਦੇਣਦਾਰ ਹੋ।

ਸਮੂਏਲ ਬੋਲਿਆ, -
ਭਲਾ, ਯਹੇਵਾਹ ਹੋਮ ਦੀਆਂ ਭੇਟਾਂ ਅਤੇ ਬਲੀਆਂ ਨਾਲ ਪਰਸੰਨ ਹੁੰਦਾ ਹੈ,
ਯਾ ਇਸ ਗੱਲ ਉੱਤੇ ਜੋ ਉਹ ਦੀ ਅਵਾਜ਼ ਸੁਣੀ ਜਾਵੇ?
ਵੇਖ, ਮੰਨਣਾ ਭੇਟਾਂ ਚੜ੍ਹਾਉਣ ਨਾਲੋਂ, ਅਤੇ ਸਰੋਤਾ ਬਣਨਾ ਛੱਤਰਿਆਂ ਦੀ ਚਰਬੀ
ਨਾਲੋਂ ਚੰਗਾ ਹੈ,(1 ਸਮੂਏਲ 15:22)

ਸੇਵਾ ਅਤੇ ਪਰਮੇਸ਼ੁਰ ਲਈ ਕੰਮ ਕਰਨ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਸਾਨੂੰ ਸੰਚਾਰ ਕਰਨ ਤੋਂ ਪਹਿਲਾਂ ਆਪਣੇ ਆਪ ਦੀ ਜਾਂਚ ਕਰਨ ਲਈ ਕਿਹਾ ਜਾਂਦਾ ਹੈ।

ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪਰਚਾਰ ਕਰਦੇ ਰਹਿੰਦੇ ਹੋ ਜਦ ਤੀਕਰ ਉਹ ਨਾ ਆਵੇ 27ਇਸ ਕਰਕੇ ਜੇ ਕੋਈ ਅਯੋਗਤਾ ਨਾਲ ਇਹ ਰੋਟੀ ਖਾਵੇ ਅਥਵਾ ਪ੍ਰਭੂ ਦਾ ਪਿਆਲਾ ਪੀਵੇ ਸੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੇਸ਼ੀ ਹੋਵੇਗਾ 28ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ 29ਜਿਹੜਾ ਖਾਂਦਾ ਅਤੇ ਪੀਂਦਾ ਹੈ ਜੋ ਉਹ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਉੱਤੇ ਡੰਨ ਲਾ ਕੇ ਖਾਂਦਾ ਪੀਂਦਾ ਹੈ 30ਇਸੇ ਕਾਰਨ ਬਾਹਲੇ ਤੁਹਾਡੇ ਵਿੱਚ ਨਿਤਾਣੇ ਅਤੇ ਰੋਗੀ ਹਨ ਅਤੇ ਕਈਕੁ ਸੁੱਤੇ ਪਏ ਹਨ 31ਪਰ ਜੇ ਅਸੀਂ ਆਪਣੇ ਆਪ ਨੂੰ ਜਾਂਚਦੇ ਤਾਂ ਜਾਂਚੇ ਨਾ ਜਾਂਦੇ 32ਪਰ ਜਾਂ ਜਾਂਚੇ ਜਾਂਦੇ ਹਾਂ ਤਾਂ ਪ੍ਰਭੂ ਤੋਂ ਤਾੜੇ ਜਾਂਦੇ ਹਾਂ ਤਾਂ ਜੇ ਅਸੀਂ ਸੰਸਾਰ ਨਾਲ ਦੇਸ਼ੀ ਨਾ ਠਹਿਰਾਏ ਜਾਈਏ।(1 ਕੁਰਿੰਥੀਆਂ 11:26-32)

ਮਸੀਹੀ ਕਿੰਨੀ ਵਾਰ ਆਪਣੇ ਦਿਲਾਂ ਦੀ ਜਾਂਚ ਕੀਤੇ ਬਿਨਾਂ ਇਹ ਦੇਖਣ ਲਈ ਕਿ ਕੀ ਉਨ੍ਹਾਂ ਨੇ ਕੁਤੱਤਣ ਪੈਦਾ ਕੀਤੀ ਹੈ ਜਾਂ ਕਿਸੇ ਦੇ ਵਿਰੁੱਧ ਪਾਪ ਕੀਤਾ ਹੈ ਅਤੇ ਤੋਬਾ ਨਹੀਂ ਕੀਤੀ ਜਾਂ ਸੁਲ੍ਹਾ ਕਰਨ ਦੀ ਯੋਜਨਾ ਨਹੀਂ ਬਣਾਈ ਹੈ, ਸੰਗਤ ਵਿੱਚ ਹਿੱਸਾ ਲੈਂਦੇ ਹਨ?

ਇੱਕ ਦੂਏ ਨਾਲ ਪਿਆਰ ਕਰਨ ਤੋਂ ਬਿਨਾ ਕਿਸੇ ਦੇ ਕਰਜ਼ਦਾਰ ਨਾ ਰਹੇ ਕਿਉਂਕਿ ਜਿਹੜਾ ਦੂਏ ਦੇ ਨਾਲ ਪਿਆਰ ਕਰਦਾ ਹੈ ਉਹ ਨੇ ਸ਼ਰਾ ਨੂੰ ਪੂਰਿਆਂ ਕੀਤਾ ਹੈ।(ਰੋਮੀਆਂ 13:8)

ਤੱਥ ਫਾਈਲ

ਮੇਲ-ਮਿਲਾਪ - ਚੀਜ਼ਾਂ ਨੂੰ ਸਹੀ ਬਣਾਉਣ ਲਈ; ਕਿਸੇ ਦੀਆਂ ਭਾਵਨਾਵਾਂ ਜਾਂ ਦੂਜੇ ਪ੍ਰਤੀ ਨਜ਼ਰੀਏ ਨੂੰ ਬਦਲਣ ਲਈ; ਜਾਂ ਬਕਾਇਆ ਕਰਜ਼ੇ ਦਾ ਭੁਗਤਾਨ ਕਰਨ ਲਈ।

ਇੱਕ ਕਰਜ਼ਾ ਬਕਾਇਆ

ਮਸੀਹੀ ਹੋਣ ਦੇ ਨਾਤੇ ਸਾਡੇ ਕੋਲ ਇੱਕ ਕਰਜ਼ਾ ਹੈ ਜੋ ਅਦਾ ਕਰਨ ਲਈ ਪਰਮੇਸ਼ੁਰ ਖੁਦ ਕਹਿੰਦਾ ਹੈ ਕਿ ਅਸੀਂ ਦੂਜਿਆਂ ਦੇ ਦੇਣਦਾਰ ਹਾਂ: ਉਨ੍ਹਾਂ ਨੂੰ ਸੋਚ, ਸ਼ਬਦ ਅਤੇ ਕੰਮ ਵਿੱਚ ਪਿਆਰ ਕਰਨਾ। ਇਸ ਵਿੱਚ ਉਨ੍ਹਾਂ ਨੂੰ ਮਾਫ਼ ਕਰਨਾ ਵੀ ਸ਼ਾਮਲ ਹੈ ਜਿਨ੍ਹਾਂ ਨੇ ਸਾਨੂੰ ਦੁੱਖ ਪਹੁੰਚਾਇਆ ਹੈ। ਬਹੁਤ ਸਾਰੇ ਮਸੀਹੀ ਕਿਸੇ ਪ੍ਰਤੀ ਕੁੜੱਤਣ, ਨਾਰਾਜ਼ਗੀ, ਜਾਂ ਮਾਫ਼ੀ ਦੀ ਭਾਵਨਾ ਰੱਖਦੇ ਹਨ ਅਤੇ ਇਹਨਾਂ ਭਾਵਨਾਵਾਂ ਨੂੰ ਜਾਇਜ਼ ਠਹਿਰਾਉਂਦੇ ਹਨ ਕਿਉਂਕਿ ਇਸ ਵਿਅਕਤੀ ਨੇ ਅਜੇ ਤੱਕ ਕੋਈ ਨਤੀਜਾ ਨਹੀਂ ਭੁਗਤਿਆ ਜਾਂ ਆਪਣੇ ਵਿਵਹਾਰ ਲਈ ਜ਼ਿੰਮੇਵਾਰੀ ਨਹੀਂ ਲਈ ਹੈ। ਪਰ ਅਸੀਂ ਦੂਸਰਿਆਂ ਦੁਆਰਾ ਦੁਖੀ ਹੋਵਾਂਗੇ, ਇੱਥੋਂ ਤੱਕ ਕਿ ਜਿਹੜੇ ਸਾਨੂੰ ਪਿਆਰ ਕਰਦੇ ਹਨ, ਜਾਂ ਤਾਂ ਅਣਜਾਣੇ ਵਿੱਚ ਜਾਂ ਜਾਣਬੁੱਝ ਕੇ।

ਮਾਫ਼ ਕਰਨਾ ਸ਼ਬਦ ਇੱਕ ਕਿਰਿਆ ਹੈ - ਇੱਕ ਕਿਰਿਆ। ਪਰਮੇਸ਼ੁਰ ਇਸ ਸਮੇਂ ਤੁਹਾਡੇ ਨਾਲ ਗੱਲ ਕਰਨ ਲਈ ਆਪਣੇ ਬਚਨ ਦੀ ਵਰਤੋਂ ਕਰ ਰਿਹਾ ਹੈ, ਸੱਚਾਈ ਨੂੰ ਪ੍ਰਗਟ ਕਰਦਾ ਹੈ ਜਿਸ ਲਈ ਕਾਰਵਾਈ ਦੀ ਲੋੜ ਹੈ। ਮਾਫ਼ ਕਰਨਾ ਆਸਾਨ ਨਹੀਂ ਹੈ। ਇਹ ਤੁਹਾਨੂੰ ਪਾਲਣ ਕਰਨ ਲਈ ਉਤਸ਼ਾਹਿਤ ਕਰਨ ਲਈ ਇੱਕ ਪਰਿਪੱਕ ਮਸੀਹੀ ਦੀ ਸਹਾਇਤਾ ਅਤੇ ਜਵਾਬਦੇਹੀ ਦੀ ਮੰਗ ਕਰਨ ਵਿੱਚ ਮਦਦ ਕਰ ਸਕਦਾ ਹੈ।

ਵਿਅਕਤੀ ਜਾਂ ਵਿਅਕਤੀਆਂ ਨੂੰ ਮਾਫ਼ ਕਰਨ ਜਾਂ ਪਰਮੇਸ਼ੁਰ ਦੁਆਰਾ ਤੁਹਾਡੇ ਲਈ ਪ੍ਰਗਟ ਕੀਤੇ ਗਏ ਲਈ ਮਾਫ਼ੀ ਮੰਗਣ ਲਈ ਆਪਣੀ ਵਚਨਬੱਧਤਾ ਲਿਖੋ। ਆਪਣੇ ਆਪ ਨੂੰ ਪਾਲਣਾ ਕਰਨ ਲਈ ਇੱਕ ਡੈਂਡਲਾਈਨ (ਆਖਰੀ ਸਮਾਂ) ਦਿਓ।

ਕਿਉਂਕਿ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਤੁਹਾਡਾ ਸੁਰਗੀ ਪਿਤਾ ਤੁਹਾਨੂੰ ਵੀ ਮਾਫ਼ ਕਰ ਦੇਵੇਗਾ।(ਮੱਤੀ 6:14)

ਕੁਝ ਮਾਮਲਿਆਂ ਵਿੱਚ, ਲੈਜਿਸਟਿਕਸ, ਯਾਤਰਾ ਦੀ ਲਾਗਤ, ਤੁਹਾਡੇ ਲਈ ਸੁਰੱਖਿਆ, ਜਾਂ ਦੂਜੇ ਵਿਅਕਤੀ ਦੀ ਕਾਫ਼ੀ ਦੇਰ ਤੱਕ ਚੁੱਪ ਰਹਿਣ ਦੀ ਯੋਗਤਾ ਦੇ ਕਾਰਨ ਤੁਹਾਨੂੰ ਇਹ ਦੱਸਣ ਲਈ ਕਿ ਤੁਹਾਨੂੰ ਕੀ ਕਹਿਣਾ ਚਾਹੀਦਾ ਹੈ, ਇੱਕ ਚਿੱਠੀ, ਈਮੇਲ, ਟੈਕਸਟ, ਜਾਂ ਫ਼ੋਨ ਕਾਲ ਹੋ ਸਕਦੀ ਹੈ। ਸਭ ਤੋਂ ਵਧੀਆ ਵਿਕਲਪ।

ਸੰਚਾਰ ਰੀਮਾਈਡਰ

ਬੋਲਣ ਜਾਂ ਲਿਖਣੀ ਰੂਪ ਵਿੱਚ ਸੰਚਾਰ ਕਰਦੇ ਸਮੇਂ ਇਹਨਾਂ ਨੁਕਤਿਆਂ ਨੂੰ ਧਿਆਨ ਵਿੱਚ ਰੱਖੋ।

1. ਤੁਸੀਂ ਇਹ ਆਪਣੇ ਸਵਰਗੀ ਪਿਤਾ ਦੀ ਆਗਿਆਕਾਰੀ ਕਰਕੇ ਕਰ ਰਹੇ ਹੋ, ਜੋ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਡੀ ਦੇਖਭਾਲ ਕਰਦਾ ਹੈ।
2. ਉਹ ਚਾਹੁੰਦਾ ਹੈ ਕਿ ਤੁਸੀਂ ਉਸ ਬੰਧਨ ਅਤੇ ਜ਼ੁਲਮ ਤੋਂ ਮੁਕਤ ਹੋਵੋ ਜਿਸਦਾ ਤੁਸੀਂ ਮਾਫ਼ੀ ਦੇ ਨਤੀਜੇ ਵਜੋਂ ਅਨੁਭਵ ਕਰ ਰਹੇ ਹੋ।
3. ਤੁਹਾਨੂੰ ਤੁਹਾਡੇ ਵਿਰੁੱਧ ਉਹਨਾਂ ਦੇ ਅਪਰਾਧ ਦੇ ਹਰ ਵੇਰਵੇ ਦੀ ਰੀਹਰਸਲ ਕਰਨ ਦੀ ਲੋੜ ਨਹੀਂ ਹੈ।
4. ਕਈ ਵਾਰ ਦੂਜਾ ਵਿਅਕਤੀ ਇਸ ਗੱਲ ਤੋਂ ਅਣਜਾਣ ਹੋ ਸਕਦਾ ਹੈ ਕਿ ਉਸਨੇ ਤੁਹਾਨੂੰ ਦੁਖੀ ਕਰਨ ਲਈ ਕੀ ਕੀਤਾ ਹੈ।
5. ਦੂਸਰਿਆਂ ਨੂੰ ਆਪਣੇ ਜੁਰਮ ਮੰਨਣ ਲਈ ਮਜਬੂਰ ਨਾ ਕਰੋ।
6. ਪਰਮੇਸ਼ੁਰ ਨੇ ਤੁਹਾਨੂੰ ਹੁਕਮ ਮੰਨਣ ਲਈ ਬੁਲਾਇਆ ਹੈ, ਨਾ ਕਿ ਮੁਕੱਦਮੇ ਦੇ ਵਕੀਲ, ਜਿਊਰੀ, ਜੱਜ, ਜਾਂ ਕੋਸ਼ਿਸ਼ ਕਰਨ ਅਤੇ ਉਹਨਾਂ ਨੂੰ ਇਹ ਕਬੂਲ ਕਰਨ ਲਈ ਕਿ ਉਹਨਾਂ ਨੇ ਜੋ ਕੀਤਾ ਉਹ ਗਲਤ ਸੀ।
7. ਇਸਨੂੰ ਛੇਟਾ ਰੱਖੋ।
8. ਬਹੁਤ ਸਾਰੇ ਮਾਮਲਿਆਂ ਵਿੱਚ, ਭਾਵਨਾ ਦੇ ਉੱਚ ਪੱਧਰ ਦੇ ਕਾਰਨ, ਅਸੀਂ ਆਪਣੇ ਆਪ ਨੂੰ ਉਹ ਗੱਲਾਂ ਕਹਿ ਸਕਦੇ ਹਾਂ ਜੋ ਅਸੀਂ ਕਹਿਣਾ ਨਹੀਂ ਚਾਹੁੰਦੇ ਸੀ ਅਤੇ ਮੀਟਿੰਗ, ਗੱਲਬਾਤ ਜਾਂ ਚਿੱਠੀ ਦੇ ਉਦੇਸ਼ ਨੂੰ ਕਮਜ਼ੋਰ ਕਰ ਸਕਦੇ ਹਾਂ।
9. ਅੰਤ ਵਿੱਚ (ਜੇ ਲਾਗੂ ਹੋਵੇ), ਉਹਨਾਂ ਪ੍ਰਤੀ ਕੁੜੱਤਣ ਪੈਦਾ ਕਰਨ ਲਈ ਮਾਫ਼ੀ ਮੰਗੋ।
10. ਯਾਦ ਰੱਖੋ ਕਿ ਉਨ੍ਹਾਂ ਨੇ ਜੋ ਕੀਤਾ ਹੈ ਉਹ ਗਲਤ ਅਤੇ ਅਪਮਾਨਜਨਕ ਸੀ, ਪਰ ਕੁੜੱਤਣ ਅਤੇ ਮਾਫ਼ੀ ਬਰਾਬਰ ਗਲਤ ਹਨ।

ਉਸ ਦਿਨ ਵਿੱਚ ਜਦੋਂ ਪਰਮੇਸ਼ੁਰ ਮੇਰੀ ਖੁਸ਼ ਖਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਉਂ ਕਰੇਗਾ।।(ਰੋਮੀਆਂ 2:16)

ਸੋ ਹੇ ਮਨੁੱਖ, ਤੂੰ ਭਾਵੇਂ ਕੋਈ ਹੋਵੇ ਜੋ ਦੇਸ਼ ਲਾਉਂਦਾ ਹੈ ਤੇਰੇ ਲਈ ਕੋਈ ਉਜਰ ਨਹੀਂ ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਏ ਉੱਤੇ ਦੇਸ਼ ਲਾਉਂਦਾ ਹੈ ਓਸੇ ਵਿੱਚ ਆਪਣੇ ਆਪ ਨੂੰ ਦੇਸ਼ੀ ਠਹਿਰਾਉਂਦਾ ਹੈ ਇਸ ਲਈ ਕਿ ਤੂੰ ਜਿਹੜਾ ਦੇਸ਼ ਲਾਉਂਦਾ ਹੈ ਆਪ ਉਹੋ ਕੰਮ ਕਰਦਾ ਹੈ।(ਰੋਮੀਆਂ 2:1)

ਜਿਸ ਡਿਗਰੀ ਤੱਕ ਮੈਂ ਦੂਜਿਆਂ ਨੂੰ ਮਾਫ਼ ਕਰਨ ਦੇ ਯੋਗ ਅਤੇ ਤਿਆਰ ਹਾਂ, ਇਹ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਮੈਂ ਕਿਸ ਹੱਦ ਤੱਕ ਮੇਰੇ ਲਈ ਆਪਣੇ ਪਿਤਾ ਦੀ ਮਾਫ਼ੀ ਦਾ ਅਨੁਭਵ ਕੀਤਾ ਹੈ। -ਫਿਲਿਪ ਕੈਲਰ।

ਮਾਫ਼ ਕਰਨ ਲਈ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਣਾ

ਮਾਫ਼ੀ ਮੰਗਣ ਜਾਂ ਕਿਸੇ ਹੋਰ ਵਿਅਕਤੀ ਨੂੰ ਮਾਫ਼ ਕਰਨ ਤੋਂ ਬਾਅਦ ਤੁਸੀਂ ਆਤਮਾ ਅਤੇ ਸਰੀਰ ਦੇ ਵਿਚਕਾਰ ਲੜਾਈ ਦਾ ਸਾਹਮਣਾ ਕਰ ਸਕਦੇ ਹੋ।

ਪਰ ਆਤਮਾ ਦਾ ਫਲ ਇਹ ਹੈ - ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ 23 ਨਰਮਾਈ, ਸੰਜਮ। ਇਹੋ ਜੇਹਿਆਂ ਗੱਲਾਂ ਦੇ ਵਿਰੁਧ ਕੋਈ ਸ਼ਰਾ ਨਹੀਂ ਹੈ 24 ਅਤੇ ਜਿਹੜੇ ਮਸੀਹ ਯਿਸੂ ਦੇ ਹਨ ਉਨ੍ਹਾਂ ਨੇ ਸਰੀਰ ਨੂੰ ਉਹ ਦੀਆਂ ਕਾਮਨਾਂ ਅਤੇ ਵਿਸ਼ਿਆਂ ਸਣੇ ਸਲੀਬ ਉੱਤੇ ਚਾੜ੍ਹ ਦਿੱਤਾ। ਜੇ ਅਸੀਂ ਆਤਮਾ ਦੁਆਰਾ ਜੀਉਂਦੇ ਹਾਂ ਤਾਂ ਆਤਮਾ ਦੁਆਰਾ ਚੱਲੀਏ ਵੀ 26 ਅਸੀਂ ਫੇਕਾ ਘੁਮੰਡ ਨਾ ਕਰੀਏ ਭਈ ਇੱਕ ਦੂਏ ਨੂੰ ਖਿੜਾਈਏ ਅਤੇ ਇੱਕ ਦੂਜੇ ਨਾਲ ਖਾਰ ਕਰੀਏ। (ਗਲਾਤੀਆਂ 5:22)

ਮਾਫ਼ੀ ਦਾ ਅਨੁਭਵ ਸਮੇਂ ਦੇ ਨਾਲ ਤੁਹਾਨੂੰ ਅਤੇ ਤੁਹਾਡੇ ਰਿਸ਼ਤੇ ਨੂੰ ਬਦਲ ਦੇਵੇਗਾ। ਪਰਮੇਸੁਰ ਨੇ ਤੁਹਾਡੇ ਜੀਵਨ ਵਿੱਚ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਤੁਹਾਨੂੰ ਸਮਰਪਣ ਅਤੇ ਆਗਿਆਕਾਰੀ ਦੇ ਇਸ ਸਥਾਨ ਤੇ ਲਿਆਇਆ ਹੈ। ਪਰ ਇਹ ਸਿਰਫ਼ ਸ਼ੁਰੂਆਤ ਹੈ। ਹੁਣ ਤੁਹਾਨੂੰ ਦਬਾਓ ਅਤੇ ਲੋੜੀਂਦੀਆਂ ਤਬਕੀਲੀਆਂ ਰਾਹੀਂ ਕੰਮ ਕਰਨਾ ਚਾਹੀਦਾ ਹੈ। ਇਹ ਤੁਹਾਨੂੰ ਦਇਆ ਅਤੇ ਰਹਿਮ ਦੇ ਮਾਰਗ 'ਤੇ ਜਾਰੀ ਰੱਖਣ ਲਈ ਉਸਦੀ ਤਾਕਤ ਲਈ ਰੋਜ਼ਾਨਾ ਪਰਮੇਸੁਰ ਦੀ ਭਾਲ ਕਰਨ ਦੀ ਜ਼ਰੂਰਤ ਕਰੇਗਾ।

ਉਦਾਹਰਨ ਲਈ, ਹੋ ਸਕਦਾ ਹੈ ਕਿ ਤੁਸੀਂ ਆਪਣੇ ਮਾਤਾ-ਪਿਤਾ ਨੂੰ ਕਠੋਰ ਅਤੇ ਪਿਆਰ ਨਾ ਕਰਨ ਲਈ ਮਾਫ਼ ਕਰ ਦਿੱਤਾ ਹੋਵੇ ਅਤੇ ਉਨ੍ਹਾਂ ਨੂੰ ਕੁੜੱਤਣ ਰੱਖਣ ਲਈ ਤੁਹਾਨੂੰ ਮਾਫ਼ ਕਰਨ ਲਈ ਕਿਹਾ ਹੋਵੇ। ਫਿਰ ਵੀ ਹੋ ਸਕਦਾ ਹੈ ਕਿ ਉਹ ਕਠੋਰ ਅਤੇ ਪਿਆਰ ਭਰੇ ਰਹਿਣ। ਤੁਹਾਡਾ ਸਰੀਰ ਉਸੇ ਤਰ੍ਹਾਂ ਪ੍ਰਤੀਕਿਰਿਆ ਕਰਨਾ ਚਾਹ ਸਕਦਾ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਪ੍ਰਤੀਕਿਰਿਆ ਕੀਤੀ ਸੀ। ਪਰਮੇਸੁਰ ਤੁਹਾਡੇ ਜੀਵਨ ਵਿੱਚ ਆਪਣਾ ਫਲ ਪੈਦਾ ਕਰਨ ਲਈ ਵਫ਼ਾਦਾਰ ਹੋਵੇਗਾ ਕਿਉਂਕਿ ਤੁਸੀਂ ਪਲ-ਪਲ ਉਸ ਨੂੰ ਸਮਰਪਣ ਕਰਦੇ ਹੋ।

ਕਿਉਂ ਜੇ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋਂ ਹਕੂਮਤਾਂ ਇਖ਼ਤਿਆਰਾਂ, ਅਤੇ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ। (ਅਫ਼ਸੀਆਂ 6:12)

ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਮਾਫ਼ ਕਰਨ ਵਿੱਚ ਤੁਹਾਡੀ ਆਗਿਆਕਾਰੀ ਇਸ ਤਰ੍ਹਾਂ ਨਹੀਂ ਸੀ ਕਿ ਦੂਜੇ ਵਿਅਕਤੀ ਜਾਂ ਵਿਅਕਤੀ ਬਦਲ ਜਾਣਗੇ। ਜੇਕਰ ਉਹ ਆਪਣੀ ਇੱਛਾ ਪੂਰੀ ਨੂੰ ਸਮਰਪਣ ਕਰ ਦਿੰਦੇ ਹਨ, ਤਾਂ ਉਹ ਪਰਮੇਸੁਰ ਦੀ ਕਿਰਪਾ, ਤੰਦਰੁਸਤੀ ਅਤੇ ਬਦਲਣ ਦੀ ਸਮਰੱਥਾ ਦਾ ਅਨੁਭਵ ਕਰਨਗੇ। ਕੇਵਲ ਪਰਮੇਸੁਰ ਹੀ ਸਾਡੇ ਦਿਲਾਂ ਨੂੰ ਬਦਲ ਸਕਦਾ ਹੈ ਅਤੇ ਸਾਡੇ ਮਨਾਂ ਨੂੰ ਨਵਿਆ ਸਕਦਾ ਹੈ, ਪਰ ਇਹ ਉਦੋਂ ਹੀ ਹੋਵੇਗਾ ਜਦੋਂ ਅਸੀਂ ਉਸ ਨੂੰ ਸਮਰਪਣ ਕਰਦੇ ਹਾਂ।

ਅਸੀਂ ਹਰ ਰੋਜ਼ ਇੱਕ ਰੂਹਾਨੀ ਲੜਾਈ ਵਿੱਚ ਸ਼ਾਮਲ ਹੁੰਦੇ ਹਾਂ। ਦੁਸ਼ਮਣ, ਸ਼ੈਤਾਨ, ਨਹੀਂ ਚਾਹੁੰਦਾ ਕਿ ਤੁਸੀਂ ਪਰਮੇਸੁਰ ਦਾ ਕਹਿਣਾ ਮੰਨੋ ਜਾਂ ਪਾਪ ਅਤੇ ਦੁੱਖਾਂ ਉੱਤੇ ਜਿੱਤ ਪ੍ਰਾਪਤ ਕਰੋ। ਉਹ ਤੁਹਾਡੇ ਮਨ ਨੂੰ ਯਾਦਾਂ, ਭੈੜੇ ਵਿਚਾਰਾਂ, ਝੂਠ, ਪਰਤਾਵੇ ਅਤੇ ਨਿੰਦਾ ਨਾਲ ਹਮਲਾ ਕਰੇਗਾ। ਤੁਹਾਨੂੰ ਮਾਨਸਿਕ ਸੰਜਮ ਵਰਤਣਾ ਚਾਹੀਦਾ ਹੈ ਅਤੇ ਯਾਦ ਰੱਖਣਾ ਚਾਹੀਦਾ ਹੈ ਕਿ ਤੁਸੀਂ ਕਿਸ ਅਤੇ ਕਿਸ ਨਾਲ ਲੜ ਰਹੇ ਹੋ!

ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ! 27 ਅਤੇ ਨਾ ਸ਼ਤਾਨ ਨੂੰ ਥਾਂ ਦਿਓ। ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੋ ਸਗੋਂ ਆਪਣੇ ਹੱਥੀਂ (ਅਫ਼ਸੀਆਂ 4:26-27)

ਇਹ ਅਸਲੀਅਤ ਹੈ ਜਿਸ ਵਿੱਚ ਅਸੀਂ ਰਹਿੰਦੇ ਹਾਂ। ਸ਼ੈਤਾਨ ਨੂੰ ਤੁਹਾਡੀ ਜ਼ਿੰਦਗੀ ਵਿਚ ਜ਼ਮੀਨ ਗੁਆਉਣ ਤੋਂ ਨਫ਼ਰਤ ਹੈ। ਉਹ ਤੁਹਾਨੂੰ ਪਰਮੇਸੁਰ ਦੀ ਸ਼ਾਂਤੀ ਅਤੇ ਆਨੰਦ ਨੂੰ ਖੋਹਣਾ ਚਾਹੁੰਦਾ ਹੈ।

ਸ਼ੈਤਾਨ ਦੀ ਤਬਾਹੀ

ਸ਼ੈਤਾਨ ਨੂੰ ਆਪਣੀ ਜ਼ਿੰਦਗੀ ਵਿੱਚ ਉਸਦੀ ਤਬਾਹੀ ਦਾ ਕੰਮ ਕਰਨ ਦੇ ਮੌਕੇ ਦੇਣਾ ਬੰਦ ਕਰੋ। ਇਹ ਵੇਖਣ ਲਈ ਕਿ ਕੀ ਇਹ ਉਸ ਤੋਂ ਹੈ, ਤੁਹਾਡੇ ਸਰੀਰ ਤੋਂ, ਜਾਂ ਦੁਸ਼ਮਣ ਤੋਂ ਹੈ, ਹਰ ਇੱਕ ਵਿਚਾਰ ਜੋ ਤੁਹਾਡੇ ਮਨ ਵਿੱਚ ਪ੍ਰਵੇਸ਼ ਕਰਦਾ ਹੈ ਪਰਮੇਸੁਰ ਦੇ ਬਚਨ ਦੁਆਰਾ ਪਰਖੋ।

ਅਸੀਂ ਭਾਵੇਂ ਸਰੀਰ ਵਿੱਚ ਚੱਲਦੇ ਹਾਂ ਪਰ ਸਰੀਰ ਦੇ ਅਨੁਸਾਰ ਜੁੱਧ ਨਹੀਂ ਕਰਦੇ 4 ਇਸ ਲਈ ਜੇ ਸਾਡੇ ਜੁੱਧ ਦੇ ਸ਼ਸਤ੍ਰ ਸਰੀਰਕ ਨਹੀਂ ਸਗੋਂ ਪਰਮੇਸੁਰ ਦੇ ਭਾਣੇ ਕਿਲ੍ਹਿਆਂ ਦੇ ਢਾਹ ਦੇਣ ਲਈ ਡਾਢੇ ਤਕੜੇ ਹਨ 5 ਸੇ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸੁਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਢਾਹ ਦਿੰਦੇ ਹਾਂ ਅਤੇ ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਂਦੇ ਹਾਂ ਭਈ ਉਹ ਮਸੀਹ ਦਾ ਆਗਿਆਕਾਰ ਹੋਵੇ। (2 ਕੁਰਿੰਥੀਆਂ 10:3-6)

ਮੁਕਦੀ ਗੱਲ, ਹੋ ਭਰਾਵੇ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ ਜਿਹੜੀਆਂ ਜਥਾਰਥ ਹਨ, ਜਿਹੜੀਆਂ ਸੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੋ ਕੁਝ ਗੁਣ ਹੈ ਅਤੇ ਜੋ ਕੁਝ ਸੋਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ। (ਫਿਲਿੱਪੀਆਂ 4:8)

ਹਰ ਪਰਤਾਵੇ ਵਿੱਚ ਪ੍ਰਾਰਥਨਾ ਕਰੋ, ਉਸਦੀ ਇੱਛਾ ਪੂਰੀ ਕਰਨ ਲਈ ਪਰਮੇਸ਼ੁਰ ਦੀ ਸ਼ਕਤੀ ਦੀ ਮੰਗ ਕਰੋ।

ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ। (ਰੋਮੀਆਂ 12:21)

ਹੁਣ ਆਸਾ ਦਾ ਪਰਮੇਸ਼ੁਰ ਤੁਹਾਨੂੰ ਨਿਹਚਾ ਕਰਨ ਦੇ ਵਸੀਲੇ ਨਾਲ ਸਾਰੇ ਅਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਭਈ ਤੁਸੀਂ ਪਵਿੱਤਰ ਆਤਮਾ ਦੀ ਸਮਰਥ ਨਾਲ ਆਸਾ ਵਿੱਚ ਵਧਦੇ ਜਾਵੋ। (ਰੋਮੀਆਂ 15:13)

ਯਿਸੂ ਦੇ ਨਾਮ ਤੇ ਸ਼ੈਤਾਨ ਦਾ ਵਿਰੋਧ ਕਰੋ ਅਤੇ ਝਿੜਕੋ. ਲੜੋ!

ਪਰ ਮਹਾਂ ਦੂਤ ਮੀਕਾਏਲ ਜਾਂ ਸ਼ਤਾਨ ਨਾਲ ਝਗੜਾ ਕਰ ਕੇ ਮੂਸਾ ਦੀ ਲੋਥ ਦੇ ਵਿਖੇ ਵਿਵਾਦ ਕਰਦਾ ਸੀ ਤਾਂ ਉਹ ਦਾ ਹਿਆਉ ਨਾ ਪਿਆ ਭਈ ਮਿਹਣਾ ਮਾਰ ਕੇ ਉਸ ਉੱਤੇ ਦੇਸ਼ ਲਾਵੇ ਸਗੋਂ ਇਹ ਆਖਿਆ ਭਈ ਪ੍ਰਭੂ ਤੈਨੂੰ ਸਮਝੇ ! (ਯਹੂਦਾਹ 1:9)

ਸੋ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਭਈ ਉਹ ਤੁਹਾਨੂੰ ਵੇਲੇ ਸਿਰ ਉੱਚਿਆ ਕਰੇ 7 ਅਤੇ ਆਪਣੀ ਸਾਰੀ ਚਿੰਤਾ ਉਸ ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫਿਕਰ ਹੈ 8 ਸੁਚੇਤ ਹੋਵੋ, ਜਾਗਦੇ ਰਹੋ! ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਹ ਵਾਂਝ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ ! 9 ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋ ਕੇ ਉਹ ਦਾ ਸਾਹਮਣਾ ਕਰੋ ਇਹ ਜਾਣ ਕੇ ਜੋ ਤੁਹਾਡੇ ਗੁਰਭਾਈ ਜਿਹੜੇ ਜਗਤ ਵਿੱਚ ਹਨ, ਉਹਨਾਂ ਨੂੰ ਵੀ ਏਹੋ ਦੁਖ ਸਹਿਣੇ ਪੈਂਦੇ ਹਨ। (1 ਪਤਰਸ 5:6-9)

ਪਰ ਜਿਹ ਨੂੰ ਤੁਸੀਂ ਕੁਝ ਮਾਫ਼ ਕਰਦੇ ਹੋ ਮੈਂ ਵੀ ਕਰਦਾ ਹਾਂ ਕਿਉਂ ਜੋ ਮੈਂ ਵੀ ਜੋ ਕੁਝ ਮਾਫ਼ ਕੀਤਾ ਹੈ, ਜੇ ਮੈਂ ਕੁਝ ਮਾਫ਼ ਕੀਤਾ ਹੈ, ਤਾਂ ਮੈਂ ਤੁਹਾਡੇ ਨਮਿੱਤ ਮਸੀਹ ਦੀ ਹਜ਼ੂਰੀ ਵਿੱਚ ਮਾਫ਼ ਕੀਤਾ ਹੈ 11 ਭਈ ਸ਼ਤਾਨ ਸਾਡੇ ਨਾਲ ਹੱਥ ਨਾ ਕਰ ਜਾਏ ਕਿਉਂ ਜੋ ਅਸੀਂ ਉਸ ਦਿਆਂ ਚਾਲਿਆਂ ਤੋਂ ਅਣਜਾਣ ਨਹੀਂ। (2 ਕੁਰਿੰਥੀਆਂ 2:10-11)

ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਜਿੱਤ ਪ੍ਰਾਪਤ ਕਰੋ। ਸ਼ੈਤਾਨ ਦੇ ਯੰਤਰਾਂ ਤੋਂ ਸੁਚੇਤ ਰਹੋ। ਮੁਆਫ਼ੀ ਸਾਨੂੰ ਬੰਧਨ ਵਿੱਚ ਰੱਖਣ ਲਈ ਉਸਦੀ ਸਭ ਤੋਂ ਸ਼ਕਤੀਸ਼ਾਲੀ ਰਣਨੀਤੀਆਂ ਵਿੱਚੋਂ ਇੱਕ ਹੈ। ਯਿਸੂ ਨੇ ਸ਼ਤਾਨ ਦੇ ਧੋਖੇ ਦਾ ਮੁਕਾਬਲਾ ਕਰਨ ਲਈ ਸ਼ਾਸਤਰ ਦੀ ਵਰਤੋਂ ਕਰਨ ਦੀ ਮਹੱਤਤਾ ਨੂੰ ਦਰਸਾਇਆ (ਮੱਤੀ 4:4, 7, 10)।

ਗੈਰ-ਬਾਈਬਲ ਦੇ ਵਿਚਾਰਾਂ ਦਾ ਮੁਕਾਬਲਾ ਕਰਨ ਅਤੇ ਪਰਮੇਸ਼ੁਰ ਦੇ ਦ੍ਰਿਸ਼ਟੀਕੋਣ 'ਤੇ ਆਪਣਾ ਮਨ ਲਗਾਉਣ ਲਈ ਉਪਰੇਕਤ ਆਇਤਾਂ ਵਿੱਚੋਂ ਕਿਸੇ ਵੀ ਆਇਤ, ਜਾਂ ਇਸ ਅਧਿਐਨ ਵਿੱਚ ਬਹੁਤ ਸਾਰੀਆਂ ਆਇਤਾਂ ਦੀ ਵਰਤੋਂ ਕਰਕੇ ਇੱਕ ਕਾਰਜ ਯੋਜਨਾ ਤਿਆਰ ਕਰੋ। ਇੱਕ ਇੰਡੈਕਸ ਕਾਰਡ 'ਤੇ ਇੱਕ ਆਇਤ ਲਿਖੋ ਅਤੇ ਕਾਰਡ ਨੂੰ ਆਪਣੇ ਨਾਲ ਲੈ ਕੇ ਅਤੇ ਸਵੇਰ ਅਤੇ ਰਾਤ ਨੂੰ ਇਸਦੀ ਸਮੀਖਿਆ ਕਰਕੇ ਇਸਨੂੰ ਯਾਦ ਕਰੋ। ਆਇਤਾਂ ਨੂੰ ਯਾਦ ਕਰਕੇ ਆਪਣੀ ਜਿੱਤ ਕਿੱਟ ਵਿੱਚ ਸ਼ਾਮਲ ਕਰਨਾ ਜਾਰੀ ਰੱਖੋ। ਜਿਵੇਂ ਤੁਸੀਂ ਪ੍ਰਾਰਥਨਾ ਕਰਦੇ ਹੋ ਅਤੇ ਸ਼ਾਸਤਰ ਨੂੰ ਯਾਦ ਕਰਦੇ ਹੋ, ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੇ ਦਿਲ ਵਿੱਚ ਛੁਪਾ ਰਹੇ ਹੋ (ਜ਼ਬੂਰ 119:11)। ਇਹ ਤੁਹਾਡੀ ਜਿੱਤ ਹੋਵੇਗੀ।

ਦੁਸ਼ਟ ਵਿਚਾਰਾਂ ਨੂੰ ਬਦਲਣ, ਪਰਮੇਸ਼ੁਰ ਦੀ ਸੱਚਾਈ ਨੂੰ ਮਜ਼ਬੂਤ ਕਰਨ ਅਤੇ ਦੁਸ਼ਮਣ ਨੂੰ ਯਿਸੂ ਵਾਂਗ ਜਵਾਬ ਦੇਣ ਲਈ ਸ਼ਾਸਤਰ ਦਾ ਹਵਾਲਾ ਦਿਓ। ਜਦੋਂ ਸ਼ੈਤਾਨ ਨੇ ਯਿਸੂ ਕੋਲ ਝੂਠ ਲਿਆਇਆ, ਉਸਨੇ ਕਿਹਾ, "ਇਹ ਲਿਖਿਆ ਹੋਇਆ ਹੈ" (ਮੱਤੀ 4:4, 7), ਅਤੇ ਉਸਨੇ ਪੇਖੀ ਦਾ ਹਵਾਲਾ ਦਿੱਤਾ। ਸਾਨੂੰ ਵੀ ਇਹੀ ਕਰਨਾ ਚਾਹੀਦਾ ਹੈ। ਸੱਚ ਦੀ ਹਮੇਸ਼ਾ ਜਿੱਤ ਰਹੇਗੀ।

ਸੀਮਾਵਾਂ ਦੀ ਸਥਾਪਨਾ

ਤੁਹਾਨੂੰ ਸੀਮਾਵਾਂ ਸਥਾਪਤ ਕਰਨ ਦੀ ਲੋੜ ਹੋ ਸਕਦੀ ਹੈ। ਮਾਫ਼ੀ ਮੰਗਣਾ ਜਾਂ ਕਿਸੇ ਹੋਰ ਨੂੰ ਮਾਫ਼ ਕਰਨਾ ਉਸ ਵਿਅਕਤੀ ਨੂੰ ਤੁਹਾਡੇ ਨਾਲ ਨਿਰਾਦਰ ਕਰਨ ਜਾਂ ਕਠੋਰ ਹੋਣ ਦਾ ਹੱਕ ਨਹੀਂ ਦਿੰਦਾ।

ਜੇ ਤੁਹਾਡੀ ਮਾਂ ਤੁਹਾਡੇ ਨਾਲ ਕਠੋਰ ਸੀ ਜਾਂ ਤੁਹਾਡੇ ਨਾਲ ਛੇੜਛਾੜ ਕਰਦੀ ਸੀ ਜਦੋਂ ਤੁਸੀਂ ਵੱਡੇ ਹੋ ਰਹੇ ਸੀ ਅਤੇ ਉਹ ਤੁਹਾਡੇ ਬਾਹਰ ਜਾਣ ਤੋਂ ਬਾਅਦ ਵੀ ਜਾਰੀ ਰਹੀ, ਤਾਂ ਤੁਹਾਨੂੰ ਆਪਣੇ ਰਿਸ਼ਤੇ (ਉਸ ਨੂੰ ਮਾਫ਼ ਕਰਨ ਤੋਂ ਬਾਅਦ) ਵਿੱਚ ਹੱਦਾਂ ਤੈਅ ਕਰਨ ਦੀ ਲੋੜ ਹੈ। ਕਿਰਪਾ ਕਰਕੇ ਸਮਝਾਓ ਕਿ ਤੁਸੀਂ ਉਸ ਨਾਲ ਰਿਸ਼ਤਾ ਚਾਹੁੰਦੇ ਹੋ ਪਰ ਉਸ ਦੁਆਰਾ ਦੁਖੀ ਨਾ ਹੋਣ ਲਈ ਸੀਮਾਵਾਂ ਸਥਾਪਤ ਕਰਨ ਦੀ ਜ਼ਰੂਰਤ ਹੈ। ਸ਼ਾਇਦ ਤੁਸੀਂ ਇਹ ਜੋੜ ਸਕਦੇ ਹੋ, "ਮੰਮੀ, ਮੈਨੂੰ ਚਾਹੀਦਾ ਹੈ ਕਿ ਤੁਸੀਂ ਮੇਰੇ ਨਾਲ ਪਿਆਰ ਨਾਲ ਗੱਲ ਕਰੋ, ਅਤੇ ਮੈਂ ਤੁਹਾਡੇ ਨਾਲ ਅਜਿਹਾ ਕਰਨ ਦਾ ਵਾਅਦਾ ਕਰਦਾ ਹਾਂ। ਜੇਕਰ ਸਾਡੇ ਵਿੱਚੋਂ ਕੋਈ ਵੀ ਬੇਰਹਿਮੀ ਨਾਲ ਕੁਝ ਕਹਿੰਦਾ ਹੈ, ਤਾਂ ਸਾਨੂੰ ਇਹ ਜਾਹਰ ਕਰਨ ਦੀ ਲੋੜ ਹੁੰਦੀ ਹੈ ਕਿ ਦੂਜੇ ਵਿਅਕਤੀ ਨੇ ਸਾਨੂੰ ਦੁਖੀ ਕੀਤਾ ਹੈ। ਜਾਂ ਜੇ ਅਸੀਂ ਕਿਸੇ ਵਿਸ਼ੇ ਬਾਰੇ ਗੱਲ ਨਹੀਂ ਕਰਨੀ ਚਾਹੁੰਦੇ, ਤਾਂ ਸਾਨੂੰ ਉਸ ਦਾ ਆਦਰ ਕਰਨ ਦੀ ਲੋੜ ਹੈ। ਜੇਕਰ ਉਨ੍ਹਾਂ ਸੀਮਾਵਾਂ ਦਾ ਸਨਮਾਨ ਨਾ ਕੀਤਾ ਗਿਆ ਤਾਂ ਮੈਂ ਚਰਚਾ ਖਤਮ ਕਰ ਦੇਵਾਂਗਾ। ਮੰਮੀ, ਅਸੀਂ ਸੱਚਮੁੱਚ ਇਹ ਜਾਣ ਸਕਦੇ ਹਾਂ ਕਿ ਕੀ ਅਸੀਂ ਰਿਸ਼ਤਾ ਬਣਾਉਣਾ ਚਾਹੁੰਦੇ ਹਾਂ, ਉਹ ਹੈ ਜਿਸ ਤਰੀਕੇ ਨਾਲ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਅਤੇ ਸਤਿਕਾਰ ਕਰਦੇ ਹਾਂ।"

ਤਾਲਮੇਲ ਕਰਨ ਵਿੱਚ ਅਸਮਰੱਥ

ਕਈ ਵਾਰ ਮੇਲ ਕਰਨਾ ਸੰਭਵ ਨਹੀਂ ਹੁੰਦਾ। ਜੇ ਜਿਸ ਵਿਅਕਤੀ ਨੂੰ ਤੁਹਾਨੂੰ ਮਾਫ਼ ਕਰਨ ਦੀ ਲੋੜ ਹੈ, ਉਹ ਮਰ ਗਿਆ ਹੈ ਜਾਂ ਮੇਲ-ਮਿਲਾਪ ਕਰਨ ਲਈ ਤਿਆਰ ਨਹੀਂ ਹੈ, ਤਾਂ ਵੀ ਤੁਸੀਂ ਉਸ ਨੂੰ ਮਾਫ਼ ਕਰ ਸਕਦੇ ਹੋ। ਉਸ ਕੁਝ ਵੀ ਵਸਤੂ ਦੇ ਮਰਨ ਤੋਂ ਬਾਅਦ ਵੀ ਮਨੁੱਖ ਦੇ ਦਿਲ ਵਿੱਚ ਕੁਝ ਵੀ ਬਹੁਤ ਚਿਰ ਰਹਿੰਦੀ ਹੈ। ਮਾਫ਼ੀ ਨੂੰ ਮਨੁੱਖੀ ਆਤਮਾ ਨੂੰ ਅਸਿਹਤਮੰਦ ਮਨੁੱਖੀ ਸਥਿਤੀਆਂ ਤੋਂ ਠੀਕ ਕਰਨ ਲਈ ਇੱਕ ਸ਼ਕਤੀਸ਼ਾਲੀ ਐਂਟੀਡੋਟ ਵਜੋਂ ਦੇਖਣਾ ਮਹੱਤਵਪੂਰਨ ਹੈ। ਜੇ ਤੁਸੀਂ ਪਰਮੇਸ਼ੁਰ 'ਤੇ ਭਰੋਸਾ ਕਰਨਾ ਚੁਣਦੇ ਹੋ ਅਤੇ ਇਸ "ਵਿਰੋਧੀ" ਨੂੰ ਪ੍ਰਾਪਤ ਕਰਦੇ ਹੋ, ਤਾਂ ਪਰਮੇਸ਼ੁਰ ਤੰਦਰੁਸਤੀ ਲਿਆਵੇਗਾ ਅਤੇ ਤੁਹਾਡੀ ਰੂਹ ਵਿੱਚ ਉਨ੍ਹਾਂ ਖਾਲੀਆਂ ਨੂੰ ਵੀ ਭਰ ਦੇਵੇਗਾ। ਅਪਰਾਧੀ ਦੀ ਮੌਤ ਪਰਮੇਸ਼ੁਰ ਦੇ ਬਚਨ ਨੂੰ ਰੱਦ ਨਹੀਂ ਕਰਦੀ।

ਇਹ ਸੱਚ ਹੈ ਕਿ ਬਾਈਬਲ ਦੀ ਮਾਫ਼ੀ ਲਈ ਸਾਨੂੰ ਕਾਰਵਾਈ ਕਰਨ ਦੀ ਲੋੜ ਹੈ। ਸਾਨੂੰ ਆਪਣੇ ਮਨਾਂ ਜਾਂ ਦਿਲਾਂ ਵਿੱਚ ਸਹਿਮਤ ਹੋਣ ਤੋਂ ਵੱਧ ਕੁਝ ਕਰਨਾ ਚਾਹੀਦਾ ਹੈ ਕਿ ਸਾਨੂੰ ਮਾਫ਼ ਕਰਨਾ ਚਾਹੀਦਾ ਹੈ। ਬਾਈਬਲ ਸਾਨੂੰ ਸਿਰਫ਼ ਮਾਫ਼ੀ ਮਹਿਸੂਸ ਕਰਨ ਦਾ ਹੁਕਮ ਨਹੀਂ ਦਿੰਦੀ। ਸਾਨੂੰ ਆਪਣੀ ਇੱਛਾ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਪਣੇ ਕੰਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਤੁਹਾਨੂੰ ਪ੍ਰਭੂ ਨੂੰ ਇਕਰਾਰਨਾਮੇ ਨਾਲ ਸ਼ੁਰੂ ਕਰਨਾ ਚਾਹੀਦਾ ਹੈ। ਇਹ ਮਦਦਗਾਰ ਹੁੰਦਾ ਹੈ ਜੇਕਰ ਤੁਸੀਂ ਆਪਣੇ ਇਕਬਾਲੀਆ ਬਿਆਨ ਨੂੰ ਉੱਚੀ ਆਵਾਜ਼ ਵਿੱਚ ਬੋਲਦੇ ਹੋ ਅਤੇ ਕਿਸੇ ਭਰੋਸੇਮੰਦ ਦੇਸਤ, ਜੀਵਨ ਸਾਥੀ, ਪਾਦਰੀ, ਜਾਂ ਸਲਾਹਕਾਰ ਦੀ ਮੌਜੂਦਗੀ ਵਿੱਚ ਮ੍ਰਿਤਕ ਵਿਅਕਤੀ ਦੀ ਮਾਫ਼ੀ ਨੂੰ ਜੁਬਾਨੀ ਬਿਆਨ ਕਰਦੇ ਹੋ।

ਤੱਥ ਫਾਈਲ
ਕਬੂਲ ਕਰਨਾ-ਕਿਸੇ ਦੇ ਕੁਕਰਮ, ਨੁਕਸ ਜਾਂ ਪਾਪ ਨੂੰ ਸਵੀਕਾਰ ਕਰਨਾ ਜਾਂ ਪ੍ਰਗਟ ਕਰਨਾ।

ਤੁਹਾਡੀ ਜ਼ਿੰਮੇਵਾਰੀ

ਤੁਸੀਂ ਸਿਰਫ਼ ਸੁਲ੍ਹਾ-ਸਫਾਈ ਦੇ ਆਪਣੇ ਹਿੱਸੇ ਲਈ ਜ਼ਿੰਮੇਵਾਰ ਹੋ। ਦੂਸਰਾ ਵਿਅਕਤੀ ਜੋ ਮਰਜ਼ੀ ਅਹੁਦਾ ਲੈ ਲਵੇ, ਤੁਹਾਨੂੰ ਮਾਫ਼ੀ ਮੰਗਣ ਅਤੇ ਮਾਫ਼ੀ ਦੇ ਕੇ ਪਰਮੇਸ਼ੁਰ ਦਾ ਕਹਿਣਾ ਮੰਨਣਾ ਚਾਹੀਦਾ ਹੈ। ਜੇ ਉਹ ਤੁਹਾਨੂੰ ਮਾਫ਼ੀ ਦੇਣ ਤੋਂ ਇਨਕਾਰ ਕਰਦੇ ਹਨ, ਜਾਂ ਉਹ ਤੁਹਾਡੇ ਪ੍ਰਤੀ ਆਪਣੀ ਗਲਤੀ ਨੂੰ ਸਵੀਕਾਰ ਨਹੀਂ ਕਰਦੇ ਹਨ, ਤਾਂ ਪਰਮੇਸ਼ੁਰ ਫਿਰ ਵੀ ਤੁਹਾਡੀ ਆਗਿਆਕਾਰੀ ਲਈ ਤੁਹਾਨੂੰ ਅਸੀਸ ਦੇਵੇਗਾ ਅਤੇ ਤੁਹਾਡੀ ਜ਼ਿੰਦਗੀ 'ਤੇ ਆਪਣੀ ਸ਼ਾਂਤੀ, ਕਿਰਪਾ ਅਤੇ ਦਇਆ ਡੇਲ੍ਹ ਦੇਵੇਗਾ। ਤੁਸੀਂ ਅਜੇ ਵੀ ਬੰਧਨ ਤੋਂ ਉਸਦੀ ਆਜ਼ਾਦੀ ਦਾ ਅਨੁਭਵ ਕਰੋਗੇ।

ਤੁਸੀਂ ਦੂਜੇ ਵਿਅਕਤੀ 'ਤੇ ਕੋਈ ਉਮੀਦਾਂ ਜਾਂ ਲੋੜਾਂ ਨਹੀਂ ਰੱਖ ਸਕਦੇ। ਸਾਰੇ ਪ੍ਰਭੂ ਨੂੰ ਸਮਰਪਣ ਕਰੋ ਅਤੇ ਤੁਹਾਡੇ ਹਾਲਾਤਾਂ ਵਿੱਚ ਕੰਮ ਕਰਨ ਲਈ ਉਸ 'ਤੇ ਭਰੋਸਾ ਕਰੋ। ਸਾਨੂੰ ਆਪਣੀ ਸਮਝ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ ਹੈ ਪਰ ਪਰਮੇਸ਼ੁਰ ਅਤੇ ਉਸਦੀ ਇੱਛਾ ਨੂੰ ਮੰਨਣਾ ਅਤੇ ਸਮਰਪਣ ਕਰਨਾ ਚਾਹੀਦਾ ਹੈ। ਉਸ ਨੇ ਸਾਨੂੰ ਸਾਸਨ ਕਰਨ, ਸੁਰੱਖਿਆ ਕਰਨ ਅਤੇ ਸਾਨੂੰ ਆਜ਼ਾਦ ਕਰਨ ਲਈ ਅਧਿਆਤਮਿਕ ਨਿਯਮ ਦਿੱਤੇ ਹਨ। ਉਸ ਦਾ ਬਚਨ ਸਾਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਬਾਰੇ ਸਮਝ ਅਤੇ ਹਿਦਾਇਤ ਦਿੰਦਾ ਹੈ। ਸਾਡਾ ਮਾਸ, ਹੰਕਾਰ, ਅਤੇ ਡਰ ਸਾਨੂੰ ਇਹਨਾਂ ਸਥਿਤੀਆਂ ਵਿੱਚ ਪਰਮੇਸ਼ੁਰ ਉੱਤੇ ਭਰੋਸਾ ਕਰਨ ਅਤੇ ਉਸ ਦੀ ਪਾਲਣਾ ਕਰਨ ਤੋਂ ਰੋਕ ਸਕਦਾ ਹੈ, ਪਰ ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ, ਅਸੀਂ ਇਸ ਉੱਤੇ ਕਾਬੂ ਪਾ ਸਕਦੇ ਹਾਂ।

ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ
ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।
ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ,
ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।(ਕਹਾਉਤਾਂ 3:5-6)

ਤੁਹਾਡੀ ਅਗਵਾਈ ਕਰਨ ਲਈ ਹੇਠ ਲਿਖੀ ਪ੍ਰਾਰਥਨਾ ਦੀ ਵਰਤੋਂ ਕਰੋ:

ਪ੍ਰਭੂ ਯਿਸੂ, ਮੈਂ ਇਹਨਾਂ ਹਾਲਾਤਾਂ ਵਿੱਚ ਤੁਹਾਡੇ ਉੱਤੇ ਭਰੋਸਾ ਕਰਨ ਦੀ ਤਾਕਤ ਲਈ ਪ੍ਰਾਰਥਨਾ ਕਰਦਾ ਹਾਂ। ਇਹ ਯਾਦ ਰੱਖਣ ਵਿੱਚ ਮੇਰੀ ਮਦਦ ਕਰੋ ਕਿ ਮੈਂ ਇਹ ਤੁਹਾਡੇ ਲਈ ਕਰ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ ਇਕੱਲੇ ਹੀ ਮੈਨੂੰ ਅਤੇ ਦੂਜਿਆਂ ਨੂੰ ਸਾਡੇ ਦੁਆਰਾ ਕੀਤੀਆਂ ਗਲਤੀਆਂ ਲਈ ਚੰਗਾ ਕਰ ਸਕਦੇ ਹੋ। ਮੈਂ ਇਸ ਵਿਅਕਤੀ ਨਾਲ ਸੁਲ੍ਹਾ ਕਰਨ ਲਈ ਪ੍ਰਾਰਥਨਾ ਕਰਦਾ ਹਾਂ, ਪਰ ਮੈਂ ਜਾਣਦਾ ਹਾਂ ਕਿ ਮੈਂ ਸਿਰਫ਼ ਆਪਣਾ ਹਿੱਸਾ ਹੀ ਕਰ ਸਕਦਾ ਹਾਂ। ਮੈਂ ਇਸ ਵਿਅਕਤੀ ਲਈ ਤੁਹਾਡੇ ਸਮਰਪਣ ਲਈ ਪ੍ਰਾਰਥਨਾ ਕਰਦਾ ਹਾਂ ਤਾਂ ਜੋ ਤੁਹਾਡੀ ਵਡਿਆਈ ਹੋ ਸਕੇ। ਮੈਂ ਨਤੀਜਿਆਂ ਨਾਲ ਤੁਹਾਡੇ 'ਤੇ ਪੂਰਾ ਭਰੋਸਾ ਕਰਦਾ ਹਾਂ। ਯਿਸੂ ਦੇ ਨਾਮ ਵਿੱਚ ਮੈਂ ਪ੍ਰਾਰਥਨਾ ਕਰਦਾ ਹਾਂ। ਆਮੀਨ।

ਸਿੱਟਾ

ਮਾਫ਼ ਕਰਨਾ ਬਹੁਤ ਔਖਾ ਹੋ ਸਕਦਾ ਹੈ, ਪਰ ਜੀਵਨ ਉਦੋਂ ਔਖਾ ਹੁੰਦਾ ਹੈ ਜਦੋਂ ਅਸੀਂ ਮਾਫ਼ ਨਹੀਂ ਕਰਦੇ ਕਿਉਂਕਿ ਅਸੀਂ ਪਾਪ ਨੂੰ ਪਨਾਹ ਦਿੰਦੇ ਹਾਂ ਅਤੇ ਯਿਸੂ ਨੇ ਸਲੀਬ 'ਤੇ ਸਾਡੇ ਲਈ ਕੀ ਕੀਤਾ ਸੀ ਉਸ ਨੂੰ ਗੁਆ ਰਹੇ ਹਾਂ। ਪਰਮੇਸ਼ੁਰ ਦੀ ਮਾਫ਼ੀ ਦਾ ਸਾਡਾ ਅਨੁਭਵ ਸਿੱਧੇ ਤੌਰ 'ਤੇ ਦੂਜਿਆਂ ਨੂੰ ਮਾਫ਼ ਕਰਨ ਦੀ ਸਾਡੀ ਯੋਗਤਾ ਨਾਲ ਸਬੰਧਤ ਹੈ। ਦੂਜਿਆਂ ਨੂੰ ਮਾਫ਼ ਕਰਨ ਦੀ ਤਿਆਰੀ ਇੱਕ ਸੰਕੇਤ ਹੈ ਕਿ ਤੁਸੀਂ ਸੱਚਮੁੱਚ ਆਪਣੇ ਪਾਪ ਤੋਂ ਤੋਬਾ ਕੀਤੀ ਹੈ, ਆਪਣੀ ਜ਼ਿੰਦਗੀ ਸਮਰਪਣ ਕੀਤੀ ਹੈ, ਅਤੇ ਪਰਮੇਸ਼ੁਰ ਦੀ ਮਾਫ਼ੀ ਪ੍ਰਾਪਤ ਕੀਤੀ ਹੈ। ਪਰਮੇਸ਼ੁਰ ਦੇ ਅੱਗੇ ਸਮਰਪਣ ਵਾਲਾ ਦਿਲ ਦੂਜਿਆਂ ਪ੍ਰਤੀ ਸਖ਼ਤ ਦਿਲ ਨਹੀਂ ਹੋ ਸਕਦਾ।

ਹੰਕਾਰ ਅਤੇ ਡਰ ਸਾਨੂੰ ਮਾਫੀ ਅਤੇ ਮੇਲ-ਮਿਲਾਪ ਤੋਂ ਬਚਾਉਂਦੇ ਹਨ। ਦੇਣ ਜਾਂ ਟੁੱਟਣ ਤੋਂ ਇਨਕਾਰ ਕਰਨਾ, ਆਪਣੇ ਅਧਿਕਾਰਾਂ 'ਤੇ ਜ਼ੋਰ ਦੇਣਾ, ਅਤੇ ਆਪਣਾ ਬਚਾਅ ਕਰਨਾ ਇਹ ਸਭ ਸੰਕੇਤ ਹਨ ਕਿ ਸੁਆਰਥੀ ਹੰਕਾਰ ਪ੍ਰਭੂ ਦੀ ਬਜਾਏ, ਤੁਹਾਡੇ ਜੀਵਨ 'ਤੇ ਰਾਜ ਕਰ ਰਿਹਾ ਹੈ। ਜਦੋਂ ਇਸ ਗੱਲ ਦਾ ਡਰ ਹੈ ਕਿ ਜੇ ਤੁਹਾਨੂੰ ਖਪਤ ਅਤੇ ਨਿਯੰਤਰਣ ਕਰ ਰਿਹਾ ਹੈ, ਤਾਂ ਵਿਸ਼ਵਾਸ ਲਈ ਪਰਮੇਸ਼ੁਰ 'ਤੇ ਭਰੋਸਾ ਕਰਨ ਅਤੇ ਉਸ ਦੀ ਪਾਲਣਾ ਕਰਨ ਲਈ ਪ੍ਰਾਰਥਨਾ ਕਰੋ। ਦੁਸ਼ਮਣ ਰੱਖਣੇ ਬਹੁਤ ਮਹਿੰਗੇ ਹਨ। ਮੱਤੀ 18:21-35 ਵਿਚਲਾ ਦ੍ਰਿਸ਼ਟਾਂਤ ਚੇਤਾਵਨੀ ਦਿੰਦਾ ਹੈ ਕਿ ਮਾਫ ਕਰਨ ਵਾਲੀ ਆਤਮਾ ਤੁਹਾਨੂੰ ਭਾਵਨਾਤਮਕ ਕੈਦ ਵਿਚ ਪਾ ਦੇਵੇਗੀ।

ਮਾਫੀ ਦੁਆਰਾ ਚੰਗਾ ਹੋਣ ਵਾਲਾ ਪਹਿਲਾ ਅਤੇ ਅਕਸਰ ਇਕੋ ਵਿਅਕਤੀ ਉਹ ਵਿਅਕਤੀ ਹੁੰਦਾ ਹੈ ਜੋ ਮਾਫੀ ਕਰਦਾ ਹੈ। . . . ਜਦੋਂ ਅਸੀਂ ਸੱਚੇ ਦਿਲੋਂ ਮਾਫ ਕਰਦੇ ਹਾਂ, ਅਸੀਂ ਇੱਕ ਕੈਦੀ ਨੂੰ ਆਜ਼ਾਦ ਕਰ ਦਿੰਦੇ ਹਾਂ ਅਤੇ ਫਿਰ ਪਤਾ ਲਗਾਉਂਦੇ ਹਾਂ ਕਿ ਜਿਸ ਕੈਦੀ ਨੂੰ ਅਸੀਂ ਆਜ਼ਾਦ ਕੀਤਾ ਸੀ ਉਹ ਅਸੀਂ ਸੀ। -ਲੇਵਿਸ ਸਮੇਡਜ਼

ਅੰਤਿਕਾ ਐੱਫ ਪ੍ਰਭਾਵਸ਼ਾਲੀ ਸੁਣਨਾ ਸਵੈ-ਮੁਲਾਂਕਣ

ਤੁਹਾਡੀਆਂ ਸੁਣਨ ਦੀਆਂ ਆਦਤਾਂ ਬਾਰੇ ਵਧੇਰੇ ਜਾਗਰੂਕ ਹੋਣ ਵਿੱਚ ਤੁਹਾਡੀ ਮਦਦ ਕਰਨ ਲਈ ਇਸ ਸਵੈ-ਮੁਲਾਂਕਣ ਨੂੰ ਪੂਰਾ ਕਰੋ। ਹਰੇਕ ਸਵਾਲ ਦਾ ਜਵਾਬ ਸੋਚ-ਸਮਝ ਕੇ ਅਤੇ ਇਮਾਨਦਾਰੀ ਨਾਲ ਦਿਓ।

ਸੰਚਾਰ ਦੀਆਂ ਆਦਤਾਂ ਦਾ ਖੁਲਾਸਾ ਹੋਇਆ

#	ਕੀ ਤੁਸੀਂ ਹੇਠ ਲਿਖੇ ਕੰਮ ਕਰਦੇ ਹੋ?	ਜ਼ਿਆਦਾਤਰ ਸਮਾਂ	ਅਕਸਰ	ਕਦੇ-ਕਦੇ	ਲਗਭਗ ਕਦੇ ਨਹੀਂ
1	ਜਦੋਂ ਤੁਸੀਂ ਉਸ ਨਾਲ ਸਹਿਮਤ ਨਹੀਂ ਹੋ ਜਾਂ ਸੁਣਨਾ ਨਹੀਂ ਚਾਹੁੰਦੇ ਹੋ ਤਾਂ ਆਪਣੇ ਬੱਚੇ ਨੂੰ ਟਿਊਨ ਆਊਟ ਕਰੋ?				
2	ਕੀ ਕਿਹਾ ਜਾ ਰਿਹਾ ਹੈ 'ਤੇ ਧਿਆਨ ਕੇਂਦਰਤ ਕਰੋ ਭਾਵੇਂ ਤੁਸੀਂ ਅਸਲ ਵਿੱਚ ਦਿਲਚਸਪੀ ਨਹੀਂ ਰੱਖਦੇ?				
3	ਮੰਨ ਲਓ ਕਿ ਤੁਸੀਂ ਜਾਣਦੇ ਹੋ ਕਿ ਤੁਹਾਡਾ ਬੱਚਾ ਕੀ ਕਹਿਣ ਜਾ ਰਿਹਾ ਹੈ ਅਤੇ ਸੁਣਨਾ ਬੰਦ ਕਰ ਰਿਹਾ ਹੈ?				
4	ਆਪਣੇ ਹੀ ਸ਼ਬਦਾਂ ਵਿੱਚ ਦੁਹਰਾਓ ਕਿ ਤੁਹਾਡੇ ਬੱਚੇ ਨੇ ਹੁਣੇ ਕੀ ਕਿਹਾ ਹੈ?				
5	ਆਪਣੇ ਬੱਚੇ ਦੇ ਨਜ਼ਰੀਏ ਨੂੰ ਸੁਣੋ, ਭਾਵੇਂ ਇਹ ਤੁਹਾਡੇ ਤੋਂ ਵੱਖਰਾ ਹੋਵੇ?				
6	ਉਨ੍ਹਾਂ ਤੋਂ ਕੁਝ ਸਿੱਖਣ ਲਈ ਖੁੱਲ੍ਹੇ ਰਹੋ, ਭਾਵੇਂ ਇਹ ਮਾਮੂਲੀ ਜਾਪਦਾ ਹੈ?				
7	ਪਤਾ ਲਗਾਓ ਕਿ ਸ਼ਬਦਾਂ ਦਾ ਕੀ ਅਰਥ ਹੈ ਜਦੋਂ ਉਹਨਾਂ ਨੂੰ ਉਹਨਾਂ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ ਜੋ ਤੁਹਾਡੇ ਲਈ ਜਾਣੂ ਨਹੀਂ ਹਨ?				
8	ਜਦੋਂ ਤੁਹਾਡਾ ਬੱਚਾ ਅਜੇ ਵੀ ਗੱਲ ਕਰ ਰਿਹਾ ਹੈ ਤਾਂ ਆਪਣੇ ਸਿਰ ਵਿੱਚ ਇੱਕ ਖੰਡਨ ਕਰੋ?				
9	ਜਦੋਂ ਤੁਸੀਂ ਨਹੀਂ ਹੋ ਤਾਂ ਸੁਣਨ ਦਾ ਰੂਪ ਦਿਓ?				
10	ਜਦੋਂ ਤੁਹਾਡਾ ਬੱਚਾ ਗੱਲ ਕਰ ਰਿਹਾ ਹੋਵੇ ਤਾਂ ਸੁਪਨਾ?				
11	ਮੁੱਖ ਵਿਚਾਰਾਂ ਲਈ ਸੁਣੋ, ਸਿਰਫ ਤੱਥ ਨਹੀਂ?				
12	ਪਛਾਣੋ ਕਿ ਸ਼ਬਦਾਂ ਦਾ ਮਤਲਬ ਹਮੇਸ਼ਾ ਵੱਖ-ਵੱਖ ਲੋਕਾਂ ਲਈ ਇੱਕੋ ਜਿਹਾ ਨਹੀਂ ਹੁੰਦਾ?				
13	ਸਿਰਫ ਉਹੀ ਸੁਣੋ ਜੋ ਤੁਸੀਂ ਸੁਣਨਾ ਚਾਹੁੰਦੇ ਹੋ, ਆਪਣੇ ਬੱਚੇ ਦੇ ਪੂਰੇ ਸੰਦੇਸ਼ ਨੂੰ ਮਿਟਾਉਂਦੇ ਹੋਏ?				

14	ਆਪਣੇ ਬੱਚੇ ਨੂੰ ਦੇਖੇ ਜਦੋਂ ਉਹ ਬੋਲ ਰਿਹਾ ਹੈ?				
15	ਆਪਣੇ ਬੱਚੇ ਦੇ ਅਰਥਾਂ 'ਤੇ ਧਿਆਨ ਕੇਂਦਰਿਤ ਕਰੋ ਨਾ ਕਿ ਉਹ ਕਿਵੇਂ ਦਿਖਾਈ ਦਿੰਦਾ ਹੈ?				
16	ਜਾਣੋ ਕਿ ਤੁਸੀਂ ਕਿਹੜੇ ਸ਼ਬਦਾਂ ਅਤੇ ਵਾਕਾਂਸ਼ਾਂ ਦਾ ਜਜ਼ਬਾਤੀ ਤੌਰ 'ਤੇ ਜਵਾਬ ਦਿੰਦੇ ਹੋ?				
17	ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਕਹਿਣ ਲਈ ਸਭ ਤੋਂ ਵਧੀਆ ਸਮੇਂ ਦੀ ਯੋਜਨਾ ਬਣਾਓ?				
18	ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਕਹਿਣ ਲਈ ਸਭ ਤੋਂ ਵਧੀਆ ਸਮੇਂ ਦੀ ਯੋਜਨਾ ਬਣਾਓ?				
19	ਇਸ ਬਾਰੇ ਸੋਚੋ ਕਿ ਤੁਹਾਡੇ ਕਹਿਣ 'ਤੇ ਦੂਜਾ ਵਿਅਕਤੀ ਕਿਵੇਂ ਪ੍ਰਤੀਕਿਰਿਆ ਕਰ ਸਕਦਾ ਹੈ?				
20	ਸੰਚਾਰ ਕਰਨ ਦਾ ਸਭ ਤੋਂ ਵਧੀਆ ਤਰੀਕਾ (ਲਿਖਤ, ਬੋਲਿਆ, ਅਤੇ/ਜਾਂ ਸਮਾਂ) 'ਤੇ ਵਿਚਾਰ ਕਰੋ?				
21	ਆਪਣੇ ਬੱਚੇ ਨਾਲ ਗੱਲ ਕਰਦੇ ਸਮੇਂ ਹਮੇਸ਼ਾਂ ਉਸ ਦੀ ਭਾਵਨਾਤਮਕ ਸਥਿਤੀ ਦਾ ਧਿਆਨ ਰੱਖੋ (ਜੇ ਉਹ ਤਣਾਅ ਵਿੱਚ ਹੈ, ਉਦਾਸ, ਚਿੰਤਤ, ਵਿਰੋਧੀ, ਬੇਰੁਚੀ, ਕਾਹਲੀ, ਗੁੱਸੇ, ਆਦਿ)?				
22	ਹਰੇਕ ਬੱਚੇ ਦੀ ਸ਼ਖਸੀਅਤ ਦੇ ਅਨੁਸਾਰ ਆਪਣੇ ਸੰਚਾਰ ਨੂੰ ਵਿਵਸਥਿਤ ਕਰੋ?				
23	ਮੰਨ ਲਓ ਕਿ ਤੁਹਾਡਾ ਬੱਚਾ ਜਾਣਦਾ ਹੈ ਅਤੇ ਸਮਝਦਾ ਹੈ ਕਿ ਤੁਸੀਂ ਉਹਨਾਂ ਨਾਲ ਕੀ ਸੰਚਾਰ ਕਰ ਰਹੇ ਹੋ ਅਤੇ/ਜਾਂ ਉਹਨਾਂ ਨਾਲ ਕੀ ਸੰਚਾਰ ਕਰ ਰਹੇ ਹੋ?				
24	ਕੀ ਤੁਹਾਡੇ ਬੱਚੇ ਨੂੰ ਰੱਖਿਆਤਮਕ ਬਣੇ ਬਿਨਾਂ ਤੁਹਾਡੇ ਪ੍ਰਤੀ ਨਕਾਰਾਤਮਕ ਭਾਵਨਾਵਾਂ ਨੂੰ ਆਦਰਪੂਰਵਕ ਪ੍ਰਗਟ ਕਰਨ ਦਿਓ?				
25	ਆਪਣੀ ਸੁਣਨ ਦੀ ਕੁਸ਼ਲਤਾ ਨੂੰ ਵਧਾਉਣ ਲਈ ਨਿਯਮਿਤ ਤੌਰ 'ਤੇ ਕੋਸ਼ਿਸ਼ ਕਰੋ?				
26	ਤੁਹਾਨੂੰ ਯਾਦ ਰੱਖਣ ਵਿੱਚ ਮਦਦ ਕਰਨ ਲਈ ਲੋੜ ਪੈਣ 'ਤੇ ਨੋਟਸ ਲਓ?				
27	ਆਲੇ-ਦੁਆਲੇ ਤੋਂ ਭਟਕਾਏ ਬਿਨਾਂ ਧਿਆਨ ਨਾਲ ਸੁਣੋ?				
28	ਆਪਣੇ ਬੱਚੇ ਨੂੰ ਨਿਰਣਾ ਜਾਂ ਆਲੋਚਨਾ ਕੀਤੇ ਬਿਨਾਂ ਸੁਣੋ?				
29	ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸਹੀ ਢੰਗ ਨਾਲ ਸਮਝ ਗਏ ਹੋ, ਨਿਰਦੇਸ਼ਾਂ ਅਤੇ ਸੰਦੇਸ਼ਾਂ ਨੂੰ ਦੁਬਾਰਾ ਦੱਸੋ?				

ਪਿਆਰ ਭਰਿਆ ਸੰਚਾਰ

30	ਇਸ ਬਾਰੇ ਚਿੰਤਾ ਹੈ ਕਿ ਤੁਹਾਡਾ ਬੱਚਾ ਅਜਿਹਾ ਕਿਉਂ ਮਹਿਸੂਸ ਕਰਦਾ ਹੈ ਜਿਵੇਂ ਉਹ ਕਰਦਾ ਹੈ?				
----	---	--	--	--	--

ਤੀਹ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ, ਅਗਲੇ ਪੰਨੇ 'ਤੇ ਸਕੋਰਿੰਗ ਇੰਡੈਕਸ ਨੂੰ ਪੂਰਾ ਕਰੋ।

ਪ੍ਰਭਾਵਸ਼ਾਲੀ ਸੁਣਨਾ ਸਵੈ-ਮੁਲਾਂਕਣ ਸਕੋਰਿੰਗ ਸੂਚਕਾਂਕ

ਉਸ ਸੰਖਿਆ ਨੂੰ ਚੱਕਰ ਲਗਾਓ ਜਾਂ ਹਾਈਲਾਈਟ ਕਰੋ ਜੋ ਉਸ ਸ਼੍ਰੇਣੀ ਨੂੰ ਦਰਸਾਉਂਦਾ ਹੈ ਜੋ ਤੁਸੀਂ ਪ੍ਰਭਾਵੀ ਸੁਣਨ ਦੇ ਸਵੈ-ਮੁਲਾਂਕਣ ਦੀ ਹਰੇਕ ਆਈਟਮ 'ਤੇ ਜਾਂਚ ਕੀਤੀ ਹੈ।

#	ਜ਼ਿਆਦਾਤਰ ਸਮਾਂ	ਅਕਸਰ	ਕਦੇ ਕਦੇ	ਲਗਭਗ ਕਦੇ ਨਹੀਂ
1	1	2	3	4
2	4	3	2	1
3	1	2	3	4
4	4	3	2	1
5	4	3	2	1
6	4	3	2	1
7	4	3	2	1
8	1	2	3	4
9	1	2	3	4
10	1	2	3	4
11	4	3	2	1
12	4	3	2	1
13	1	3	3	4
14	4	3	2	1
15	4	3	2	1
16	4	3	2	1
17	4	3	2	1
18	4	3	2	1
19	4	3	2	1
20	4	3	2	1
21	4	3	2	1
22	4	3	2	1
23	1	2	2	4
24	4	3	2	1
25	4	3	2	1
26	4	3	2	1
27	4	3	2	1
28	4	3	2	1
29	4	3	2	1
30	4	3	2	1
ਕੁੱਲ				

ਹੇਠਾਂ ਆਪਣੇ ਉਪ-ਜੋੜਾਂ ਦੀ ਗਣਨਾ ਕਰੋ, ਅਤੇ ਫਿਰ ਉਹਨਾਂ ਨੂੰ ਆਪਣੇ ਵਿਸ਼ਾਲ ਕੁੱਲ ਲਈ ਜੋੜੋ। ਅਗਲੇ ਪੰਨੇ 'ਤੇ ਆਪਣੇ ਸੁਣਨ ਦਾ ਪੱਧਰ ਨਿਰਧਾਰਤ ਕਰੋ।

ਸਮੁੱਚੀ ਗਿਣਤੀ _____

ਸੁਣਨ ਦਾ ਪੱਧਰ

ਆਪਣੇ ਸੁਣਨ ਦੇ ਪੱਧਰ ਨੂੰ ਨਿਰਧਾਰਤ ਕਰਨ ਲਈ ਹੇਠਾਂ ਉਚਿਤ ਲਾਈਨ 'ਤੇ ਆਪਣਾ ਸਕੋਰ ਲਿਖੋ।

110-120: ਸ਼ਾਨਦਾਰ ਸੁਣਨ ਵਾਲਾ _____

99-109: ਔਸਤ ਤੋਂ ਵੱਧ ਸੁਣਨ ਵਾਲਾ _____

88-98: ਔਸਤ ਸੁਣਨ ਵਾਲਾ _____

77-87: ਨਿਰਪੱਖ ਸੁਣਨ ਵਾਲਾ _____

<77: ਗਰੀਬ ਤੋਂ ਬਹੁਤ ਗਰੀਬ ਸੁਣਨ ਵਾਲਾ _____

ਤੁਹਾਡੇ ਸੁਣਨ ਦੇ ਪੱਧਰ ਨੂੰ ਨਿਰਧਾਰਤ ਕਰਨ ਤੋਂ ਬਾਅਦ, ਤੁਹਾਨੂੰ ਬਦਲਣ ਲਈ ਖੇਤਰਾਂ ਦੀ ਪਛਾਣ ਕਰਨ ਦੀ ਲੋੜ ਹੋ ਸਕਦੀ ਹੈ। ਅੰਤਿਕਾ G ਵਿੱਚ ਅਗਲੀ ਸਾਥੀ ਵਰਕਸ਼ੀਟ ਨੂੰ ਪੂਰਾ ਕਰੋ: ਤੁਹਾਡੇ ਪਿਆਰ ਭਰੇ ਸੰਚਾਰ ਵਿੱਚ ਸੁਧਾਰ ਕਰਨਾ, ਜਿਸਦੀ ਵਰਤੋਂ ਇਸ ਸਵੈ-ਮੁਲਾਂਕਣ ਨਾਲ ਕੀਤੀ ਜਾਣੀ ਚਾਹੀਦੀ ਹੈ ਜਦੋਂ ਤੁਸੀਂ ਪਿਆਰ ਭਰੇ ਸੰਚਾਰ ਨੂੰ ਪ੍ਰਦਰਸ਼ਿਤ ਕਰਦੇ ਦੇਖਦੇ ਹੋ।

ਯਾਦ ਰੱਖੋ: ਮਸੀਹ ਦਾ ਸੱਚਾ ਚੇਲਾ ਸਿਰਫ਼ ਬੌਧਿਕ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ। ਇੱਕ ਸੱਚਾ ਚੇਲਾ ਆਪਣੇ ਆਪ ਨੂੰ ਸਿੱਖਣ ਅਤੇ ਉਹਨਾਂ ਸਿਧਾਂਤਾਂ ਦੇ ਅਨੁਸਾਰ ਜੀਉਣ ਲਈ ਨਿਵੇਸ਼ ਕਰਦਾ ਹੈ ਜੋ ਪਰਮੇਸ਼ੁਰ ਆਪਣੇ ਬਚਨ ਵਿੱਚ ਸਿਖਾਉਂਦਾ ਹੈ। ਸਿੱਖਣ ਅਤੇ ਉਹਨਾਂ ਸਿਧਾਂਤਾਂ ਦੇ ਅਨੁਸਾਰ ਜੀਉਣ ਲਈ ਤੁਹਾਡਾ ਨਿਵੇਸ਼ ਜੋ ਪਰਮੇਸ਼ੁਰ ਤੁਹਾਨੂੰ ਇਸ ਸਮੱਗਰੀ ਦੁਆਰਾ ਪ੍ਰਗਟ ਕਰਦਾ ਹੈ ਤੁਹਾਡੇ ਜੀਵਨ ਨੂੰ ਪਰਮੇਸ਼ੁਰ ਦੀ ਇੱਛਾ ਅਨੁਸਾਰ ਬਦਲ ਦੇਵੇਗਾ।

ਅੰਤਿਕਾ ਜੀ

ਤੁਹਾਡੇ ਪਿਆਰ ਭਰੇ ਸੰਚਾਰ ਨੂੰ ਬਿਹਤਰ ਬਣਾਉਣਾ

ਵਿਅਕਤੀਗਤ ਤੌਰ 'ਤੇ ਪੂਰਾ ਕਰੋ, ਫਿਰ ਵਿਆਹੁਤਾ ਜੋੜੇ ਵਜੋਂ ਸਮੀਖਿਆ ਕਰੋ ਅਤੇ ਚਰਚਾ ਕਰੋ।

ਅੰਤਿਕਾ F ਨੂੰ ਪੂਰਾ ਕਰਨ ਤੋਂ ਬਾਅਦ: ਪ੍ਰਭਾਵਸ਼ਾਲੀ ਸੁਣਨਾ ਸਵੈ-ਮੁਲਾਂਕਣ ਅਤੇ ਤੁਹਾਡੇ ਸਕੋਰ ਨੂੰ ਪੂਰਾ ਕਰਨ ਤੋਂ ਬਾਅਦ, ਉਹਨਾਂ ਖੇਤਰਾਂ ਨੂੰ ਤਰਜੀਹ ਦੇ ਕੇ ਸੂਚੀਬੱਧ ਕਰੋ ਜਿਨ੍ਹਾਂ ਦੀ ਤੁਹਾਨੂੰ ਲੋੜ ਹੈ।

1. _____
2. _____
3. _____
4. _____
5. _____
6. _____
7. _____

ਵਾਲੀਅਮ 2, ਪਾਠ 4-10 ਵਿੱਚ ਪਿਆਰ ਕੀ ਹੈ ਦੀ ਸਮੀਖਿਆ ਕਰੋ। ਕਿਸੇ ਵੀ ਗੈਰ-ਬਾਈਬਲ ਸੰਬੰਧੀ ਸੰਚਾਰ ਆਦਤਾਂ ਨੂੰ ਤਰਜੀਹ ਦੇ ਕੇ ਸੂਚੀਬੱਧ ਕਰੋ ਜੋ ਤੁਸੀਂ ਆਪਣੇ ਘਰ ਵਿੱਚ ਅਭਿਆਸ ਕਰ ਰਹੇ ਹੋ। ਇਹਨਾਂ ਨੂੰ ਬਦਲਣ ਲਈ ਪਰਮੇਸ਼ੁਰ ਦੀ ਕਿਰਪਾ ਅਤੇ ਤਾਕਤ ਲਈ ਪ੍ਰਾਰਥਨਾ ਕਰੋ।

1. _____
2. _____
3. _____
4. _____
5. _____
6. _____
7. _____
8. _____
9. _____
10. _____

ਮੇਲ ਮਿਲਾਪ

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਬੱਚਿਆਂ (ਜਾਂ ਕਿਸੇ ਹੋਰ ਵਿਅਕਤੀ) ਨਾਲ ਪਿਆਰ ਭਰਿਆ ਸੰਚਾਰ ਨਹੀਂ ਕਰ ਰਹੇ ਹੋ, ਤਾਂ ਸੁਲ੍ਹਾ-ਸਫਾਈ ਲਈ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰੋ।

1. ਪ੍ਰਭੂ ਅੱਗੇ ਇਸ ਦਾ ਇਕਰਾਰ ਕਰੋ ਅਤੇ ਉਸ ਨੂੰ ਆਪਣੇ ਬੱਚੇ/ਬੱਚਿਆਂ ਨਾਲ ਪਿਆਰ ਦਾ ਸੰਚਾਰ ਨਾ ਕਰਨ ਲਈ ਤੁਹਾਨੂੰ ਮਾਫ਼ ਕਰਨ ਲਈ ਕਰੋ

ਪਿਆਰ ਭਰਿਆ ਸੰਚਾਰ

ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸੁੱਧ ਕਰੇ।(ਯੂਹੰਨਾ 1:9)

2. ਪਰਮੇਸ਼ੁਰ ਨੂੰ ਆਪਣੇ ਬੱਚੇ/ਬੱਚਿਆਂ ਲਈ ਨਵੇਂ ਪਿਆਰ ਨਾਲ ਤੁਹਾਡੇ ਦਿਲ ਨੂੰ ਭਰਨ ਲਈ ਕਰੋ।

ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ ਇਸ ਲਈ ਜੇ ਪਰਮੇਸ਼ੁਰ ਦਾ ਪ੍ਰੇਮ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੇ ਸਾਨੂੰ ਦਿੱਤਾ ਗਿਆ ਸਾਡਿਆਂ ਹਿਰਦਿਆਂ ਵਿੱਚ ਪਾਇਆ ਗਿਆ ਹੋਇਆ ਹੈ।(ਰੋਮੀਆਂ 5:5)

3. ਆਪਣੇ ਬੱਚੇ/ਬੱਚਿਆਂ ਕੋਲ ਜਾਓ ਅਤੇ ਉਮਰ ਦੇ ਅਨੁਕੂਲ ਇਕਬਾਲ ਕਰੋ।

ਉਦਾਹਰਨ ਲਈ, "ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਪਰ ਮੈਂ ਜਾਣਦਾ ਹਾਂ ਕਿ ਮੈਂ ਤੁਹਾਨੂੰ ਆਪਣੇ ਸ਼ਬਦਾਂ ਨਾਲ ਉਹ ਪਿਆਰ ਨਹੀਂ ਦਿਖਾ ਰਿਹਾ। ਮੈਂ ਬੇਸਬਰ ਰਿਹਾ ਹਾਂ (ਬੇਰਹਿਮੀ, ਆਦਿ), ਅਤੇ ਮੈਨੂੰ ਮੁਆਫ਼ੀ ਮੰਗਣ ਦੀ ਲੋੜ ਹੈ। ਕਿਰਪਾ ਕਰਕੇ ਮੈਨੂੰ ਮੁਆਫ਼ ਕਰ ਦਿਓ। ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਅਤੇ ਮੈਂ ਤੁਹਾਡੀ ਮੰਮੀ/ਡੈਡੀ ਬਣ ਕੇ ਬਹੁਤ ਖੁਸ਼ ਹਾਂ।"

4. ਆਪਣੇ ਬੱਚੇ ਨਾਲ ਪ੍ਰਾਰਥਨਾ ਕਰੋ।

ਵਚਨਬੱਧਤਾ

ਇਹਨਾਂ ਖੇਤਰਾਂ ਨੂੰ ਬਦਲਣ ਅਤੇ ਮਾਤਾ ਪਿਤਾ ਬਣਨ ਦੀ ਸ਼ਕਤੀ ਲਈ ਪ੍ਰਭੂ ਦੀ ਭਾਲ ਕਰਨ ਲਈ ਵਚਨਬੱਧਤਾ ਦੀ ਪ੍ਰਾਰਥਨਾ ਲਿਖੋ।

ਅੰਤਿਕਾ ਐਚ ਆਪਣੇ ਬੱਚੇ ਨੂੰ ਪਿਆਰ ਦਿਖਾਉਣਾ

ਅਸੀਂ ਆਪਣੇ ਬੱਚਿਆਂ ਨੂੰ ਕਈ ਤਰੀਕਿਆਂ ਨਾਲ ਪਿਆਰ ਦਿਖਾ ਸਕਦੇ ਹਾਂ, ਪਰ ਸਭ ਤੋਂ ਵਧੀਆ ਤਰੀਕਾ ਹੈ ਇਕੱਠੇ ਸਮਾਂ ਬਿਤਾਉਣਾ। ਇੱਥੇ ਕੁਝ ਸੁਝਾਅ ਹਨ। ਜੇ ਵਿਆਹਿਆ ਹੋਇਆ ਹੈ ਤਾਂ ਜੇੜੇ ਵਜੋਂ ਸਮੀਖਿਆ ਕਰੋ ਅਤੇ ਚਰਚਾ ਕਰੋ।

1. ਉਹਨਾਂ ਦੇ ਖੇਡ ਸਮਾਗਮਾਂ, ਸੰਗੀਤ ਪ੍ਰਦਰਸ਼ਨ, ਸਕੂਲ ਦੇ ਨਾਟਕਾਂ ਆਦਿ ਵਿੱਚ ਸ਼ਾਮਲ ਹੋਵੋ।
2. ਆਪਣੇ ਬੱਚੇ ਨੂੰ ਜ਼ਿੰਮੇਵਾਰੀ ਦਾ ਨਵਾਂ ਖੇਤਰ ਦੇ ਕੇ ਭਰੋਸਾ ਕਰਨ ਦੇ ਮੌਕੇ ਲੱਭੋ।
3. ਐਤਵਾਰ ਦੁਪਹਿਰ ਨੂੰ ਪਰਿਵਾਰਕ ਪਿਕਨਿਕ ਮਨਾਓ।
4. ਬਾਰਿਸ਼ ਵਿੱਚ ਸੈਰ ਕਰੋ ਅਤੇ ਛੱਪੜਾਂ ਵਿੱਚ ਇਕੱਠੇ ਛਾਲ ਮਾਰੋ।
5. ਆਪਣੇ ਬੱਚੇ ਨੂੰ ਪੂਰੇ ਧਿਆਨ ਨਾਲ ਸੁਣੋ।
6. ਇਕੱਠੇ ਬੈਠੋ ਅਤੇ ਆਪਣੇ ਬੱਚੇ ਦਾ ਮਨਪਸੰਦ ਟੈਲੀਵਿਜ਼ਨ ਸ਼ੋਅ ਦੇਖੋ।
7. ਝੀਲ, ਛੱਪੜ ਜਾਂ ਨਦੀ 'ਤੇ ਚੱਟਾਨਾਂ ਨੂੰ ਇਕੱਠੇ ਛੱਡੋ।
8. ਕਹੋ, "ਮੈਨੂੰ ਤੁਹਾਡੇ 'ਤੇ ਮਾਣ ਹੈ।"
9. ਤੁਹਾਡੇ ਕਿਸੇ ਦੋ ਬਾਹਰੋਂ ਆਉਣ ਤੋਂ ਬਾਅਦ, ਚੁੱਲ੍ਹੇ ਕੋਲ ਪੈਪਕਾਰਨ ਖਾਓ।
10. ਆਪਣੇ ਬੱਚੇ ਨੂੰ ਉਹਨਾਂ ਚੀਜ਼ਾਂ ਬਾਰੇ ਦੱਸੋ ਜਿਨ੍ਹਾਂ ਦੀ ਤੁਸੀਂ ਆਪਣੇ ਮਾਪਿਆਂ ਬਾਰੇ ਸਭ ਤੋਂ ਵੱਧ ਕਦਰ ਕਰਦੇ ਹੋ।
11. ਪਰਿਵਾਰਕ ਜਲ-ਗੁਬਾਰੇ ਦੀ ਲੜਾਈ ਕਰੋ (ਤੁਹਾਡੇ ਬਿਨਾਂ ਮੁੱਖ ਨਿਸ਼ਾਨੇ ਦੇ)।
12. ਇਕੱਠੇ ਸ਼ਾਮ ਦੀ ਸੈਰ ਕਰੋ।
13. ਤੁਹਾਡੇ ਬੱਚੇ ਨੂੰ ਤੁਹਾਡੇ ਕਿਸੇ ਦੋਸਤ ਦੇ ਸਾਹਮਣੇ ਉਸ ਬਾਰੇ ਸ਼ੋਖੀ ਮਾਰਨ ਦਿਓ।
14. ਆਪਣੇ ਬੱਚੇ ਨੂੰ ਸਿਰਫ ਇਸ ਲਈ ਗਲੇ ਲਗਾਓ।
15. ਮੁਲਾਕਾਤ ਮੁਲਤਵੀ ਕਰੋ, ਅਤੇ ਇਸਦੀ ਬਜਾਏ ਕੁਝ ਅਜਿਹਾ ਕਰੋ ਜੋ ਤੁਹਾਡੇ ਬੱਚੇ ਨੂੰ ਕਰਨਾ ਪਸੰਦ ਹੈ।
16. ਆਪਣੇ ਬੱਚੇ ਨੂੰ ਸਕੂਲ ਤੋਂ ਇੱਕ ਦਿਨ ਦੀ ਛੁੱਟੀ ਦੇ ਕੇ ਹੈਰਾਨ ਕਰੋ ਅਤੇ ਦਿਨ ਇਕੱਠੇ ਬਿਤਾਓ।
17. ਆਪਣੀ ਧੀ ਨੂੰ ਦੱਸੋ ਕਿ ਉਹ ਸੁੰਦਰ ਹੈ।
18. ਆਪਣੇ ਪੁੱਤਰ ਨੂੰ ਦੱਸੋ ਕਿ ਉਹ ਸੁੰਦਰ ਹੈ।
19. ਆਪਣੇ ਬੱਚੇ ਨੂੰ ਕਿਰਪਾ ਦਿਓ ਜਦੋਂ ਉਹ ਗਲਤੀ ਕਰਦਾ ਹੈ।
20. ਹਰ ਰੋਜ਼ ਆਪਣੇ ਬੱਚੇ ਨਾਲ ਪ੍ਰਾਰਥਨਾ ਕਰੋ।
21. ਆਪਣੇ ਬੱਚੇ ਦੀ ਰਾਇ ਪੁੱਛਣ ਲਈ ਢੁਕਵੇਂ ਮੌਕਿਆਂ ਦਾ ਫਾਇਦਾ ਉਠਾਓ।
22. ਉਹਨਾਂ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹੋਏ ਇੱਕ ਨੋਟ ਲਿਖੋ।
23. ਉਹਨਾਂ ਦੀਆਂ ਮਨਪਸੰਦ ਕੂਕੀਜ਼ ਨੂੰ ਬੇਕ ਕਰੋ ਜਾਂ ਖਰੀਦੋ।
24. ਪੈਪਕੋਰਨ ਬਣਾਓ ਅਤੇ ਇਕੱਠੇ ਇੱਕ ਪੁਰਾਣੀ ਫਿਲਮ ਦਾ ਆਨੰਦ ਲਓ।
25. ਉਹਨਾਂ ਨੂੰ ਨਾਸ਼ਤੇ ਜਾਂ ਰਾਤ ਦੇ ਖਾਣੇ ਲਈ ਇੱਕ ਰੈਸਟੋਰੈਂਟ ਵਿੱਚ ਲੈ ਜਾਓ।
26. ਇੱਕ ਸ਼ੌਕ ਬਣਾਓ ਜੋ ਉਹ ਖਾਸ ਤੌਰ 'ਤੇ ਕਰਨਾ ਪਸੰਦ ਕਰਦੇ ਹਨ।
27. ਇਕੱਠੇ ਇੱਕ ਨਵਾਂ ਸ਼ੌਕ ਸ਼ੁਰੂ ਕਰੋ।

ਅੰਤਿਕਾ ਟੀ ਸ਼ਬਦਾਵਲੀ

ਇਹ ਪਰਿਭਾਸ਼ਾਵਾਂ ਵੈਬਸਟਰਜ਼ ਨਿਊ ਇੰਟਰਨੈਸ਼ਨਲ ਡਿਕਸ਼ਨਰੀ ਆਫ ਦ ਇੰਗਲਿਸ਼ ਲੈਂਗੂਏਜ, ਜੀ ਐਂਡ ਸੀ ਮੈਰਿਅਮ ਕੰਪਨੀ, ਅਤੇ ਦ ਕੰਪਲੀਟ ਵਰਡ ਸਟੱਡੀ ਡਿਕਸ਼ਨਰੀ, ਸਪਾਈਰੇਜ਼ ਜ਼ੇਡੀਆਟਸ, ਏਐਮਜੀ ਪਬਲਿਸ਼ਰਜ਼ ਤੋਂ ਲਈਆਂ ਗਈਆਂ ਹਨ।

ਪਾਲਣਾ: ਰਹਿਣਾ, ਰਹਿਣਾ, ਇੱਕ ਜਗ੍ਹਾ ਤੇ ਜਾਰੀ ਰੱਖਣਾ, ਬਿਨਾਂ ਝਾੜ ਦਿੱਤੇ ਸਹਿਣਾ।

ਜਵਾਬਦੇਹੀ: ਇੱਕ ਲੇਖਾ ਦੇਣ ਦੇ ਅਧੀਨ, ਜਵਾਬਦੇਹ, ਇੱਕ ਬਿਆਨ ਜੋ ਕਿਸੇ ਦੇ ਆਚਰਣ ਦੀ ਵਿਆਖਿਆ ਕਰਦਾ ਹੈ।

ਸਲਾਹ: ਨੈਬੀਸੀਆ (ਯੂਨਾਨੀ)। ਚੇਤਾਵਨੀ, ਉਪਦੇਸ਼, ਹੱਲਾਸ਼ੇਰੀ ਜਾਂ ਤਾੜਨਾ ਦਾ ਕੋਈ ਵੀ ਸ਼ਬਦ, ਜੋ ਸਹੀ ਵਿਵਹਾਰ ਵੱਲ ਲੈ ਜਾਂਦਾ ਹੈ (ਅਫ਼ਸੀਆਂ 6:4)। ਇਹ ਸਮਝ ਪ੍ਰਦਾਨ ਕਰਕੇ ਕਿਸੇ 'ਤੇ ਸੁਧਾਰਾਤਮਕ ਪ੍ਰਭਾਵ ਪਾਉਣ ਦਾ ਵਿਚਾਰ ਹੈ।

ਪਿਆਰ ਨਾਲ ਤਾਂਘ ਜਾਂ ਸ਼ੌਕੀਨ ਪਿਆਰ: ਹੋਮੀਰੋਮਾਈ (ਯੂਨਾਨੀ)। ਕਿਸੇ ਲਈ ਜੋਸ਼ ਨਾਲ ਅਤੇ ਦਿਲੋਂ ਤਰਸਣਾ, ਅਤੇ, ਮਾਂ ਦੇ ਪਿਆਰ ਨਾਲ ਜੁੜਿਆ ਹੋਇਆ ਹੈ, ਇੱਥੇ ਇਰਾਦਾ ਇੱਕ ਪਿਆਰ ਨੂੰ ਇੰਨਾ ਡੂੰਘਾ ਅਤੇ ਮਜ਼ਬੂਰ ਕਰਨ ਲਈ ਪ੍ਰਗਟ ਕਰਨਾ ਹੈ ਜੋ ਬੇਮਿਸਾਲ ਹੈ (1 ਥੋਸਲੁਨੀਕੀਆਂ 2:8)। ਮਰੇ ਹੋਏ ਬੱਚਿਆਂ ਦੀਆਂ ਕਬਰਾਂ 'ਤੇ ਪ੍ਰਾਚੀਨ ਸ਼ਿਲਾਲੇਖਾਂ ਵਿਚ ਕਈ ਵਾਰ ਇਹ ਸ਼ਬਦ ਸ਼ਾਮਲ ਹੁੰਦਾ ਹੈ ਜਦੋਂ ਮਾਪੇ ਬਹੁਤ ਜਲਦੀ-ਜਲਦੀ ਵਿਛੋੜੇ ਵਾਲੇ ਬੱਚੇ ਲਈ ਉਨ੍ਹਾਂ ਦੀ ਉਦਾਸ ਇੱਛਾ ਦਾ ਵਰਣਨ ਕਰਨਾ ਚਾਹੁੰਦੇ ਸਨ।

ਮਨਜ਼ੂਰੀ: ਲਗਾਤਾਰ ਟੈਸਟ ਕਰਨ ਲਈ, ਆਪਣੀ ਕਾਰਵਾਈ ਦੀ ਮਨਜ਼ੂਰੀ ਤੋਂ ਪਹਿਲਾਂ ਜਾਂਚ ਕਰੋ।

ਹੰਕਾਰੀ ਜਾਂ ਘਮੰਡੀ: ਘਮੰਡੀ ਹੋਣਾ; ਮਹਿਸੂਸ ਕਰਨਾ ਜਾਂ ਸਵੈ-ਮਹੱਤਵ ਦਿਖਾਉਣਾ, ਦੂਜਿਆਂ ਲਈ ਅਣਦੇਖੀ।

ਘਮੰਡੀ; ਆਪਣੇ ਆਪ ਨੂੰ ਉੱਚ ਦਰਜਾ ਦੇਣਾ, ਜਾਂ ਮਹੱਤਤਾ ਦੀ ਅਣਉਚਿਤ ਡਿਗਰੀ।

ਰਵੱਈਆ: ਇੱਕ ਮੁਦਰਾ ਜਾਂ ਸਥਿਤੀ; ਇੱਕ ਭਾਵਨਾ, ਰਾਏ ਜਾਂ ਮੂਡ।

ਸਭ ਕੁਝ ਰੱਖਦਾ ਹੈ: ਰਿੱਛ, ਸਟੈਗੋ (ਯੂਨਾਨੀ)। ਛੁਪਾਉਣ ਲਈ, ਛੁਪਾਉਣ ਲਈ। ਪਿਆਰ ਦੂਜਿਆਂ ਦੀਆਂ ਕਮੀਆਂ ਨੂੰ ਲੁਕਾਉਂਦਾ ਹੈ, ਉਹਨਾਂ ਨੂੰ ਢੱਕਦਾ ਹੈ। ਇਹ ਨਾਰਾਜ਼ਗੀ ਨੂੰ ਬਾਹਰ ਰੱਖਦਾ ਹੈ ਜਿਵੇਂ ਕਿ ਜਹਾਜ਼ ਪਾਣੀ ਜਾਂ ਛੱਤ ਨੂੰ ਮੀਂਹ ਤੋਂ ਬਾਹਰ ਰੱਖਦਾ ਹੈ।

ਵਿਵਹਾਰ: ਵਿਵਹਾਰ ਦਾ ਕੰਮ ਜਾਂ ਢੰਗ।

ਵਿਸ਼ਵਾਸ ਕਰਨਾ: ਪਿਸਟੀਓ (ਯੂਨਾਨੀ)। ਵਿੱਚ ਵਿਸ਼ਵਾਸ ਰੱਖਣਾ, ਜਾਂ ਕਿਸੇ ਚੀਜ਼ ਵਿੱਚ ਦ੍ਰਿੜਤਾ ਨਾਲ ਮਨਾਉਣਾ। ਇਹ ਸੰਭਾਵੀ ਉਮੀਦ ਦੇ ਰਵੱਈਏ ਨੂੰ ਦਰਸਾਉਂਦਾ ਹੈ।

ਦੋਸ਼ ਰਹਿਤ: ਨੁਕਸ ਰਹਿਤ, ਆਲੇਚਕਾਂ ਦੀ ਜਾਂਚ ਦਾ ਸਾਹਮਣਾ ਕਰਨ ਦੇ ਯੋਗ। ਜਦੋਂ ਤੁਸੀਂ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਚੱਲਦੇ ਹੋ, ਤੁਸੀਂ ਮਸੀਹ ਦੇ ਰੂਪ ਵਿੱਚ ਬਦਲ ਜਾਂਦੇ ਹੋ, ਅਤੇ ਤੁਹਾਡਾ ਈਸ਼ਵਰੀ ਵਿਵਹਾਰ ਦੂਜਿਆਂ ਲਈ ਸਪੱਸ਼ਟ ਹੋ ਜਾਂਦਾ ਹੈ।

ਸ਼ੋਖੀ: ਆਪਣੇ ਬਾਰੇ, ਜਾਂ ਆਪਣੇ ਆਪ ਨਾਲ ਸਬੰਧਤ ਚੀਜ਼ਾਂ, ਸ਼ੋਖੀ ਭਰੇ ਢੰਗ ਨਾਲ ਗੱਲ ਕਰਨ ਲਈ; ਸ਼ੋਖੀ ਮਾਰਨ ਲਈ

ਉਹਨਾਂ ਨੂੰ ਲਿਆਓ: ਏਕਟਰੇਫੇ (ਯੂਨਾਨੀ)। ਪੇਸ਼ਣ, ਪਾਲਣ, ਖੁਆਉਣਾ (ਅਫ਼ਸੀਆਂ 6:4)। ਪਾਲਣ ਪੇਸ਼ਣ, ਪਾਲਣ-ਪੇਸ਼ਣ, ਪਰਿਪੱਕਤਾ ਤੱਕ ਲਿਆਉਣ ਲਈ ਜਿਵੇਂ ਕਿ ਬੱਚਿਆਂ ਨੂੰ ਸਿਖਲਾਈ ਜਾਂ ਸਿੱਖਿਆ ਦੇਣ ਦੇ ਅਰਥਾਂ ਵਿੱਚ।

ਚਾਰਜ ਕੀਤਾ, ਬੇਨਤੀ ਕਰਨਾ, ਤਾਕੀਦ ਕਰਨਾ: ਮਾਰਟੀਰੋਮੇਨੋਈ (ਯੂਨਾਨੀ)। "ਸੱਚ ਦੀ ਸਪੁਰਦਗੀ" ਨੂੰ ਦਰਸਾਉਂਦਾ ਹੈ ਅਤੇ ਸੰਭਾਵਤ ਤੌਰ 'ਤੇ ਪਿਤਾ ਦੇ ਵਧੇਰੇ ਨਿਰਦੇਸ਼ਕ ਕਾਰਜਾਂ ਨੂੰ ਵਿਅਕਤ ਕਰਨਾ ਸੀ। ਇੱਕ ਚੰਗਾ ਪਿਤਾ ਉਤਸ਼ਾਹਿਤ ਕਰਦਾ ਹੈ ਅਤੇ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ, ਜੋ ਮਾਂ ਵੀ ਕਰਦੀ ਹੈ।

ਤਾੜਨਾ ਜਾਂ ਅਨੁਸ਼ਾਸਨ: ਪੇਡੀਆ (ਯੂਨਾਨੀ)। ਸੁਧਾਰ ਜਾਂ ਸਿਖਲਾਈ। ਹਰ ਜੁਰਮ ਦਾ ਨਤੀਜਾ ਹੁੰਦਾ ਹੈ; ਕੁਝ ਕਿਸਮ ਦੀ ਸਿਖਲਾਈ/ਸੁਧਾਰ ਦੀ ਪਾਲਣਾ ਕੀਤੀ ਜਾਵੇਗੀ। ਅਫ਼ਸੀਆਂ 6:4 ਵਿੱਚ ਵਰਤਿਆ ਗਿਆ ਹੈ।

ਧੋਖਾ: ਲੁੱਟਣਾ ਜਾਂ ਲੁੱਟਣਾ ਜਿਵੇਂ ਯੁੱਧ ਵਿੱਚ ਲੁੱਟ ਲਿਆ ਜਾਂਦਾ ਹੈ। ਕੁਲੁੱਸੀਅਨ 2:8 NASB ਵਿੱਚ "ਤੁਹਾਨੂੰ ਬੰਦੀ ਬਣਾ ਲਓ" ਵਜੋਂ ਅਨੁਵਾਦ ਕੀਤਾ ਗਿਆ ਹੈ। ਇਸ ਕੇਸ ਵਿੱਚ ਵਿਸ਼ਵਾਸੀਆਂ ਨੂੰ ਪੂਰੀ ਦੈਲਤ ਨੂੰ ਲੁੱਟਣਾ ਹੈ ਜੋ ਉਹਨਾਂ ਕੋਲ ਮਸੀਹ ਵਿੱਚ ਹੈ ਜਿਵੇਂ ਕਿ ਬਚਨ ਵਿੱਚ ਪ੍ਰਗਟ ਕੀਤਾ ਗਿਆ ਹੈ, ਨਾਲ ਹੀ ਉਸਦੀ ਸ਼ਕਤੀ ਅਤੇ ਦਖਲਅੰਦਾਜ਼ੀ।

ਪਾਲਨਾ: ਧਿਆਨ ਦੇਣਾ, ਧਿਆਨ ਦੇਣਾ, ਸੇਵਾ ਕਰਨਾ, ਗਰਮੀ ਨਾਲ ਨਰਮ ਹੋਣਾ, ਪੰਛੀਆਂ ਵਾਂਗ ਨਿੱਘਾ ਰੱਖਣਾ ਜੋ ਆਪਣੇ ਬੱਚਿਆਂ ਨੂੰ ਖੰਭਾਂ ਨਾਲ ਢੱਕਦੇ ਹਨ (ਬਿਵਸਥਾ ਸਾਰ 22:6), ਕੋਮਲ ਪਿਆਰ ਨਾਲ ਪਾਲਣ ਕਰਨਾ, ਕੋਮਲ ਦੇਖਭਾਲ ਨਾਲ ਪਾਲਣ ਪੇਸ਼ ਕਰਨਾ। 1 ਥੱਸਲੁਨੀਕੀਆਂ 2:7 NASB ਵਿੱਚ "ਕੋਮਲ ਦੇਖਭਾਲ" ਵਜੋਂ ਅਨੁਵਾਦ ਕੀਤਾ ਗਿਆ ਹੈ।

ਸੰਚਾਰ: ਸੰਚਾਰ ਦਾ ਕੰਮ ਵਿਚਾਰ, ਸੰਦੇਸ਼ ਜਾਂ ਜਾਣਕਾਰੀ ਦਾ ਆਦਾਨ-ਪ੍ਰਦਾਨ ਹੈ।

ਕਬੂਲ ਕਰੋ: ਪਰਮੇਸ਼ੁਰ ਨਾਲ ਸਹਿਮਤ ਹੋਣਾ ਕਿ ਜੇ ਤੁਸੀਂ ਅਣਜਾਣੇ ਵਿੱਚ ਜਾਂ ਜਾਣਬੁੱਝ ਕੇ ਕੀਤਾ ਸੀ ਉਹ ਇੱਕ ਪਾਪ ਸੀ।

ਨਤੀਜੇ: ਉਹ ਜੋ ਕਿਸੇ ਨਿਯਮ ਨੂੰ ਤੋੜਨ ਤੋਂ ਬਾਅਦ ਹੁੰਦਾ ਹੈ। ਜਦੋਂ ਤੁਹਾਡੇ ਕੋਲ ਕੋਈ ਨਿਯਮ ਹੁੰਦਾ ਹੈ, ਤਾਂ ਉਸ ਨਿਯਮ ਨੂੰ ਤੋੜਨ ਲਈ ਇੱਕ ਸੁਧਾਰਾਤਮਕ ਨਤੀਜਾ ਹੋਣਾ ਚਾਹੀਦਾ ਹੈ।

ਨਿਯੰਤਰਣ: ਸ਼ਕਤੀ ਦੀ ਵਰਤੋਂ ਕਰਨਾ, ਹਾਵੀ ਹੋਣਾ ਜਾਂ ਰਾਜ ਕਰਨਾ, ਸੰਜਮ ਕਰਨਾ, ਇੱਕ ਸੰਜਮ ਸ਼ਕਤੀ।

ਚਿਹਰਾ: ਪਨੀਯਮ (ਹਿਬਰੂ)। ਚਿਹਰੇ ਦਾ ਸ਼ਾਬਦਿਕ ਅਰਥ ਹੈ (ਉਤਪਤ 43:31; 1 ਰਾਜਿਆਂ 19:13) ਪਰ ਇਹ ਵੀ ਇੱਕ ਵਿਅਕਤੀ ਦੇ ਮਨੋਦਸ਼ਾ ਜਾਂ ਰਵੱਈਏ ਦਾ ਪ੍ਰਤੀਬਿੰਬ ਹੈ ਜਿਵੇਂ ਕਿ ਬੋਰਹਿਮ ਹੋਣਾ (ਯਿਰਮਿਯਾਹ 5:3), ਬੋਰਹਿਮ (ਬਿਵਸਥਾ ਸਾਰ 28:50), ਅਨੰਦਮਈ (ਅੱਯੂਬ 29:24), ਅਪਮਾਨਿਤ (2 ਸਮੂਏਲ 19:5), ਡਰਿਆ ਹੋਇਆ (ਯਸਾਯਾਹ 13:8)। ਧਰਮ-ਗ੍ਰੰਥ ਇੱਕ ਬੁਰਾ ਮੂੰਹ (ਮੱਤੀ 6:16) ਅਤੇ ਇੱਕ ਚੰਗਾ (ਜ਼ਬੂਰ 4:6) ਦਰਸਾਉਂਦਾ ਹੈ।

ਅਵੱਗਿਆ: ਜਦੋਂ ਕੋਈ ਬੱਚਾ ਅਥਾਰਟੀ ਅਤੇ ਅਨੁਸ਼ਾਸਨ ਦੇ ਵਿਰੁੱਧ ਬਗ਼ਾਵਤ ਕਰਦਾ ਹੈ ਜੋ ਉਨ੍ਹਾਂ ਦੀ ਬੇਵਕੂਫੀ ਭਰੀ ਕਾਰਵਾਈ ਦਾ ਪਾਲਣ ਕਰਦਾ ਹੈ।

defile: ਪਲੀਤ ਕਰਨਾ, ਅਪਵਿੱਤਰ ਕਰਨਾ; ਜਾਂ ਭ੍ਰਿਸ਼ਟ।

ਸ਼ਰਧਾ ਨਾਲ: ਪਵਿੱਤਰ, ਪਵਿੱਤਰ, ਪਵਿੱਤਰ, ਪਰਮੇਸ਼ੁਰ ਨੂੰ ਸਮਰਪਿਤ। ਇਹ ਮਸੀਹ ਨਾਲ ਤੁਹਾਡੇ ਸਥਾਈ ਰਿਸ਼ਤੇ ਦਾ ਵਰਣਨ ਕਰਦਾ ਹੈ। ਜਦੋਂ ਤੁਸੀਂ ਪਰਮੇਸ਼ੁਰ ਨੂੰ ਸਮਰਪਿਤ ਜਾਂ ਸਮਰਪਿਤ ਹੁੰਦੇ ਹੋ, ਤਾਂ ਉਹ ਰਿਸ਼ਤਾ ਇੱਕ ਪਵਿੱਤਰ ਜੀਵਨ ਦਾ ਸਰੋਤ ਹੁੰਦਾ ਹੈ।

diligently: ਲਗਨ ਨਾਲ ਧਿਆਨ ਨਾਲ; ਕਿਸੇ ਵਿਸ਼ੇ ਜਾਂ ਪਿੱਛਾ ਲਈ ਅਰਜ਼ੀ ਵਿੱਚ ਸਥਿਰ ਅਤੇ ਦ੍ਰਿੜਤਾ; ਧਿਆਨ ਨਾਲ ਧਿਆਨ ਅਤੇ ਕੋਸ਼ਿਸ਼ ਨਾਲ ਮੁਕੱਦਮਾ ਚਲਾਇਆ ਗਿਆ; ਲਾਪਰਵਾਹੀ ਜਾਂ ਲਾਪਰਵਾਹੀ ਨਹੀਂ।

ਚੇਲਾ (ਕਿਰਿਆ): ਉਦਾਹਰਣ ਅਤੇ ਹਿਦਾਇਤ ਦੁਆਰਾ ਸਾਡੇ ਬੱਚਿਆਂ ਦੇ ਦਿਲਾਂ ਵਿੱਚ ਪ੍ਰਮਾਤਮਾ ਦੇ ਬਚਨ ਨੂੰ ਸਥਾਪਿਤ ਕਰਨਾ, ਉਨ੍ਹਾਂ ਨੂੰ ਪ੍ਰਾਰਥਨਾ ਕਰਨਾ ਅਤੇ ਪਰਮੇਸ਼ੁਰ ਨਾਲ ਰਿਸ਼ਤਾ ਕਿਵੇਂ ਰੱਖਣਾ ਹੈ (ਨੈਤਿਕਤਾ ਅਤੇ ਕਦਰਾਂ ਕੀਮਤਾਂ ਦੀ ਅਧਿਆਤਮਿਕ ਸਿਖਲਾਈ) ਸਿਖਾਉਣਾ।

ਚੇਲਾ (ਨਾਮ): ਮੈਥੇਟਸ (ਯੂਨਾਨੀ)। ਇੱਕ ਵਿਦਿਆਰਥੀ, ਸਿਖਿਆਰਥੀ, ਜਾਂ ਵਿਦਿਆਰਥੀ। ਪਰ ਨਵੇਂ ਨੇਮ ਵਿੱਚ ਇਸਦਾ ਅਰਥ ਬਹੁਤ ਜ਼ਿਆਦਾ ਹੈ। ਇਹ ਇੱਕ ਅਨੁਯਾਈ ਹੈ ਜੋ ਉਸ ਦੁਆਰਾ ਦਿੱਤੇ ਗਏ ਉਪਦੇਸ਼ ਨੂੰ ਸਵੀਕਾਰ ਕਰਦਾ ਹੈ ਅਤੇ ਇਸਨੂੰ ਆਪਣਾ ਆਚਰਣ ਦਾ ਨਿਯਮ ਬਣਾਉਂਦਾ ਹੈ। ਕਲਾਸਿਕ ਯੂਨਾਨੀ ਵਿੱਚ, "ਇੱਕ ਅਪ੍ਰੈਂਟਿਸ," ਉਹ ਵਿਅਕਤੀ ਜੋ ਨਾ ਸਿਰਫ਼ ਅਧਿਆਪਕ ਤੋਂ ਤੱਥਾਂ ਨੂੰ ਸਿੱਖਦਾ ਹੈ ਬਲਕਿ ਹੋਰ ਚੀਜ਼ਾਂ ਜਿਵੇਂ ਕਿ ਰਵੱਈਏ ਅਤੇ ਫਲਸਫ਼ੇ। ਗਣਿਤ ਨੂੰ ਇੱਕ "ਵਿਦਿਆਰਥੀ ਸਾਥੀ" ਕਿਹਾ ਜਾ ਸਕਦਾ ਹੈ, ਜੋ ਕਲਾਸ ਵਿੱਚ ਨਾ ਸਿਰਫ਼ ਲੈਕਚਰ ਸੁਣਦਾ ਹੈ, ਸਗੋਂ ਜੋ ਜੀਵਨ ਦੇ ਨਾਲ-ਨਾਲ ਤੱਥਾਂ ਨੂੰ ਸਿੱਖਣ ਲਈ ਅਧਿਆਪਕ ਦੀ ਪਾਲਣਾ ਕਰਦਾ ਹੈ ਅਤੇ ਹੌਲੀ-ਹੌਲੀ ਅਧਿਆਪਕ ਦੇ ਚਰਿੱਤਰ ਨੂੰ ਗ੍ਰਹਿਣ ਕਰਦਾ ਹੈ।

ਸ਼ਿਸ਼ਟਾਚਾਰ (ਸਿੱਧਾ): ਸਿੱਖਿਆ-ਚੇਲਾਪਣ ਉਹ ਸਮਾਂ ਹੈ ਜੋ ਤੁਸੀਂ ਆਪਣੇ ਬੱਚਿਆਂ ਨਾਲ ਸ਼ਰਧਾ (ਬਾਈਬਲ ਸਟੱਡੀ) ਕਰਨ ਲਈ ਨਿਰਧਾਰਤ ਕਰਦੇ ਹੋ। ਇਹ ਇੱਕ ਯੋਜਨਾਬੱਧ ਗਤੀਵਿਧੀ ਹੈ ਜਿਸ ਵਿੱਚ ਪਰਿਵਾਰ ਸ਼ਾਮਲ ਹੁੰਦਾ ਹੈ।

ਸ਼ਿਸ਼ਟਾਚਾਰ (ਅਪ੍ਰਤੱਖ): ਸਿੱਖਿਆ-ਚੇਲਾਪਣ ਉਦੋਂ ਵਾਪਰਦਾ ਹੈ ਜਦੋਂ ਪਰਮੇਸ਼ੁਰ ਅਧਿਆਤਮਿਕ ਚੀਜ਼ਾਂ ਦੀ ਗੈਰ-ਰਸਮੀ ਜਾਂ ਗੈਰ-ਯੋਜਨਾਬੱਧ ਚਰਚਾ ਦਾ ਮੌਕਾ ਪੇਸ਼ ਕਰਦਾ ਹੈ। ਇਸਦਾ ਮਤਲਬ ਹੈ ਕਿ ਮਾਤਾ-ਪਿਤਾ ਧਿਆਨ ਦੇ ਰਹੇ ਹਨ, ਉਹਨਾਂ ਮੌਕਿਆਂ ਨੂੰ ਦੇਖਦੇ ਹੋਏ।

ਅਨੁਸ਼ਾਸਨ (ਬੱਚਿਆਂ ਦਾ): ਇੱਕ ਪਰਿਪੱਕ ਬਾਲਗ ਦੇ ਚਰਿੱਤਰ ਗੁਣ ਪੈਦਾ ਕਰਨਾ (ਅਫ਼ਸੀਆਂ 6:4), ਜੋ ਕਿ ਨੈਤਿਕਤਾ, ਕਦਰਾਂ-ਕੀਮਤਾਂ, ਨਿੱਜੀ ਜ਼ਿੰਮੇਵਾਰੀ, ਅਤੇ ਸੰਜਮ ਹਨ; ਸਿਖਲਾਈ ਵਿਵਹਾਰ।

ਪਿਆਰ ਭਰਿਆ ਸੰਚਾਰ

ਨਿਰਾਸ਼: ਅਥੁਮਿਓ (ਯੂਨਾਨੀ)। ਮੂਲ ਸ਼ਬਦ ਥੋਮੇਸ ਹੈ, ਜਿਸਦਾ ਅਰਥ ਹੈ "ਹਿੰਸਕ ਗਤੀ ਜਾਂ ਮਨ ਦੀ ਭਾਵਨਾ, ਜਿਵੇਂ ਕਿ ਗੁੱਸਾ, ਕ੍ਰੋਧ, ਜਾਂ ਗੁੱਸਾ।" ਇੱਕ (ਅਲਫਾ) ਨੂੰ ਜੋੜਨ ਤੋਂ ਪਹਿਲਾਂ ਇਸਨੂੰ ਨਕਾਰਾਤਮਕ ਬਣਾਉਂਦਾ ਹੈ, ਜਿਸਦਾ ਮਤਲਬ ਹੈ "ਬਿਨਾਂ" ਜਨੂੰਨ; ਨਿਰਾਸ਼, ਮਨ ਵਿੱਚ ਪਰੇਸ਼ਾਨ, ਅਤੇ ਹਿੰਮਤ ਦੇ ਨੁਕਸਾਨ ਨੂੰ ਦਰਸਾਉਂਦਾ ਹੈ (ਕੁਲੁੱਸੀਆਂ 3:21)।

ਸੰਪਾਦਨ: ਓਇਕੋਡੋਮ (ਯੂਨਾਨੀ)। ਕਿਸੇ ਹੋਰ ਦੇ ਅਧਿਆਤਮਿਕ ਲਾਭ ਜਾਂ ਉੱਨਤੀ ਲਈ ਨਿਰਮਾਣ ਕਰਨ ਲਈ, ਇੱਕ ਘਰ ਜਾਂ ਢਾਂਚਾ ਬਣਾਉਣ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ।

ਉਤਸ਼ਾਹਿਤ ਜਾਂ ਆਰਾਮ: ਪ੍ਰੇਰਿਤ ਕਰਨਾ, ਸਮਰਥਨ ਕਰਨਾ; ਮੁਸੀਬਤ ਜਾਂ ਚਿੰਤਾ ਦੇ ਸਮੇਂ ਦਿਲਾਸਾ, ਖੁਸ਼ ਕਰਨ ਅਤੇ ਸਹੀ ਵਿਵਹਾਰ ਨੂੰ ਪ੍ਰੇਰਿਤ ਕਰਨ ਲਈ ਤਿਆਰ ਕੀਤਾ ਗਿਆ ਆਰਾਮਦਾਇਕ ਉਤਸ਼ਾਹ।

ਸਭ ਕੁਝ ਸਹਿਣਾ: ਸਹਿਣਾ, ਹੁਪੋਮੇਨੋ (ਯੂਨਾਨੀ), ਅਧੀਨ ਰਹਿਣਾ, ਸਹਿਣ ਕਰਨਾ, ਦੁੱਖਾਂ ਦੇ ਭਾਰ ਵਜੋਂ, ਦੁੱਖ ਝੱਲਣਾ। ਮਰੀਜ਼ ਦੀ ਸਹਿਮਤੀ, ਇਸਦੀ ਜ਼ਮੀਨ ਨੂੰ ਫੜੀ ਰੱਖਣਾ ਜਦੋਂ ਇਹ ਹੁਣ ਵਿਸ਼ਵਾਸ ਜਾਂ ਉਮੀਦ ਨਹੀਂ ਕਰ ਸਕਦਾ।

ਬੀਰਖਾ: ਕਿਸੇ ਹੋਰ ਦੀ ਉੱਤਮਤਾ ਜਾਂ ਚੰਗੀ ਕਿਸਮਤ ਦੀ ਨਜ਼ਰ ਵਿੱਚ ਅਸੰਤੁਸ਼ਟੀ ਜਾਂ ਬੇਚੈਨੀ, ਕੁਝ ਹੱਦ ਤੱਕ ਨਫ਼ਰਤ ਅਤੇ ਬਰਾਬਰ ਫਾਇਦੇ ਹਾਸਲ ਕਰਨ ਦੀ ਇੱਛਾ ਦੇ ਨਾਲ; ਖਤਰਨਾਕ ਗੁੱਸਾ

ਉਪਦੇਸ਼: Parakleo (ਯੂਨਾਨੀ)। ਕਿਸੇ ਦੇ ਪੱਖ ਨੂੰ ਬੁਲਾਉਣ ਲਈ, ਸਹਾਇਤਾ ਲਈ; ਕਿਸੇ ਨੂੰ ਕੁਝ ਕਰਨ ਲਈ ਉਤਸ਼ਾਹਿਤ ਕਰਨ, ਨਸੀਹਤ ਦੇਣ ਜਾਂ ਤਾਕੀਦ ਕਰਨ ਲਈ। ਸਾਨੂੰ ਆਪਣੇ ਬੱਚਿਆਂ ਦੇ ਨਾਲ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪ੍ਰਭੂ ਦੀਆਂ ਚੀਜ਼ਾਂ ਵਿੱਚ ਵਧਣ ਵਿੱਚ ਮਦਦ ਕਰਨੀ ਚਾਹੀਦੀ ਹੈ।

ਵਿਸ਼ਵਾਸ: ਪਿਸਟੀਓ (ਯੂਨਾਨੀ)। ਵਿਚ ਵਿਸ਼ਵਾਸ ਕਰਨਾ, ਭਰੋਸਾ ਕਰਨਾ; ਖਾਸ ਤੌਰ 'ਤੇ ਕਿਸੇ ਚੀਜ਼ ਲਈ ਦ੍ਰਿੜਤਾ ਨਾਲ ਮਨਾਉਣ ਲਈ। ਇਹ ਕੇਵਲ ਇੱਕ ਮਾਨਸਿਕ ਸਹਿਮਤੀ ਦੇਣ ਤੋਂ ਵੱਧ ਹੈ; ਇਸ ਦਾ ਮਤਲਬ ਹੈ ਕਿ ਵਿਸ਼ਵਾਸ ਕੀਤੇ 'ਤੇ ਕੰਮ ਕਰਨਾ।

ਮੂਰਖਤਾ: ਚਰਿੱਤਰ ਦੀ ਘਾਟ, ਸਮਝ ਦੀ ਘਾਟ, ਬੇਸਮਝ, ਦਿਮਾਗੀ, ਤਰਕਹੀਣ, ਹਾਸੇਹੀਣੀ, ਨਿਰਣੇ ਦੀ ਘਾਟ।

forsake: ਇਨਕਾਰ ਕਰਨਾ। ਰੋਜ਼ਾਨਾ ਸਾਡੀਆਂ ਪ੍ਰਾਥਮਿਕਤਾਵਾਂ ਨੂੰ ਪਰਮੇਸ਼ੁਰ ਦੇ ਬਚਨ ਨਾਲ ਜੋੜੋ, ਜੇ ਉਸ ਦੀ ਇੱਛਾ ਨੂੰ ਸਾਡੇ ਉੱਤੇ ਰੱਖਦਾ ਹੈ।

ਕੋਮਲ: ਜਾਪਦਾ, ਢੁਕਵਾਂ; ਬਰਾਬਰੀ ਵਾਲਾ, ਨਿਰਪੱਖ, ਸੰਜਮੀ, ਸਹਿਣਸ਼ੀਲ, ਕਾਨੂੰਨ ਦੇ ਪੱਤਰ 'ਤੇ ਜ਼ੋਰ ਨਾ ਦੇਣਾ। ਉਸ ਵਿਚਾਰਸ਼ੀਲਤਾ ਨੂੰ ਪ੍ਰਗਟ ਕਰਦਾ ਹੈ ਜੋ ਕਿਸੇ ਕੋਸ਼ ਦੇ ਤੱਥਾਂ ਨੂੰ ਮਾਨਵੀ ਅਤੇ ਤਰਕਸੰਗਤ ਤੌਰ 'ਤੇ ਵੇਖਦਾ ਹੈ।

ਅਸਲੀਅਤ: ਡੋਕਿਮੀਅਨ (ਯੂਨਾਨੀ)। ਕੁਝ ਅਜਿਹਾ ਜਿਸ ਦੀ ਜਾਂਚ ਕੀਤੀ ਗਈ ਹੈ ਅਤੇ ਮਨਜ਼ੂਰੀ ਦਿੱਤੀ ਗਈ ਹੈ। ਸਾਰੀਆਂ ਅਸੁੱਖੀਆਂ ਨੂੰ ਹਟਾਉਣ ਲਈ ਧਾਤਾਂ ਦੀ ਵਰਤੋਂ ਕੀਤੀ ਗਈ ਸੀ ਜੋ ਸੁੱਧ ਕਰਨ ਦੀ ਪ੍ਰਕਿਰਿਆ ਦੁਆਰਾ ਕੀਤੀ ਗਈ ਸੀ।

ਵਡਿਆਈ: ਪ੍ਰਤੀਬਿੰਬਤ ਕਰਨਾ, ਸਨਮਾਨ ਕਰਨਾ, ਪ੍ਰਸੰਸਾ ਕਰਨਾ; ਉਸਨੂੰ ਇੱਕ ਸਨਮਾਨਯੋਗ ਸਥਿਤੀ ਵਿੱਚ ਰੱਖ ਕੇ ਸਨਮਾਨ ਜਾਂ ਸਨਮਾਨ ਦੇਣ ਲਈ।

ਮੁਖੀ: ਮੁੱਖ ਜਾਂ ਅਗਵਾਈ ਵਾਲਾ ਵਿਅਕਤੀ ਜਿਸ ਦੇ ਅਧੀਨ ਦੂਸਰੇ ਹਨ। ਵਿਅਕਤੀਆਂ ਦੇ ਰੂਪਕ ਰੂਪ ਵਿੱਚ, ਉਦਾਹਰਨ ਲਈ, ਆਪਣੀ ਪਤਨੀ ਦੇ ਸਬੰਧ ਵਿੱਚ ਪਤੀ (1 ਕੁਰਿੰਥੀਆਂ 11:3; ਅਫ਼ਸੀਆਂ 5:23) ਜਿੱਥੇ ਤੱਕ ਉਹ ਇੱਕ ਸਰੀਰ ਹਨ (ਮੱਤੀ 19:6; ਮਰਕੁਸ 10:8), ਅਤੇ ਇੱਕ ਸਰੀਰ ਵਿੱਚ ਇੱਕ ਹੀ ਹੋ ਸਕਦਾ ਹੈ। ਇਸ ਨੂੰ ਨਿਰਦੇਸ਼ਤ ਕਰਨ ਲਈ ਸਿਰ; ਮਸੀਹ ਦੇ ਉਸਦੇ ਚਰਚ ਦੇ ਸਬੰਧ ਵਿੱਚ, ਜੋ ਉਸਦਾ ਸਰੀਰ ਹੈ, ਅਤੇ ਇਸਦੇ ਅੰਗ ਉਸਦੇ ਅੰਗ ਹਨ (1 ਕੁਰਿੰਥੀਆਂ 12:27; ਅਫ਼ਸੀਆਂ 1:22; 4:15; 5:23; ਕੁਲੁੱਸੀਆਂ 1:18; 2:10, 19) ; ਮਸੀਹ ਦੇ ਸਬੰਧ ਵਿੱਚ ਪਰਮੇਸ਼ੁਰ ਦਾ (1 ਕੁਰਿੰਥੀਆਂ 11:3)। ਪਰਮੇਸ਼ੁਰ ਪਿਤਾ ਨੂੰ ਮਸੀਹ ਦੇ ਸਿਰ ਵਜੋਂ ਮਨੋਨੀਤ ਕੀਤਾ ਗਿਆ ਹੈ (ਕੁਲੁੱਸੀਆਂ 2:10; ਅਫ਼ਸੀਆਂ 1:22)।

ਦਿਲ: ਕਾਰਡੀਆ (ਯੂਨਾਨੀ)। ਇੱਛਾਵਾਂ, ਭਾਵਨਾਵਾਂ, ਸਨੇਹ, ਜਨੂੰਨ, ਭਾਵਨਾਵਾਂ ਦੀ ਸੀਟ; ਮਨ।

ਦਿਲ: ਲੇਬਾਬ (ਇਬਰਾਨੀ)। ਮਨ, ਅੰਦਰਲਾ ਬੰਦਾ (ਇੱਛਾ, ਜਜ਼ਬਾਤ)। ਇਹ ਸ਼ਬਦ ਮੁੱਖ ਤੌਰ 'ਤੇ ਅੰਦਰਲੇ ਵਿਅਕਤੀ ਦੇ ਸਮੁੱਚੇ ਸੁਭਾਅ ਦਾ ਵਰਣਨ ਕਰਦਾ ਹੈ।

ਦੁੱਖ: ਕਿਸੇ ਵਿਅਕਤੀ ਨੂੰ ਦੂਜਿਆਂ ਪ੍ਰਤੀ ਕੁੜੱਤਣ ਪੈਦਾ ਕਰ ਸਕਦੀ ਹੈ। ਸਾਡੇ ਜੀਵਨ ਵਿੱਚ ਪ੍ਰਮਾਤਮਾ ਨਾਲ ਸਾਡੇ ਰਿਸ਼ਤੇ ਅਤੇ ਉਸਦੀ ਪਵਿੱਤਰਤਾ ਦੀ ਪ੍ਰਕਿਰਿਆ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਜੇ ਅਸੀਂ ਕਿਸੇ ਸੱਟ ਨੂੰ ਕੁੜੱਤਣ ਵਿੱਚ ਬਦਲਣ ਦਿੰਦੇ ਹਾਂ, ਤਾਂ ਇਹ ਰੂਹਾਨੀ ਤੌਰ 'ਤੇ ਚੱਲਣ ਅਤੇ ਵਧਣ ਲਈ ਲੋੜੀਂਦੀ ਪਰਮੇਸ਼ੁਰ ਦੀ ਕਿਰਪਾ ਨੂੰ ਪ੍ਰਭਾਵਤ ਕਰੇਗਾ, ਅਤੇ ਇਹ ਸਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰ ਸਕਦਾ ਹੈ।

ਇਬਰਾਨੀਆਂ 12:15 ਕਹਿੰਦਾ ਹੈ, “ਧਿਆਨ ਨਾਲ ਵੇਖਣਾ ਕਿ ਕਿਤੇ ਕੋਈ ਪਰਮੇਸ਼ੁਰ ਦੀ ਕਿਰਪਾ ਤੋਂ ਰਹਿ ਨਾ ਜਾਵੇ; ਅਜਿਹਾ ਨਾ ਹੋਵੇ ਕਿ ਕੁਝਤਣ ਦੀ ਕੋਈ ਜੜ੍ਹ ਮੁਸੀਬਤ ਪੈਦਾ ਕਰੇ, ਅਤੇ ਇਸ ਨਾਲ ਬਹੁਤ ਸਾਰੇ ਪਲੀਤ ਹੋ ਜਾਣ।”

hypocrite: ਕੋਈ ਵਿਅਕਤੀ ਜੋ ਜਾਅਲੀ ਕੰਮ ਕਰਦਾ ਹੈ, ਜਾਂ ਨਕਲੀ ਹੈ; ਇੱਕ ਆਦਮੀ ਜੋ ਇੱਕ ਦਿਖਾਵਾ ਪਾਤਰ ਦੇ ਅਧੀਨ ਮੰਨਦਾ ਹੈ ਅਤੇ ਬੋਲਦਾ ਹੈ, ਜਾਂ ਕੰਮ ਕਰਦਾ ਹੈ।

impart: ਇਸ ਕ੍ਰਿਆ ਵਿੱਚ ਕਿਸੇ ਚੀਜ਼ ਨੂੰ ਸਾਂਝਾ ਕਰਨ ਦਾ ਵਿਚਾਰ ਹੈ, ਜੋ ਪਹਿਲਾਂ ਹੀ ਕੁਝ ਹਿੱਸੇ ਵਿੱਚ ਬਰਕਰਾਰ ਹੈ।

ਇਮਾਨਦਾਰੀ: ਦਿਲ ਦੀ ਕੁਆਰੇਪਣ ਨੂੰ ਦਰਸਾਉਂਦਾ ਹੈ, ਨਾ ਕਿ ਦੇ-ਦਿਮਾਗ; ਉਹ ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਚੱਲਦਾ ਹੈ ਅਤੇ ਉਸ ਦੀ ਧਾਰਮਿਕਤਾ ਦੀ ਮਿਸਾਲ ਦਿੰਦਾ ਹੈ।

ਨਿਰਪੱਖਤਾ: ਇਮਾਨਦਾਰੀ ਅਤੇ ਇਮਾਨਦਾਰੀ ਨਾਲ, ਨਿਆਂਪੂਰਨ, ਚਰਿੱਤਰ ਅਤੇ ਵਿਵਹਾਰ ਦੀ ਸੁੱਧਤਾ, ਹਰ ਰੋਜ਼ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਦੇ ਅਨੁਸਾਰ ਜੀਵਨ ਜਿਉਣ ਦੀ ਇੱਛਾ। ਜਦੋਂ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਜਾਣਦੇ ਹੋ, ਤੁਸੀਂ ਨਿਰਣਾ ਕਰ ਸਕਦੇ ਹੋ ਕਿ ਕੀ ਸਹੀ ਹੈ ਅਤੇ ਕੀ ਗਲਤ ਹੈ।

ਕਿਸਮ: ਕ੍ਰਿਸਟੋਸ (ਯੂਨਾਨੀ)। ਚੰਗਾ ਕਰਨ ਲਈ; ਕਠੋਰ, ਕਠੋਰ, ਤਿੱਖੇ, ਕੋੜੇ, ਜਾਂ ਜ਼ਾਲਮ ਦੇ ਉਲਟ ਕੋਮਲ, ਦਿਆਲੂ, ਹਮਦਰਦ, ਦਿਆਲੂ, ਅਤੇ ਚੰਗੇ ਸੁਭਾਅ ਵਾਲੇ ਹੋਣ ਨੂੰ ਦਰਸਾਉਂਦਾ ਹੈ। ਨੈਤਿਕ ਉੱਤਮਤਾ ਦਾ ਵਿਚਾਰ।

ਗਿਆਨ: ਐਪੀਗਨੋਸਿਸ (ਯੂਨਾਨੀ)। ਗਿਆਨ ਪ੍ਰਾਪਤ ਕਰਨ, ਅਤੇ ਇਸਨੂੰ ਲਾਗੂ ਕਰਨ ਵਿੱਚ ਪੂਰੀ ਤਰ੍ਹਾਂ ਭਾਗੀਦਾਰੀ।

ਸਹਿਣਸ਼ੀਲਤਾ ਜਾਂ ਧੀਰਜ: ਧੀਰਜ ਰੱਖਣ ਲਈ, ਜਲਦਬਾਜ਼ੀ ਦੇ ਗੁੱਸੇ ਦੇ ਉਲਟ; ਲੋਕਾਂ ਪ੍ਰਤੀ ਸਮਝ ਅਤੇ ਧੀਰਜ ਦਾ ਅਭਿਆਸ ਕਰਨਾ ਸ਼ਾਮਲ ਹੈ। ਲੋੜ ਹੈ ਕਿ ਅਸੀਂ ਹਾਲਾਤਾਂ ਨੂੰ ਸਹਿਣ ਕਰੀਏ, ਨਿਰਚਾ ਨਾ ਛੱਡੀਏ ਜਾਂ ਹਾਰ ਨਾ ਮੰਨੀਏ।

ਪਿਆਰ: ਅਗਾਪੇ (ਯੂਨਾਨੀ)। ਅਯੋਗ ਪਾਪੀਆਂ ਪ੍ਰਤੀ ਪਰਮੇਸ਼ੁਰ ਦੇ ਦਿਲ ਦੀ ਪ੍ਰਤੀਕਿਰਿਆ। ਪਰਮੇਸ਼ੁਰ ਦਾ ਪਿਆਰ ਉਸਦੇ ਪਿਆਰ ਦੀਆਂ ਵਸਤੂਆਂ ਦੇ ਲਾਭ ਲਈ ਸਵੈ-ਬਲੀਦਾਨ ਵਿੱਚ ਪ੍ਰਦਰਸ਼ਿਤ ਹੁੰਦਾ ਹੈ, ਉਸਦਾ ਪੁੱਤਰ ਮਨੁੱਖ ਲਈ ਮਾਰੀ ਲਿਆਉਂਦਾ ਹੈ। ਰੱਬ ਦਾ ਜ਼ਰੂਰੀ ਗੁਣ ਦੂਜਿਆਂ ਦੇ ਕੰਮਾਂ ਦੀ ਪਰਵਾਹ ਕੀਤੇ ਬਿਨਾਂ ਦੂਜਿਆਂ ਦੇ ਸਭ ਤੋਂ ਉੱਤਮ ਹਿੱਤਾਂ ਦੀ ਭਾਲ ਕਰਦਾ ਹੈ; ਇਸ ਵਿੱਚ ਪਰਮੇਸ਼ੁਰ ਉਹ ਕਰਨਾ ਸ਼ਾਮਲ ਕਰਦਾ ਹੈ ਜੋ ਉਹ ਜਾਣਦਾ ਹੈ ਕਿ ਮਨੁੱਖ ਲਈ ਸਭ ਤੋਂ ਵਧੀਆ ਹੈ ਅਤੇ ਜ਼ਰੂਰੀ ਨਹੀਂ ਕਿ ਮਨੁੱਖ ਕੀ ਚਾਹੁੰਦਾ ਹੈ। ਅਗਾਪੇ ਬਿਨਾਂ ਸ਼ਰਤ ਪਿਆਰ ਕਰਨ ਦੀ ਚੋਣ ਕਰ ਰਿਹਾ ਹੈ।

ਪਿਆਰ: ਫਿਲੋਓ (ਯੂਨਾਨੀ)। ਮਨੁੱਖੀ ਆਤਮਾ ਦਾ ਪ੍ਰਤੀਕਰਮ ਜੋ ਇਸ ਨੂੰ ਅਨੰਦਦਾਇਕ ਲੱਗਦਾ ਹੈ। ਅਗਾਪੇ ਤੋਂ ਵੱਖਰਾ ਹੈ ਅਤੇ ਸਤਿਕਾਰ, ਉੱਚ ਸਤਿਕਾਰ, ਅਤੇ ਕੋਮਲ ਪਿਆਰ ਦੀ ਗੱਲ ਕਰਦਾ ਹੈ ਅਤੇ ਵਧੇਰੇ ਭਾਵਨਾਤਮਕ ਹੈ। ਦੇਸਤੀ ਪਿਆਰ; ਉਸ ਖੁਸ਼ੀ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ ਜੋ ਕਿਸੇ ਨੂੰ ਵਸਤੂ ਤੋਂ ਪ੍ਰਾਪਤ ਹੁੰਦਾ ਹੈ

ਉਹ ਪਿਆਰ। ਫਿਲੋਓ ਸ਼ਰਤੀਆ ਪਿਆਰ ਹੈ।

ਚੇਲੇ ਬਣਾਓ (ਕ੍ਰਿਆ): ਮੈਥੇਟਿਉਓ (ਯੂਨਾਨੀ)। ਇੱਕ ਚੇਲਾ ਬਣਾਉਣ ਲਈ (ਮੱਤੀ 28:19; ਰਸੂਲਾਂ ਦੇ ਕਰਤੱਬ 14:21); ਚੇਲਾ ਬਣਾਉਣ ਦੇ ਉਦੇਸ਼ ਨਾਲ (ਮੱਤੀ 13:52) ਨੂੰ ਸਿੱਖਿਆ ਦੇਣ ਲਈ। ਇਹ ਬਿਲਕੁਲ ਉਸੇ ਤਰ੍ਹਾਂ ਨਹੀਂ ਹੈ ਜਿਵੇਂ "ਕਨਵਰਟ ਬਣਾਓ" ਹਾਲਾਂਕਿ ਇਹ ਨਿਸ਼ਚਤ ਤੌਰ 'ਤੇ ਸੰਕੇਤ ਹੈ। ਚੇਲੇ ਬਣਾਉਣਾ ਸ਼ਬਦ ਇਸ ਤੱਥ 'ਤੇ ਕੁਝ ਹੋਰ ਜ਼ੋਰ ਦਿੰਦਾ ਹੈ ਕਿ ਮਨ, ਨਾਲ ਹੀ ਦਿਲ ਅਤੇ ਇੱਛਾ ਨੂੰ, ਨਵੇਂ ਵਿਸ਼ਵਾਸੀਆਂ ਨੂੰ ਯਿਸੂ ਦੀ ਪਾਲਣਾ ਕਰਨ, ਯਿਸੂ ਦੀ ਪ੍ਰਭੂਤਾ ਨੂੰ ਮੰਨਣ ਅਤੇ ਉਸ ਦੀ ਪਾਲਣਾ ਕਰਨ ਬਾਰੇ ਨਿਰਦੇਸ਼ ਦੇ ਕੇ ਪਰਮੇਸ਼ੁਰ ਲਈ ਜਿੱਤਣਾ ਚਾਹੀਦਾ ਹੈ। ਹਮਦਰਦ ਸੇਵਾ ਦਾ ਮਿਸ਼ਨ। ਇਸ ਵਿੱਚ ਇਹ ਵੀ ਸ਼ਾਮਲ ਹੈ ਕਿ ਲੋਕਾਂ ਨੂੰ ਯਿਸੂ ਦੇ ਨਾਲ ਇੱਕ ਵਿਦਿਆਰਥੀ ਦੇ ਰੂਪ ਵਿੱਚ ਅਧਿਆਪਕ ਦੇ ਨਾਲ ਰਿਸ਼ਤਾ ਜੋੜਨਾ ਅਤੇ ਉਹਨਾਂ ਨੂੰ ਅਧਿਕਾਰਤ (ਮੱਤੀ 11:29), ਉਸਦੇ ਸ਼ਬਦਾਂ ਨੂੰ ਸੱਚ ਵਜੋਂ ਸਵੀਕਾਰ ਕਰਨਾ, ਅਤੇ ਉਸਦੀ ਇੱਛਾ ਨੂੰ ਸਹੀ ਮੰਨਣ ਲਈ ਉਹਨਾਂ ਨੂੰ ਆਪਣੇ ਆਪ ਉੱਤੇ ਸਿੱਖਿਆ ਦਾ ਜੂਲਾ ਲੈਣ ਲਈ ਪ੍ਰਾਪਤ ਕਰਨਾ ਸ਼ਾਮਲ ਹੈ।

ਹੇਰਾਫੇਰੀ: ਕਲਾਤਮਕ, ਅਨੁਚਿਤ, ਅਤੇ ਧੋਖੇਬਾਜ਼ ਸਾਧਨਾਂ ਦੁਆਰਾ ਨਿਯੰਤਰਣ ਜਾਂ ਖੇਡਣਾ, ਖਾਸ ਕਰਕੇ ਆਪਣੇ ਫਾਇਦੇ ਲਈ।

ਮਨਨ ਕਰਨਾ: ਚੀਕਣਾ, ਬੋਲਣਾ, ਜਾਂ ਬੁਝਬੁਝਾਉਣ ਵਾਲੀਆਂ ਆਵਾਜ਼ਾਂ, ਜਿਵੇਂ ਅੱਧੀ ਉੱਚੀ ਪੜ੍ਹਨਾ ਜਾਂ ਆਪਣੇ ਆਪ ਨਾਲ ਗੱਲਬਾਤ ਕਰਨਾ, ਟੈਕਸਟ ਨਾਲ ਗੱਲਬਾਤ ਕਰਨਾ ਤਾਂ ਜੋ ਇਹ ਤੁਹਾਡੇ ਦਿਮਾਗ ਵਿੱਚ ਭਿੱਜ ਜਾਵੇ। ਜਿਵੇਂ ਪਾਣੀ ਵਿੱਚ ਭਿੱਜਣ ਵਾਲਾ ਚਾਹ ਦਾ ਥੈਲਾ ਤਰਲ ਵਿੱਚ ਪ੍ਰਵੇਸ਼ ਕਰਦਾ ਹੈ, ਉਸੇ ਤਰ੍ਹਾਂ ਸ਼ਾਸਤਰ ਉੱਤੇ ਮਨਨ ਕਰਨਾ ਸਾਡੇ ਮਨਾਂ ਵਿੱਚ ਪ੍ਰਵੇਸ਼ ਕਰਦਾ ਹੈ। ਬਾਈਬਲ ਵਿਚ

ਸੰਸਾਰ, ਸਿਮਰਨ ਇੱਕ ਚੁੱਪ ਅਭਿਆਸ ਨਹੀਂ ਸੀ।

ਪਿਆਰ ਭਰਿਆ ਸੰਚਾਰ

ਮੰਤਰੀ (ਨਾਮ): ਇੱਕ ਨੋਕਰ ਜਾਂ ਵੇਟਰ, ਉਹ ਜੋ ਨਿਗਰਾਨੀ ਕਰਦਾ ਹੈ, ਸ਼ਾਸਨ ਕਰਦਾ ਹੈ ਅਤੇ ਪੂਰਾ ਕਰਦਾ ਹੈ।

ਮੰਤਰੀ (ਕਿਰਿਆ): ਵਿਵਸਥਿਤ ਕਰਨਾ, ਨਿਯੰਤ੍ਰਿਤ ਕਰਨਾ ਅਤੇ ਕ੍ਰਮ ਵਿੱਚ ਸੈੱਟ ਕਰਨਾ; ਸੇਵਾ ਕਰਨਾ, ਕਿਸੇ ਹੋਰ ਨੂੰ ਸੇਵਾ ਪ੍ਰਦਾਨ ਕਰਨਾ; ਇੱਕ ਸੇਵਕ ਦੇ ਰੂਪ ਵਿੱਚ ਪ੍ਰਭੂ ਲਈ ਮਿਹਨਤ ਕਰਨ ਲਈ।

ਨੈਤਿਕਤਾ: ਪਰਮੇਸ਼ੁਰ ਦੇ ਦ੍ਰਿਸ਼ਟੀਕੋਣ ਤੋਂ ਸਹੀ ਅਤੇ ਗਲਤ ਕੀ ਹੈ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ।

ਬਚੀ ਵਿੱਚ ਖੁਸ਼ ਨਾ ਹੋਣਾ: ਜਦੋਂ ਤੁਸੀਂ ਕਿਸੇ ਨੂੰ ਪਾਪ ਵਿੱਚ ਡਿੱਗਦੇ ਜਾਂ ਗਲਤੀ ਕਰਦੇ ਦੇਖਦੇ ਹੋ, ਤਾਂ ਤੁਸੀਂ ਉਨ੍ਹਾਂ ਪ੍ਰਤੀ ਖੁਸ਼ ਜਾਂ ਬਦਲਾ ਲੈਣ ਵਾਲੇ ਨਹੀਂ ਹੁੰਦੇ।

ਨਰਸ: ਨਰਸਿੰਗ, ਦੁੱਖ ਚੁੰਘਾਉਣ, ਪੇਸ਼ਣ, ਟ੍ਰੇਨ ਦਾ ਕੰਮ; ਕੋਈ ਚੀਜ਼ ਜੋ ਪੇਸ਼ਣ ਦਿੰਦੀ ਹੈ, ਪੇਸ਼ਣ ਪ੍ਰਦਾਨ ਕਰਨ ਲਈ; ਸਿੱਖਿਆ ਦੇਣ ਜਾਂ ਪਾਲਣ-ਪੋਸ਼ਣ ਕਰਨ ਲਈ, ਕਿਸੇ ਵਿਅਕਤੀ ਜਾਂ ਕਿਸੇ ਚੀਜ਼ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ (1 ਥੱਸਲੋਨੀਕੀਆਂ 2:7)।

ਸੰਪੂਰਨ ਜਾਂ ਪਰਿਪੱਕ: ਟੈਲੀਓਸ (ਯੂਨਾਨੀ)। ਟੀਚਾ ਜਾਂ ਉਦੇਸ਼; ਸਮਾਪਤ, ਜੋ ਆਪਣੇ ਅੰਤ ਤੱਕ ਪਹੁੰਚ ਗਿਆ ਹੈ, ਮਿਆਦ, ਸੀਮਾ; ਇਸ ਲਈ, ਸੰਪੂਰਨ, ਸੰਪੂਰਨ, ਕੁਝ ਵੀ ਨਹੀਂ (ਅਫ਼ਸੀਆਂ 4:13)।

ਪੂਰੀ ਤਰ੍ਹਾਂ ਸਿਖਿਅਤ: ਕੈਟਾਰਟੀਜ਼ੇ (ਯੂਨਾਨੀ)। ਕਿਸੇ ਚੀਜ਼ ਨੂੰ ਇਸਦੀ ਚੁਕਵੀਂ ਸਥਿਤੀ ਵਿੱਚ ਰੱਖਣਾ, ਸਥਾਪਤ ਕਰਨਾ, ਲੈਸ ਕਰਨਾ ਤਾਂ ਜੋ ਇਹ ਕਿਸੇ ਵੀ ਹਿੱਸੇ ਵਿੱਚ ਘਾਟ ਨਾ ਹੋਵੇ।

ਸਤਾਉਣਾ: ਸੱਟ ਮਾਰਨ, ਸੇਗ ਜਾਂ ਦੁੱਖ ਦੇਣ ਦੇ ਤਰੀਕੇ ਨਾਲ ਪਿੱਛਾ ਕਰਨਾ; ਜੁਲਮ ਕਰਨਾ; ਬੇਰਹਿਮੀ ਨਾਲ ਸੈੱਟ ਕਰਨ ਲਈ; ਦੁੱਖ ਦਾ ਕਾਰਨ ਬਣਨ ਲਈ।

ਨਿੱਜੀ ਜ਼ਿੰਮੇਵਾਰੀ: ਆਪਣੇ ਆਪ ਦੀ ਦੇਖਭਾਲ ਕਰਨ ਦੀ ਯੋਗਤਾ; ਉਹਨਾਂ ਚੀਜ਼ਾਂ ਦੀ ਪਾਲਣਾ ਕਰਨ ਲਈ ਜਿਨ੍ਹਾਂ ਨੂੰ ਤੁਸੀਂ ਕਰਨ ਲਈ ਵਚਨਬੱਧ ਕੀਤਾ ਹੈ, ਜਾਂ ਲੋੜੀਂਦੀਆਂ ਚੀਜ਼ਾਂ, ਬਿਨਾਂ ਕਿਸੇ ਹੋਰ ਦੇ ਤੁਹਾਨੂੰ ਪੁੱਛਣ ਦੀ ਲੋੜ ਹੈ; ਮਾਲਕੀ ਲੈਣਾ, ਜਵਾਬਦੇਹ ਹੋਣਾ ਅਤੇ ਤੁਹਾਡੇ ਕੰਮਾਂ ਲਈ ਜ਼ਿੰਮੇਵਾਰੀ ਸਵੀਕਾਰ ਕਰਨਾ।

ਸ਼ਕਤੀ: ਡੁਨਾਮਿਸ (ਯੂਨਾਨੀ)। ਗਤੀਸ਼ੀਲ ਤਾਕਤ ਜਾਂ ਉਹ ਕੰਮ ਕਰਨ ਦੀ ਸਮਰੱਥਾ ਜੋ ਸਿਰਫ਼ ਪਰਮੇਸ਼ੁਰ ਹੀ ਕਰ ਸਕਦਾ ਹੈ।

ਸਜਾ: ਪ੍ਰੇਰਿਤ ਕਰਨ ਲਈ ਦਰਦ ਦੀ ਇੱਕ ਮਾਪੀ ਮਾਤਰਾ, ਜਾਂ ਜੁਰਮਾਨੇ ਦੀ ਸਜਾ। ਸਜਾ ਸਮੁੱਚੀ ਅਨੁਸ਼ਾਸਨ ਯੋਜਨਾ ਦਾ ਹਿੱਸਾ ਹੈ, ਪਰ ਇਹ ਇੱਕ ਸੁਧਾਰਾਤਮਕ ਨਤੀਜੇ ਤੋਂ ਵੱਖਰੀ ਹੈ। ਸਜਾ ਇੱਕ ਬੱਚੇ ਨੂੰ ਮਾਤਾ-ਪਿਤਾ ਦੇ ਅਧਿਕਾਰ ਦੇ ਅੱਗੇ ਝੁਕਣ ਅਤੇ ਸੁਧਾਰਾਤਮਕ ਨਤੀਜੇ ਨੂੰ ਸਵੀਕਾਰ ਕਰਨ ਲਈ ਪ੍ਰੇਰਿਤ ਕਰਦੀ ਹੈ।

ਉਦੇਸ਼: ਇੱਕ ਇੱਛਤ ਜਾਂ ਇੱਛਤ ਨਤੀਜਾ ਜਾਂ ਟੀਚਾ।

ਪ੍ਰਤੀਕਰਮ: ਇੱਕ ਉਤੇਜਕ ਜਾਂ ਉਤੇਜਨਾ ਦੇ ਜਵਾਬ ਵਿੱਚ ਕੰਮ ਕਰਨਾ, ਵਿਰੋਧ ਵਿੱਚ ਕੰਮ ਕਰਨਾ।

ਸਰੀਰ ਵਿੱਚ ਪ੍ਰਤੀਕਿਰਿਆ ਕਰਨਾ: ਇੱਕ ਮਸੀਹੀ ਇੱਕ ਪਾਪੀ ਢੰਗ ਨਾਲ ਇੱਕ ਸਥਿਤੀ ਪ੍ਰਤੀ ਪ੍ਰਤੀਕਿਰਿਆ ਕਰਦਾ ਹੈ, ਆਪਣੇ ਪੁਰਾਣੇ ਡਿੱਗੇ ਸੁਭਾਅ ਦੀ ਆਦਤ ਵਿੱਚ, ਜਾਂ ਪਵਿੱਤਰ ਆਤਮਾ ਦੀ ਸ਼ਕਤੀ ਅਤੇ ਬੁੱਧੀ ਦੀ ਬਜਾਏ ਆਪਣੀ ਤਾਕਤ ਅਤੇ ਸਮਝ ਵਿੱਚ ਪ੍ਰਤੀਕ੍ਰਿਆ ਕਰਦਾ ਹੈ।

rebuke: ਦੇਸ਼ੀ ਠਹਿਰਾਉਣਾ, ਕਿਸੇ ਨੂੰ ਗਲਤ ਸਾਬਤ ਕਰਨਾ।

ਸੱਚਾਈ ਵਿੱਚ ਅਨੰਦ ਹੋਣਾ: ਬਹੁਤ ਖੁਸ਼ੀ ਹੋਣੀ; ਪਰਮੇਸ਼ੁਰ ਦੇ ਵਾਅਦਿਆਂ ਦੇ ਆਧਾਰ 'ਤੇ ਜੋ ਸੱਚ ਹੈ ਉਸ ਤੋਂ ਖੁਸ਼ ਹੋਣਾ।

ਤੋਬਾ: ਹੱਲ ਕਰਨ ਲਈ; ਕਿਸੇ ਦੇ ਪਾਪਾਂ ਲਈ ਪਛਤਾਵੇ ਦੇ ਨਤੀਜੇ ਵਜੋਂ ਆਪਣੇ ਜੀਵਨ ਨੂੰ ਸੋਧਣਾ; ਰੱਬ ਦੇ ਸਾਹਮਣੇ ਕਿਸੇ ਨੇ ਜੋ ਕੀਤਾ ਜਾਂ ਛੱਡ ਦਿੱਤਾ ਹੈ ਉਸ ਲਈ ਪਛਤਾਵਾ ਮਹਿਸੂਸ ਕਰਨਾ। ਮੁੜਨ ਅਤੇ ਕਿਸੇ ਹੋਰ ਦਿਸ਼ਾ ਵੱਲ ਜਾਣ ਲਈ; ਕਿਸੇ ਦੇ ਮਨ, ਇੱਛਾ ਅਤੇ ਜੀਵਨ ਨੂੰ ਬਦਲਣ ਲਈ ਜਿਸ ਦੇ ਨਤੀਜੇ ਵਜੋਂ ਵਿਵਹਾਰ ਵਿੱਚ ਤਬਦੀਲੀ ਆਉਂਦੀ ਹੈ; ਚੀਜ਼ਾਂ ਨੂੰ ਹੋਰ ਤਰੀਕੇ ਨਾਲ ਕਰਨ ਲਈ।

ਜਵਾਬ: ਸਕਾਰਾਤਮਕ ਜਾਂ ਅਨੁਕੂਲ ਪ੍ਰਤੀਕਿਰਿਆ ਕਰੋ।

ਪਿਆਰ ਵਿੱਚ ਜਵਾਬ ਦੇਣਾ: ਅੰਦਰੂਨੀ ਮਾਰਗਦਰਸ਼ਨ, ਪਿਆਰ, ਬੁੱਧੀ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਜਵਾਬ ਦੇਣਾ।

ਬਦਲਾ: ਅਪਮਾਨ ਦੇ ਬਦਲੇ ਸੱਟ ਪਹੁੰਚਾਉਣ ਲਈ।

ਇਨਾਮ: ਇੱਕ ਮਹਾਨ ਕੀਮਤੀ ਮੁੱਲ। ਸਹੀ ਢੰਗ ਨਾਲ ਵੰਡਣਾ: ਕਿਸੇ ਚੀਜ਼ ਨੂੰ ਸਿੱਧਾ ਕੱਟਣਾ ਜਿਵੇਂ ਕਿ ਤੁਸੀਂ ਤਰਖਾਣ, ਚਿਣਾਈ, ਜਾਂ ਕੱਪੜੇ ਦੇ ਟੁਕੜੇ ਨੂੰ ਇਕੱਠੇ ਸਿਲਾਈ ਕਰਨ ਲਈ ਕਰਦੇ ਹੋ।

ਦੁੱਖ: ਖੁਰਦਰਾਪਣ ਦੁਆਰਾ ਵਿਸ਼ੇਸ਼ਤਾ; ਕਠੋਰ, ਗੰਭੀਰ, ਬਦਸੂਰਤ, ਅਸਲੀਲ, ਜਾਂ ਤਰੀਕੇ ਜਾਂ ਕਾਰਵਾਈ ਵਿੱਚ ਅਪਮਾਨਜਨਕ।

ਨਿਯਮ: ਰਾਜ ਕਰਨਾ, ਪ੍ਰਬੰਧ ਕਰਨਾ, ਅਗਵਾਈ ਕਰਨਾ, ਆਜ਼ਾਦੀ ਅਤੇ ਮਾਰਗਦਰਸ਼ਨ ਕਰਨਾ। ਭਾਵ ਦੁਆਰਾ ਇਸਦਾ ਅਰਥ ਹੈ ਕਿਸੇ ਚੀਜ਼ ਦੀ ਦੇਖਭਾਲ ਕਰਨਾ, ਮਿਹਨਤੀ ਹੋਣਾ, ਅਭਿਆਸ ਕਰਨਾ।

ਕੋਰ: ਸਾਰੇ ਦੁੱਖਾਂ ਨੂੰ ਸ਼ਾਮਲ ਕਰਦਾ ਹੈ ਜੋ ਪਰਮੇਸ਼ੁਰ ਆਪਣੇ ਬੱਚਿਆਂ ਲਈ ਹੁਕਮ ਦਿੰਦਾ ਹੈ, ਜੋ ਹਮੇਸ਼ਾ ਉਨ੍ਹਾਂ ਦੇ ਭਲੇ ਲਈ ਤਿਆਰ ਕੀਤਾ ਗਿਆ ਹੈ। ਇਸ ਵਿੱਚ ਅਜਮਾਇਸ਼ਾਂ ਅਤੇ ਮੁਸੀਬਤਾਂ ਦੀ ਪੂਰੀ ਸ਼੍ਰੇਣੀ ਸ਼ਾਮਲ ਹੈ, ਜਿਸ ਨੂੰ ਉਹ ਨਿਯਮਿਤ ਤੌਰ 'ਤੇ ਨਿਯੁਕਤ ਕਰਦਾ ਹੈ ਅਤੇ ਜੋ ਪਾਪ ਨੂੰ ਖਤਮ ਕਰਨ ਅਤੇ ਵਿਸ਼ਵਾਸ ਨੂੰ ਪਾਲਣ ਲਈ ਕੰਮ ਕਰਦਾ ਹੈ।

ਆਪਣੇ ਮਨ ਨੂੰ ਭਾਲੋ ਅਤੇ ਸੈਟ ਕਰੋ: ਜ਼ਰੂਰੀ ਕ੍ਰਿਆਵਾਂ, ਇਹ ਦਰਸਾਉਂਦੀਆਂ ਹਨ ਕਿ ਕਿਰਿਆ ਇੱਕ ਨਿਰੰਤਰ ਪ੍ਰਕਿਰਿਆ ਹੈ। ਖੋਜ ਦਾ ਅਰਥ ਹੈ "ਲੱਭਣਾ ਅਤੇ ਲੱਭਣ ਦੀ ਕੋਸ਼ਿਸ਼ ਕਰਨਾ।" ਆਪਣੇ ਮਨ ਨੂੰ ਸੈੱਟ ਕਰੋ ਇੱਛਾ, ਪਿਆਰ ਅਤੇ ਅੰਤਹਕਰਣ ਦਾ ਹਵਾਲਾ ਦਿੰਦਾ ਹੈ (ਕੁਲੁੱਸੀਆਂ 3:1-2)।

ਪਹਿਲਾਂ ਭਾਲੋ: ਕਰਨ ਅਤੇ ਕਦੇ ਨਾ ਰੁਕਣ ਦਾ ਹੁਕਮ (ਮੱਤੀ 6:33)।

ਆਪਣਾ ਰਾਹ ਲੱਭੋ: ਤੁਹਾਡੀਆਂ ਕਿਰਿਆਵਾਂ ਜਾਂ ਤਰੀਕਿਆਂ ਨਾਲ ਦੂਜਿਆਂ 'ਤੇ ਕੀ ਅਸਰ ਪੈਂਦਾ ਹੈ, ਇਸ ਗੱਲ ਦੀ ਚਿੰਤਾ ਕੀਤੇ ਬਿਨਾਂ ਤੁਹਾਡੇ ਹਿੱਤਾਂ ਲਈ ਸਭ ਤੋਂ ਵਧੀਆ ਕੀ ਹੈ। ਇੰਪ੍ਰੈਂਟ ਪ੍ਰਾਪਤ ਕਰਨ ਲਈ ਤਿਆਰ ਨਹੀਂ, ਜਿਸ ਵਿੱਚ ਪਰਮੇਸ਼ੁਰ ਦੇ ਦ੍ਰਿਸ਼ਟੀਕੋਣ ਤੋਂ ਹਿਦਾਇਤ ਸ਼ਾਮਲ ਹੈ।

ਸਵੈ-ਨਿਯੰਤਰਣ: ਆਪਣੇ ਆਪ ਨੂੰ ਭਾਵਨਾਤਮਕ, ਸਰੀਰਕ ਅਤੇ ਅਧਿਆਤਮਿਕ ਤੌਰ 'ਤੇ ਨਿਯੰਤਰਿਤ ਕਰਨ ਦੀ ਯੋਗਤਾ; ਘੱਟ ਤੋਂ ਘੱਟ ਵਿਰੋਧ ਦੇ ਮਾਰਗ 'ਤੇ ਹਮੇਸ਼ਾ ਝੁਕਣ ਦੀ ਯੋਗਤਾ।

ਸਵੈ-ਖੋਜ: ਚੋਣਾਂ ਕਰਨ ਵਿੱਚ ਸਾਡੀ ਜਾਂ ਇਸ ਸੰਸਾਰ ਦੀ ਬੁੱਧੀ ਦੀ ਵਰਤੋਂ ਕਰਦੇ ਹੋਏ, ਆਪਣੇ ਤਰੀਕੇ ਨਾਲ ਕੰਮ ਕਰਨਾ।

ਬੰਦ: ਬਿਨਾਂ ਦੇਸਤਾਂ, ਫ਼ੋਨ, ਰੇਡੀਓ, ਕੰਪਿਊਟਰ, ਗੇਮਾਂ ਜਾਂ ਆਈਪੈਡਾਂ ਦੇ ਨਾਲ ਕਮਰੇ ਦੀ ਪਾਬੰਦੀ।

ਕਮਿਸ਼ਨ ਦਾ ਪਾਪ: ਅਸੀਂ ਆਪਣੇ ਅਧਿਕਾਰ ਤੋਂ ਬਾਹਰ ਕੰਮ ਕਰਦੇ ਹੋਏ ਪਾਪ ਕਰਦੇ ਹਾਂ। ਪਰਮੇਸ਼ੁਰ ਕਹਿੰਦਾ ਹੈ ਕਿ ਅਜਿਹਾ ਨਾ ਕਰੋ, ਅਤੇ ਅਸੀਂ ਇਹ ਕਿਸੇ ਵੀ ਤਰ੍ਹਾਂ ਕਰਦੇ ਹਾਂ। ਉਦਾਹਰਨ ਲਈ, ਪਰਮੇਸ਼ੁਰ ਕਹਿੰਦਾ ਹੈ ਕਿ ਚੋਰੀ ਨਾ ਕਰੋ (ਅਫ਼ਸੀਆਂ 4:28), ਪਰ ਅਸੀਂ ਚੋਰੀ ਕਰਦੇ ਹਾਂ।

ਭੁੱਲ ਦਾ ਪਾਪ: ਅਸੀਂ ਪਰਮੇਸ਼ੁਰ ਦੁਆਰਾ ਸਹੀ ਨਾ ਕਰਨ ਦੁਆਰਾ ਪਾਪ ਕਰਦੇ ਹਾਂ। ਉਹ ਸਾਨੂੰ ਕੁਝ ਕਰਨ ਦਾ ਹੁਕਮ ਦਿੰਦਾ ਹੈ, ਅਤੇ ਅਸੀਂ ਇਹ ਨਾ ਕਰਨ ਦਾ ਫੈਸਲਾ ਕਰਦੇ ਹਾਂ ਜਾਂ, ਅਗਿਆਨਤਾ ਦੇ ਕਾਰਨ, ਅਸੀਂ ਆਪਣੇ ਬੱਚਿਆਂ ਨਾਲ ਉਸ ਅਨੁਸਾਰ ਵਿਹਾਰ ਕਰਦੇ ਹਾਂ ਜੋ ਸਾਨੂੰ ਸਭ ਤੋਂ ਵਧੀਆ ਲੱਗਦਾ ਹੈ, ਨਾ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ। ਉਦਾਹਰਨ ਲਈ, ਪਰਮੇਸ਼ੁਰ ਮਾਫ਼ ਕਰਨ ਲਈ ਕਹਿੰਦਾ ਹੈ, ਪਰ ਅਸੀਂ ਇਨਕਾਰ ਕਰਦੇ ਹਾਂ।

steward: ਓਵਰਸੀਅਰ; ਮੈਨੇਜਰ; ਉਹ ਜੋ ਇੱਕ ਨਿਗਰਾਨ, ਪ੍ਰਬੰਧਕ, ਜਾਂ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਹੈ।

ਅਧਿਐਨ: ਜ਼ਰੂਰੀ ਕਿਰਿਆ; ਕਰਨ ਅਤੇ ਕਰਨਾ ਜਾਰੀ ਰੱਖਣ ਦਾ ਹੁਕਮ। ਇੱਕ ਜੋਸ਼ੀਲੇ ਦ੍ਰਿੜਤਾ ਨੂੰ ਦਰਸਾਉਂਦਾ ਹੈ, ਮਿਹਨਤੀ ਹੋਣਾ, ਆਪਣਾ ਸਭ ਤੋਂ ਵਧੀਆ ਕਰਨ ਲਈ ਹਰ ਕੋਸ਼ਿਸ਼ ਕਰਨਾ, ਇੱਕ ਟੀਚਾ ਪੂਰਾ ਕਰਨ ਵਿੱਚ ਉਤਸੁਕ ਅਤੇ ਉਤਸੁਕ ਹੋਣਾ।

ਅਧੀਨ: ਰੋਪੋਟਾਸੋ (ਯੂਨਾਨੀ)। ਦੇਣ, ਸਹਿਯੋਗ ਕਰਨ, ਜ਼ਿੰਮੇਵਾਰੀ ਲੈਣ ਅਤੇ ਬੋਝ ਚੁੱਕਣ ਦਾ ਸਵੈਇੱਛਤ ਰਵੱਈਆ।

ਕੋਈ ਬੁਰਾਈ ਨਹੀਂ ਸੋਚਦਾ: ਲੋਜੀਜ਼ੇਮਾਈ (ਯੂਨਾਨੀ)। ਇੱਕ ਲੇਖਾ-ਜੋਖਾ ਸ਼ਬਦ ਵਜੋਂ ਵਰਤਿਆ ਜਾਂਦਾ ਹੈ, ਜਿਸਦਾ ਅਰਥ ਹੈ ਚੀਜ਼ਾਂ ਨੂੰ ਕਿਸੇ ਦੇ ਦਿਮਾਗ ਵਿੱਚ ਜੋੜਨਾ, ਗਿਣਨਾ ਜਾਂ ਜੋੜਨਾ, ਗਣਨਾਵਾਂ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਨਾ। ਹਰ ਚੰਗੇ ਕੰਮ ਲਈ ਪੂਰੀ ਤਰ੍ਹਾਂ ਨਾਲ ਲੈਸ: ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸਦੀ ਇੱਛਾ ਨੂੰ ਸਮਝੀਏ ਅਤੇ ਆਗਿਆਕਾਰੀ ਵਿੱਚ ਚੱਲਣ ਲਈ ਸ਼ਕਤੀ ਪ੍ਰਾਪਤ ਕਰੀਏ।

ਟ੍ਰੇਨ ਅਪ: ਚਾਨਕ (ਇਬਰਾਨੀ)। ਬ੍ਰਹਮ ਸੇਵਾ ਲਈ ਸਮਰਪਿਤ ਕਰਨਾ ਜਾਂ ਵੱਖ ਕਰਨਾ (ਕਹਾਉਤਾਂ 22:6)।

ਸਿਖਲਾਈ: ਪੇਡੀਆ (ਯੂਨਾਨੀ)। ਤਾੜਨਾ, ਕਿਉਂਕਿ ਮਨੁੱਖਾਂ ਦੇ ਪਾਪੀ ਬੱਚਿਆਂ ਲਈ ਸਾਰੀਆਂ ਪ੍ਰਭਾਵਸ਼ਾਲੀ ਹਦਾਇਤਾਂ ਵਿੱਚ ਅਨੁਸ਼ਾਸਨ, ਤਾੜਨਾ ਸ਼ਾਮਲ ਹੈ ਅਤੇ ਇਸਦਾ ਅਰਥ ਹੈ, ਜਿਵੇਂ ਕਿ ਪ੍ਰਭੂ ਮਨਜ਼ੂਰ ਹੈ (ਅਫ਼ਸੀਆਂ 6:4)। ਅਨੁਸ਼ਾਸਨ ਜੋ ਚਰਿੱਤਰ ਨੂੰ ਨਿਯੰਤ੍ਰਿਤ ਕਰਦਾ ਹੈ। ਲੋੜ ਅਨੁਸਾਰ ਵਧਣ ਦਾ ਕਾਰਨ ਵੀ; ਬਣਾਉਣ ਜਾਂ ਤਿਆਰ ਜਾਂ ਹੁਨਰਮੰਦ ਬਣਨ ਲਈ।

ਪਿਆਰ ਭਰਿਆ ਸੰਚਾਰ

ਪਰਿਵਰਤਿਤ: Metamorphoó (ਯੂਨਾਨੀ)। ਜਿਸ ਤੋਂ ਅਸੀਂ ਮੈਟਾਮੋਰਫੋਸਿਸ ਸ਼ਬਦ ਲਿਆਏ। ਕਿਸੇ ਤਿਤਲੀ ਲਈ ਕੈਟਰਪਿਲਰ ਦੇ ਰੂਪ ਵਿੱਚ, ਬਿਲਕੁਲ ਵੱਖਰੀ ਚੀਜ਼ ਵਿੱਚ ਬਦਲਣ ਲਈ।

ਮੁੱਲ: ਸਿਧਾਂਤ ਜਾਂ ਕਿਰਿਆਵਾਂ ਜਿਨ੍ਹਾਂ ਦੁਆਰਾ ਤੁਸੀਂ ਰਹਿੰਦੇ ਹੋ। ਤੁਹਾਡਾ ਵਿਵਹਾਰ ਦਰਸਾਉਂਦਾ ਹੈ ਕਿ ਤੁਸੀਂ ਕਿਸ ਚੀਜ਼ ਦੀ ਸਭ ਤੋਂ ਵੱਧ ਕਦਰ ਕਰਦੇ ਹੋ।

voids: ਕੋਈ ਚੀਜ਼ ਜੋ ਛੱਡ ਦਿੱਤੀ ਗਈ ਹੈ ਪਰਮੇਸ਼ੁਰ ਨੇ ਸਾਡੇ ਅੰਦਰ ਭਾਵਨਾਤਮਕ ਲੋੜਾਂ ਰੱਖੀਆਂ ਹਨ ਜੋ ਸਾਡੀਆਂ ਸਰੀਰਕ ਲੋੜਾਂ ਜਿੰਨੀਆਂ ਹੀ ਮਹੱਤਵਪੂਰਨ ਹਨ। ਜੇ ਸਾਡੇ ਕੋਲ ਸਾਹ ਲੈਣ ਲਈ ਹਵਾ, ਪੀਣ ਲਈ ਪਾਣੀ ਅਤੇ ਸਾਡੇ ਸਰੀਰ ਨੂੰ ਪੋਸ਼ਣ ਲਈ ਭੋਜਨ ਨਹੀਂ ਹੈ, ਤਾਂ ਅਸੀਂ ਅੰਤ ਵਿੱਚ ਮਰ ਜਾਵਾਂਗੇ। ਪਰਮੇਸ਼ੁਰ ਨੇ ਹਰ ਬੱਚੇ ਦੇ ਅੰਦਰ ਭਾਵਨਾਤਮਕ ਵਿਕਾਸ ਦੀਆਂ ਲੋੜਾਂ ਰੱਖੀਆਂ ਹਨ। ਜੇ ਨਾ ਮਿਲੇ, ਤਾਂ ਉਹ ਬਾਲਗ ਵਜੋਂ ਗੰਭੀਰ ਭਾਵਨਾਤਮਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਉਦਾਹਰਨ ਲਈ, ਇੱਕ ਬੱਚੇ ਦੀਆਂ ਕੁਝ ਵਿਕਾਸ ਸੰਬੰਧੀ ਭਾਵਨਾਤਮਕ ਲੋੜਾਂ ਹੁੰਦੀਆਂ ਹਨ ਜਿਨ੍ਹਾਂ ਦਾ ਪਾਲਣ ਪੋਸ਼ਣ ਪਿਆਰ ਕਰਨ ਵਾਲੇ ਅਧਿਕਾਰ ਦੁਆਰਾ, ਇਕਸਾਰ ਉਚਿਤ ਅਨੁਸ਼ਾਸਨ ਨਾਲ ਕੀਤਾ ਜਾਣਾ ਚਾਹੀਦਾ ਹੈ। ਜੇਕਰ ਇਹਨਾਂ ਲੋੜਾਂ ਨਾਲ ਸਮਝੌਤਾ ਕੀਤਾ ਜਾਂਦਾ ਹੈ ਜਾਂ ਪ੍ਰਦਾਨ ਨਹੀਂ ਕੀਤਾ ਜਾਂਦਾ ਹੈ, ਤਾਂ ਬੱਚੇ ਦੇ ਅੰਦਰ ਇੱਕ ਖਾਲੀ ਥਾਂ ਪੈਦਾ ਹੋ ਜਾਂਦੀ ਹੈ। ਇਹ ਅਕਸਰ ਇਸ ਲਈ ਵਾਪਰਦਾ ਹੈ ਕਿਉਂਕਿ ਮਾਪੇ ਪਰਮੇਸ਼ੁਰ ਦੁਆਰਾ ਦਿੱਤੀਆਂ ਗਈਆਂ ਆਪਣੀਆਂ ਜ਼ਿੰਮੇਵਾਰੀਆਂ ਜਾਂ ਚੰਗੇ ਜਾਂ ਮਾੜੇ ਲਈ ਉਨ੍ਹਾਂ ਦੇ ਪ੍ਰਭਾਵ ਦੀ ਹੱਦ ਨੂੰ ਨਹੀਂ ਸਮਝਦੇ ਹਨ। ਬਹੁਤੇ ਬੱਚੇ ਇਹ ਪਛਾਣ ਨਹੀਂ ਕਰ ਸਕਦੇ ਕਿ ਕੀ ਗੁੰਮ ਹੈ - ਖਾਲੀ ਕੀ ਹੈ - ਪਰ ਉਹ ਸੁਭਾਵਕ ਹੀ ਇਸਨੂੰ ਕਿਸੇ ਚੀਜ਼ ਨਾਲ ਭਰਨ ਦੀ ਕੋਸ਼ਿਸ਼ ਕਰਨਗੇ। ਅਸਲ ਪਿਆਰ ਅਤੇ ਸਹੀ ਅਨੁਸ਼ਾਸਨ ਦੀ ਘਾਟ ਬੱਚੇ ਨੂੰ ਨਸ਼ਿਆਂ ਜਾਂ ਭਾਵਨਾਤਮਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਲਈ ਕਮਜ਼ੋਰ ਬਣਾ ਸਕਦੀ ਹੈ ਜੋ ਵਿਨਾਸ਼ਕਾਰੀ ਵਿਵਹਾਰ ਵੱਲ ਲੈ ਜਾਂਦੀ ਹੈ। ਜਦੋਂ ਇਸਦੀ ਪਾਲਣਾ ਕੀਤੀ ਜਾਂਦੀ ਹੈ, ਤਾਂ ਬਾਈਬਲ ਦੀਆਂ ਹਦਾਇਤਾਂ ਤੁਹਾਡੇ ਬੱਚੇ ਨਾਲ ਇੱਕ ਸਿਹਤਮੰਦ ਰਿਸ਼ਤਾ ਅਤੇ ਤੁਹਾਡੇ ਬੱਚੇ ਵਿੱਚ ਇੱਕ ਭਾਵਨਾਤਮਕ ਤੌਰ 'ਤੇ ਸਿਹਤਮੰਦ ਵਿਅਕਤੀ ਪੈਦਾ ਕਰ ਸਕਦੀਆਂ ਹਨ।

wiles: ਮੇਥੋਡੀਆ (ਯੂਨਾਨੀ)। ਜਿਸ ਤੋਂ ਅਸੀਂ ਵਿਧੀ ਸ਼ਬਦ ਲਿਆ ਹੈ। ਚਲਾਕੀ, ਚਲਾਕੀ ਅਤੇ ਧੋਖੇ ਨੂੰ ਦਰਸਾਉਂਦਾ ਹੈ। ਇਹ ਸ਼ਬਦ ਅਕਸਰ ਇੱਕ ਜੰਗਲੀ ਜਾਨਵਰ ਲਈ ਵਰਤਿਆ ਜਾਂਦਾ ਸੀ ਜੋ ਚਲਾਕੀ ਨਾਲ ਡੰਡੇ ਮਾਰਦਾ ਹੈ ਅਤੇ ਫਿਰ ਅਚਾਨਕ ਆਪਣੇ ਸ਼ਿਕਾਰ 'ਤੇ ਝਪਟਦਾ ਹੈ। ਸ਼ੈਤਾਨ ਦੀਆਂ ਬੁਰੀਆਂ ਸਕੀਮਾਂ ਚੋਰੀ ਅਤੇ ਧੋਖੇ ਦੇ ਆਲੇ-ਦੁਆਲੇ ਬਣਾਈਆਂ ਗਈਆਂ ਹਨ।

ਲੇਖਕ ਬਾਰੇ

ਇੱਕ ਮੂਰਖ. ਡਿਸਲੈਕਸੀਆ ਵਾਲਾ ਵਿਦਿਆਰਥੀ। ਤੀਜੇ ਦਰਜੇ ਦੇ ਪੜ੍ਹਨ ਦੇ ਪੱਧਰ ਦੇ ਨਾਲ ਇੱਕ ਹਾਈ ਸਕੂਲ ਗ੍ਰੈਜੂਏਟ। ਇੱਕ ਅਗਿਆਨੀ ਪਤੀ ਅਤੇ ਦੁਰਵਿਵਹਾਰ ਕਰਨ ਵਾਲਾ ਪਿਤਾ। ਸਾਰਿਆਂ ਨੇ ਆਪਣੇ ਜੀਵਨ ਵਿੱਚ ਇੱਕ ਸਮੇਂ ਪਾਦਰੀ ਕਰੇਗ ਕੈਸਟਰ ਦਾ ਵਰਣਨ ਕੀਤਾ, ਪਰ ਪਰਮੇਸੁਰ ਨੇ ਉਸ ਲਈ ਇੱਕ ਵੱਖਰੀ ਯੋਜਨਾ ਬਣਾਈ ਸੀ। ਕਰੇਗ ਦੇ ਜਨਤਕ ਬੋਲਣ ਦੇ ਡਰ ਦੇ ਬਾਵਜੂਦ, ਪਰਮੇਸੁਰ ਨੇ ਉਸਨੂੰ 1994 ਵਿੱਚ ਪੂਰੇ ਸਮੇਂ ਦੀ ਸੇਵਾ ਲਈ ਬੁਲਾਇਆ। ਉਸਨੇ ਰਸਮੀ ਸਿੱਖਿਆ ਜਾਂ ਸੈਮੀਨਰੀ ਡਿਗਰੀ ਦੇ ਬਿਨਾਂ ਵਿਸ਼ਵਾਸ ਨਾਲ ਕਦਮ ਰੱਖਿਆ। ਉਸਨੂੰ 1995 ਵਿੱਚ ਨਿਯੁਕਤ ਕੀਤਾ ਗਿਆ ਸੀ ਅਤੇ ਉਦੋਂ ਤੋਂ ਉਸਨੇ ਚਾਰ ਕਿਤਾਬਾਂ ਲਿਖੀਆਂ ਹਨ; ਬਹੁਤ ਸਾਰੇ ਆਦਮੀਆਂ ਨੂੰ ਚੇਲੇ ਕੀਤਾ; ਸੈਂਕੜੇ ਲੋਕਾਂ ਨੂੰ ਸਲਾਹ ਦਿੱਤੀ; ਅਣਗਿਣਤ ਮਸੀਹ ਨੂੰ ਅਗਵਾਈ; ਅਤੇ ਪੂਰੇ ਅਮਰੀਕਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਆਹ ਅਤੇ ਪਾਲਣ-ਪੋਸ਼ਣ ਸੈਮੀਨਾਰਾਂ, ਪੁਰਸ਼ਾਂ ਦੇ ਰਿਟਰੀਟਸ, ਅਤੇ ਪਾਦਰੀ ਕਾਨਫਰੰਸਾਂ ਰਾਹੀਂ ਹਜ਼ਾਰਾਂ ਲੋਕਾਂ ਨੂੰ ਸਿਖਾਇਆ। ਸਭ ਪਰਮੇਸੁਰ ਦੀ ਕਿਰਪਾ ਅਤੇ ਸ਼ਕਤੀ ਦੁਆਰਾ।

ਹਾਲਾਂਕਿ ਕਰੇਗ ਨੇ 1979 ਵਿੱਚ ਆਪਣੀ ਜਾਨ ਯਿਸੂ ਨੂੰ ਦੇ ਦਿੱਤੀ ਸੀ, ਪਰ ਉਸਦੀ ਤਬਦੀਲੀ ਉਦੋਂ ਸ਼ੁਰੂ ਹੋਈ ਜਦੋਂ ਉਸਨੇ ਰੋਜ਼ਾਨਾ ਯਿਸੂ ਅਤੇ ਉਸਦੇ ਬਚਨ ਵਿੱਚ ਰਹਿਣਾ ਸ਼ੁਰੂ ਕੀਤਾ। ਉਹ ਸੱਚਮੁੱਚ ਵਿਸ਼ਵਾਸ ਕਰਦਾ ਹੈ ਕਿ ਯਿਸੂ ਸਾਡੇ ਵਿੱਚੋਂ ਹਰੇਕ ਨਾਲ ਇੱਕ ਨਜ਼ਦੀਕੀ ਰਿਸ਼ਤਾ ਚਾਹੁੰਦਾ ਹੈ। ਉਸਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਹੈ ਕਿਉਂਕਿ ਉਹ ਇਸ ਰਿਸ਼ਤੇ ਦਾ ਪਿੱਛਾ ਕਰਦਾ ਹੈ ਅਤੇ ਪੂਰੀ ਤਰ੍ਹਾਂ ਮਸੀਹ 'ਤੇ ਨਿਰਭਰ ਹੈ।

ਹੇਸਲਾ ਰੱਖੋ

ਜੇ ਤੁਸੀਂ ਇਹ ਭਰੋਸਾ ਕਰਨ ਲਈ ਸੰਘਰਸ਼ ਕਰ ਰਹੇ ਹੋ ਕਿ ਰੱਬ ਤੁਹਾਡੇ ਜੀਵਨ ਵਿੱਚ ਅਤੇ ਤੁਹਾਡੇ ਦੁਆਰਾ ਕੰਮ ਕਰ ਸਕਦਾ ਹੈ, ਤਾਂ ਪਾਸਟਰ ਕ੍ਰੇਗ ਦੀ ਕਹਾਣੀ ਤੋਂ ਉਤਸ਼ਾਹਿਤ ਹੋਵੋ। ਆਪਣੇ ਪਿਛਲੇ ਪਾਪਾਂ, ਸਿੱਖਣ ਵਿੱਚ ਅਸਮਰਥਤਾਵਾਂ, ਸਿਖਾਉਣ ਜਾਂ ਬੋਲਣ ਦਾ ਡਰ, ਜਾਂ ਸਿੱਖਿਆ ਦੀ ਘਾਟ ਤੁਹਾਨੂੰ ਆਪਣੇ ਜੀਵਨ ਵਿੱਚ ਪਰਮੇਸੁਰ ਦੇ ਸੱਦੇ ਨੂੰ ਮੰਨਣ ਤੋਂ ਰੋਕਣ ਨਾ ਦਿਓ। ਪਰਮੇਸੁਰ ਤੁਹਾਨੂੰ ਆਪਣਾ ਚੇਲਾ ਬਣਾਉਣਾ ਚਾਹੁੰਦਾ ਹੈ, ਅਤੇ ਜੇਕਰ ਤੁਸੀਂ ਵਿਆਹੋ ਹੋਏ ਹੋ ਜਾਂ ਤੁਹਾਡੇ ਬੱਚੇ ਹਨ, ਤਾਂ ਉਹ ਤੁਹਾਨੂੰ ਇੱਕ ਜੀਵਨ ਸਾਥੀ ਅਤੇ ਮਾਤਾ-ਪਿਤਾ ਬਣਾਉਣਾ ਚਾਹੁੰਦਾ ਹੈ ਜੋ ਉਸਦਾ ਆਦਰ ਕਰਦਾ ਹੈ। ਉਸ ਦੀ ਕਿਰਪਾ ਅਦਭੁਤ ਅਤੇ ਬੇਅੰਤ ਹੈ। ਉਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਡੇ ਦੁਆਰਾ ਵਡਿਆਈ ਪ੍ਰਾਪਤ ਕਰਨਾ ਚਾਹੁੰਦਾ ਹੈ।

ਤੁਹਾਡੇ ਨਾਲ ਪਰਮੇਸੁਰ ਦਾ ਵਾਅਦਾ

ਉਸ ਦੇ ਭਰਪੂਰ ਵਾਅਦਿਆਂ ਅਤੇ ਪ੍ਰਬੰਧ ਲਈ ਪਰਮੇਸੁਰ ਦਾ ਧੰਨਵਾਦ ਕਰੋ। “ਸ਼ਮਊਏਲ ਪਤਰਸ, ਯਿਸੂ ਮਸੀਹ ਦਾ ਦਾਸ ਅਤੇ ਰਸੂਲ” ਦੇ ਸ਼ਬਦਾਂ ਤੋਂ ਉਸ ਦੇ ਵਾਅਦਿਆਂ ਉੱਤੇ ਮਨਨ ਕਰੋ।

ਲਿਖਤਮ ਸ਼ਮਊਏਲ ਪਤਰਸ ਜਿਹੜਾ ਯਿਸੂ ਮਸੀਹ ਦਾ ਦਾਸ ਅਤੇ ਰਸੂਲ ਹਾਂ। ਅੱਗੇ ਜੇਗ ਉਨ੍ਹਾਂ ਨੂੰ ਜਿਹੜੇ ਸਾਡੇ ਪਰਮੇਸੁਰ ਅਤੇ ਮੁਕਤੀ ਦਾਤੇ ਯਿਸੂ ਮਸੀਹ ਦੇ ਧਰਮ ਦੇ ਰਾਹੀਂ ਸਾਡੇ ਸਮਾਨ ਅਮੋਲਕ ਨਿਹਚਾ ਨੂੰ ਪਰਾਪਤ ਹੋਏ ਹਨ 2ਪਰਮੇਸੁਰ ਅਤੇ ਯਿਸੂ ਸਾਡੇ ਪ੍ਰਭੂ ਦੇ ਗਿਆਨ ਦੇ ਰਾਹੀਂ ਤੁਹਾਡੇ ਲਈ ਕਿਰਪਾ ਅਤੇ ਸ਼ਾਂਤੀ ਵੱਧ ਤੋਂ ਵੱਧ ਹੁੰਦੀ ਜਾਵੇ 3ਜਦੋਂ ਉਹ ਦੀ ਈਸ਼ੁਰੀ ਸਮਰੱਥਾ ਨੇ ਸੱਭੇ ਕੁਝ ਜੋ ਜੀਵਨ ਅਤੇ ਭਗਤੀ ਨਾਲ ਵਾਸਤਾ ਰੱਖਦਾ ਹੈ ਸਾਨੂੰ ਓਸੇ ਦੇ ਗਿਆਨ ਦੇ ਦੁਆਰਾ ਦਿੱਤਾ ਹੈ ਜਿਹ ਨੇ ਆਪਣੇ ਹੀ ਪਰਤਾਪ ਅਤੇ ਗੁਣ ਨਾਲ ਸਾਨੂੰ ਸੱਦਿਆ 4ਜਿਨ੍ਹਾਂ ਦੇ ਰਾਹੀਂ ਉਹ ਨੇ ਸਾਨੂੰ ਅਮੋਲਕ ਅਤੇ ਵੱਡੇ ਵੱਡੇ ਵਾਇਦੇ ਦਿੱਤੇ ਹਨ ਭਈ ਤੁਸੀਂ ਓਸ ਵਿਨਾਸ ਤੋਂ ਛੁੱਟ ਕੇ ਜੋ ਕਾਮਨਾ ਦੇ ਕਾਰਨ ਜਗਤ ਵਿੱਚ ਹੈ ਉਨ੍ਹਾਂ ਦੇ ਦੁਆਰਾ ਈਸ਼ੁਰੀ ਸੁਭਾਉ ਵਿੱਚ ਸਾਂਝੀ ਹੋ ਜਾਓ 5ਸਗੋਂ ਇਸੇ ਕਾਰਨ ਤੁਸੀਂ ਆਪਣੀ ਵੱਲੋਂ ਵੱਡਾ ਜਤਨ ਕਰ ਕੇ ਆਪਣੀ ਨਿਹਚਾ ਨਾਲ ਨੇਕੀ ਅਤੇ ਨੇਕੀ ਨਾਲ ਗਿਆਨ 6ਅਤੇ ਗਿਆਨ ਨਾਲ ਸੰਜਮ ਅਤੇ ਸੰਜਮ ਨਾਲ ਧੀਰਜ ਅਤੇ ਧੀਰਜ ਨਾਲ ਭਗਤੀ 7ਅਤੇ ਭਗਤੀ ਨਾਲ ਭਰੱਪਣ ਦਾ ਪ੍ਰੇਮ ਅਤੇ ਭਰੱਪਣ ਦੇ ਪ੍ਰੇਮ ਨਾਲ ਪ੍ਰੇਮ ਨੂੰ ਵਧਾਈ ਜਾਓ 8ਕਿਉਂ ਜੋ ਏਹ ਗੁਣ ਜੋ ਤੁਹਾਡੇ ਵਿੱਚ ਹੋਣ ਅਤੇ ਵਧਦੇ ਜਾਣ ਤਾਂ ਓਹ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਵਿੱਚ ਨਾ ਆਲਸੀ ਅਤੇ ਨਾ ਨਿਸਫਲ ਹੋਣ ਦੇਵਗੇ।(2 ਪਤਰਸ 1:1-8)

ਪਰਿਵਾਰਕ ਅਨੁਸ਼ਾਸਨ ਮੰਤਰਾਲਿਆਂ ਬਾਰੇ

ਫੈਮਲੀ ਡਿਸਪਲੇਸਿਪ ਮਿਨਿਸਟ੍ਰੀਜ਼ (FDM), ਇੱਕ ਗੈਰ-ਲਾਭਕਾਰੀ ਮੰਤਰਾਲਾ 1994 ਵਿੱਚ ਸੰਸਥਾਪਕ ਅਤੇ ਨਿਰਦੇਸ਼ਕ ਪਾਸਟਰ ਕ੍ਰੈਗ ਕਾਸਟਰ ਦੁਆਰਾ ਸਥਾਪਿਤ ਕੀਤਾ ਗਿਆ ਸੀ, ਮਸੀਹ ਦੇ ਸਰੀਰ ਨੂੰ ਪਰਿਵਾਰਾਂ ਦੀ ਸੇਵਾ ਕਰਨ ਲਈ ਸਹਾਇਤਾ, ਸਿੱਖਿਆ ਅਤੇ ਸਿਖਲਾਈ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ, FDM ਵਿਅਕਤੀਗਤ ਅਧਿਐਨ, ਛੋਟੇ ਸਮੂਹਾਂ, ਘਰੇਲੂ-ਸਮੂਹ ਅਧਿਐਨ, ਅਤੇ ਇੱਕ-ਨਾਲ-ਇੱਕ ਅਨੁਸ਼ਾਸਨ ਲਈ ਵਰਕਬੁੱਕ, ਸਹਾਇਕ ਵੀਡੀਓ, ਅਤੇ ਔਨਲਾਈਨ ਸਮੱਗਰੀ ਦੀ ਪੇਸ਼ਕਸ਼ ਕਰਦਾ ਹੈ। ਉਹ ਵਿਆਹ, ਪਾਲਣ-ਪੋਸ਼ਣ, ਕਿਸ਼ੋਰਾਂ ਨੂੰ ਸਮਝਣ, ਅਤੇ ਚਰਚ ਦੇ ਚੇਲੇ ਬਣਨ ਦੀ ਯੋਜਨਾਬੰਦੀ 'ਤੇ ਸੈਮੀਨਾਰ ਆਯੋਜਿਤ ਕਰਦੇ ਹਨ।

FDM ਦੇ ਮੰਤਰਾਲੇ ਦਾ ਟੀਚਾ ਮਸੀਹੀ ਚਰਚਾਂ ਦੇ ਨੇਤਾਵਾਂ ਨੂੰ ਚੇਲੇ ਬਣਨ ਲਈ ਇੱਕ ਦ੍ਰਿਸ਼ਟੀ ਵਿਕਸਿਤ ਕਰਨ ਲਈ ਉਤਸ਼ਾਹਿਤ ਕਰਨਾ, ਸਿਖਲਾਈ ਦੇਣਾ ਅਤੇ ਤਿਆਰ ਕਰਨਾ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਚਰਚ ਦੇ ਪਰਿਵਾਰਾਂ ਦੀ ਸੇਵਾ ਕਰਨ ਵਿੱਚ ਮਦਦ ਕਰਨ ਲਈ ਬਾਈਬਲ ਦੀਆਂ ਠੋਸ ਵਰਕਬੁੱਕਾਂ ਪ੍ਰਦਾਨ ਕਰਨਾ ਹੈ। 1995 ਤੋਂ, ਹਜ਼ਾਰਾਂ ਲੋਕਾਂ ਨੇ ਵਿਆਹ ਅਤੇ ਪਾਲਣ-ਪੋਸ਼ਣ ਦੀਆਂ ਕਲਾਸਾਂ ਨੂੰ ਪੂਰਾ ਕੀਤਾ ਹੈ, ਅਤੇ ਅਮਰੀਕਾ ਅਤੇ ਵਿਦੇਸ਼ਾਂ ਵਿੱਚ ਸੈਂਕੜੇ ਚਰਚਾਂ ਨੇ FDM ਸਮੱਗਰੀ ਦੀ ਵਰਤੋਂ ਕਰਕੇ ਆਪਣੀਆਂ ਕਲੀਸਿਯਾਵਾਂ ਦੀ ਸੇਵਾ ਕੀਤੀ ਹੈ। ਉਹਨਾਂ ਦਾ ਮੰਤਰਾਲਾ FDM.world 'ਤੇ ਮਿਲਣ ਵਾਲੇ ਮੁਫਤ ਔਨਲਾਈਨ ਸਰੋਤਾਂ ਰਾਹੀਂ ਵੀ ਬਹੁਤ ਸਾਰੇ ਪਰਿਵਾਰਾਂ ਦੀ ਮਦਦ ਕਰਦਾ ਹੈ।

FDM ਅੰਤਰਰਾਸ਼ਟਰੀ ਤੌਰ 'ਤੇ ਰੂਸ, ਯੂਕਰੇਨ, ਕਿਊਬਾ, ਮੈਕਸੀਕੋ, ਅਫਰੀਕਾ, ਸਿੰਗਾਪੁਰ, ਜਾਪਾਨ ਅਤੇ ਚੀਨ ਵਰਗੇ ਦੇਸ਼ਾਂ ਵਿੱਚ ਸਰਗਰਮੀ ਨਾਲ ਮੰਤਰੀ ਹੈ। FDM.world 'ਤੇ ਹੋਰ ਜਾਣੋ।